

# ਯੁਗੰਨਾ

ਰਾਂਡ 1

- 1 ਆਦ ਵਿੱਚ ਸਬਦ ਸੀ ਯਹ ਸਬਦ ਯਰਮੇਸੁਰ ਦੇ ਸੰਗ ਸੀ ਯਤੇ ਸਬਦ ਯਰਮੇਸੁਰ ਸੀ ।
- 2 ਇਹੋ ਆਦ ਵਿੱਚ ਯਰਮੇਸੁਰ ਦੇ ਸੰਗ ਸੀ ।
- 3 ਸੱਭੇ ਰੁਝ ਉਸ ਤੋਂ ਰਚਿਆ ਗਿਆ ਯਤੇ ਰਚਨਾ ਵਿੱਚੋਂ ਇੱਕ ਵਸਤੂ ਭੀ ਉਸ ਤੋਂ ਬਿਨਾ ਨਹੀਂ ਰਚੀ ਗਈ ।
- 4 ਉਸ ਵਿੱਚ ਜੀਉਣ ਸੀ ਯਤੇ ਉਹ ਜੀਉਣ ਇਨਸਾਨ ਦਾ ਚਾਨਣ ਸੀ ।
- 5 ਉਹ ਚਾਨਣ ਯਨਹੋਰੇ ਵਿੱਚ ਚਮਕਦਾ ਹੈ ਯਰ ਯਨਹੋਰੇ ਨੇ ਉਹ ਨੂੰ ਨਾ ਬੁਝਾਇਆ ।
- 6 ਯਰਮੇਸੁਰ ਦੀ ਵੱਲੋਂ ਯੁਗੰਨਾ ਨਾਮੇ ਇੱਕ ਮਨੁੱਖ ਭੇਜਿਆ ਹੋਇਆ ਸੀ ।
- 7 ਇਹ ਸਾਖੀ ਦੇ ਲਈ ਆਇਆ ਭਈ ਚਾਨਣ ਉੱਤੇ ਸਾਖੀ ਦੇਵੇ ਤਾਂ ਜੋ ਸਭ ਲੋਕ ਉਹ ਦੇ ਗਾਹੀਂ ਨਿਹਚਾ ਕਰਨ ।
- 8 ਉਹ ਆਪ ਤਾਂ ਚਾਨਣ ਨਹੀਂ ਸੀ ਯਰ ਉਹ ਚਾਨਣ ਉੱਤੇ ਸਾਖੀ ਦੇਣ ਆਇਆ ਸੀ ।
- 9 ਸੱਚਾ ਚਾਨਣ ਜਿਹੜਾ ਹਰੇਕ ਮਨੁੱਖ ਨੂੰ ਉਜਾਲਾ ਕਰਦਾ ਹੈ ਜਗਤ ਵਿੱਚ ਆਉਣ ਵਾਲਾ ਸੀ ।
- 10 ਉਹ ਜਗਤ ਵਿੱਚ ਸੀ ਯਤੇ ਜਗਤ ਉਸ ਤੋਂ ਰਚਿਆ ਗਿਆ ਯਰ ਜਗਤ ਨੇ ਉਸ ਨੂੰ ਨਾ ਧਛਾਤਾ ।
- 11 ਉਹ ਆਪਣੇ ਘਰ ਆਇਆ ਯਰ ਜਿਹੜੇ ਉਸ ਦੇ ਆਪਣੇ ਸਨ ਉਨ੍ਹਾਂ ਨੇ ਉਸ ਨੂੰ ਕਬੂਲ ਨਾ ਕੀਤਾ ।
- 12 ਯਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਨ੍ਹਾਂ ਨੂੰ ਯਰਮੇਸੁਰ ਦੇ ਖੁੱਤਰ ਹੋਣ ਦਾ ਹੱਕ ਦਿੱਤਾ ਯਰਥਾਤ ਜਿੰਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਹਚਾ ਕੀਤੀ ।
- 13 ਉਹ ਨਾ ਲਗੂ ਤੋਂ, ਨਾ ਸਰੀਰ ਦੀ ਇੱਛਿਆ ਤੋਂ, ਨਾ ਯੁਰਖ ਦੀ ਇੱਛਿਆ ਤੋਂ, ਯਰ ਯਰਮੇਸੁਰ ਤੋਂ ਯੈਦਾ ਹੋਏ ।
- 14 ਯਤੇ ਸਬਦ ਦੇ ਗਾਹੀ ਹੋਇਆ ਯਤੇ ਕਿਰਥਾ ਯਤੇ ਸਚਿਆਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਯਤੇ ਯਸਾਂ ਉਸ ਦਾ ਤੇਜ ਧਿਤਾ ਦੇ ਇਕਲੋਤੇ ਦੇ ਤੇਜ ਵਰਗਾ ਡਿੱਠਾ ।
- 15 ਯੁਗੰਨਾ ਨੇ ਉਸ ਉੱਤੇ ਸਾਖੀ ਦਿੱਤੀ ਯਤੇ ਯੁਰਾਰ ਕੇ ਆਖਿਆ, ਇਹ ਉਹੋ ਹੈ ਜਿਹ ਦੇ ਵਿਖੇ ਮੈਂ ਆਖਿਆ ਕਿ ਜੇ ਮੇਰੇ ਮਗਰੋਂ ਆਉਣ ਵਾਲਾ ਹੈ ਮੈਂ ਮੈਥੋਂ ਵੱਡਾ ਬਣਿਆ ਕਿਉਂਕਿ ਉਹ ਮੈਥੋਂ ਧਹਿਲਾਂ ਸੀ ।
- 16 ਉਸ ਦੀ ਭਰਪੂਰੀ ਵਿੱਚੋਂ ਯਸਾਂ ਸਭਨਾਂ ਨੇ ਧਾਇਆ, ਕਿਰਥਾ ਉੱਤੇ ਕਿਰਥਾ ।
- 17 ਤੁਰੇਤ ਤਾਂ ਮੁਸਾ ਦੇ ਗਾਹੀਂ ਦਿੱਤੀ ਗਈ ਸੀ, ਕਿਰਥਾ ਯਤੇ ਸਚਿਆਈ ਯਿਸੂ ਮਸੀਹ ਤੋਂ ਧਹੁੰਚੀ
- 18 ਕਿਸੇ ਨੇ ਯਰਮੇਸੁਰ ਨੂੰ ਕਦੇ ਨਹੀਂ ਵੇਖਿਆ ਇਕਲੋਤਾ ਖੁੱਤਰ ਜਿਹੜਾ ਧਿਤਾ ਦੀ ਗੋਦ ਵਿੱਚ ਹੈ ਉਸੇ ਨੇ ਉਹ ਨੂੰ ਯਰਗਟ ਕੀਤਾ ।
- 19 ਯੁਗੰਨਾ ਦੀ ਇਹ ਸਾਖੀ ਹੈ ਜਦ ਯਹੂਦੀਆਂ ਨੇ ਯਹੂਸਲਮ ਤੋਂ ਜਾਜਰਾਂ ਯਤੇ ਲੋਢੀਆਂ ਨੂੰ ਉਹ ਦੇ ਕੋਲ ਘੱਲਿਆ ਭਈ ਉਸ ਤੋਂ ਖੁੱਛਣ, ਤੂੰ ਕੌਣ ਹੈਂ?
- 20 ਤਦ ਉਸ ਨੇ ਮੰਨ ਲਿਆ ਯਤੇ ਮੁੱਕਰਿਆ ਨਾ ਸਗੋਂ ਮੰਨ ਲਿਆ ਕਿ ਮੈਂ ਮਸੀਹ ਨਹੀਂ ਹਾਂ ।
- 21 ਤਾਂ ਉਨ੍ਹਾਂ ਨੇ ਉਸ ਤੋਂ ਖੁੱਛਿਆ, ਫੇਰ ਕੀ ਤੂੰ ਏਲੀਯਾਹ ਹੈਂ ? ਉਸ ਨੇ ਆਖਿਆ, ਮੈਂ ਨਹੀਂ ਹਾਂ । ਭਲਾ, ਤੂੰ ਉਹ ਨਥੀ ਹੈਂ ? ਤਾਂ ਉਸ ਨੇ ਉੱਤਰ ਦਿੱਤਾ, ਨਹੀਂ ।
- 22 ਉਧਰੇਤ ਉਨ੍ਹਾਂ ਨੇ ਉਸ ਨੂੰ ਆਖਿਆ, ਫੇਰ ਤੂੰ ਕੌਣ ਹੈਂ ਤਾਂ ਜੋ ਯਸੀਂ ਆਪਣੇ ਭੇਜਣ ਵਾਲਿਆਂ ਨੂੰ ਉੱਤਰ ਦੇਈਏ? ਤੂੰ ਆਪਣੇ ਵਿਖੇ ਕੀ ਆਖਦਾ ਹੈਂ?
- 23 ਉਸ ਨੇ ਕਿਹਾ ਕਿ ਜਿਸ ਯਰਾਰ ਯਸਾਯਾਹ ਨਥੀ ਨੇ ਆਖਿਆ, ਮੈਂ ਉਜਾੜ ਵਿੱਚ ਇੱਕ ਹੋਰਾ ਦੇਣ ਵਾਲੇ ਦੀ ਆਵਾਜ਼ ਹਾਂ ਕਿ ਯਰਭ ਦਾ ਰਸਤਾ ਸਿੱਧਾ ਕਰੋ ।
- 24 ਯਤੇ ਉਹ ਫਰੀਸੀਆਂ ਵੱਲੋਂ ਭੇਜੇ ਹੋਏ ਸਨ ।
- 25 ਫੇਰ ਉਨ੍ਹਾਂ ਨੇ ਉਸ ਤੋਂ ਖੁੱਛ ਕੇ ਉਸ ਨੂੰ ਕਿਹਾ, ਜੇ ਤੂੰ ਨਾ ਮਸੀਹ ਹੈਂ, ਨਾ ਏਲੀਯਾਹ, ਨਾ ਉਹ ਨਥੀ, ਤਾਂ ਫੇਰ ਤੂੰ ਬਧਤਿਮਥਾ ਕਿਉਂ ਦਿੰਦਾ ਹੈਂ?
- 26 ਯੁਗੰਨਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤਾਂ ਜਲ ਨਾਲ ਬਧਤਿਮਥਾ ਦਿੰਦਾ ਹਾਂ ਯਰ ਤੁਹਾਡੇ ਵਿਚਕਾਰ ਇੱਕ ਖਲੋਤਾ ਹੈ ਜਿਹ ਨੂੰ ਤੁਸੀਂ ਨਹੀਂ ਧਛਾਣਦੇ ।
- 27 ਉਹੀ ਜੇ ਮੇਰੇ ਮਗਰੋਂ ਆਉਣ ਵਾਲਾ ਹੈ ਜਿਹ ਦੀ ਜੁੱਤੀ ਦਾ ਤਮਥਾ ਮੈਂ ਖੋਲ੍ਹਣ ਦੇ ਜੋਗ ਨਹੀਂ ਹਾਂ ।
- 28 ਏਹ ਗੱਲਾਂ ਯਰਕਨ ਦੇ ਧਾਰ ਬੈਤਯਨੀਆ ਵਿੱਚ ਹੋਈਆਂ ਜਿੱਥੇ ਯੁਗੰਨਾ ਬਧਤਿਮਥਾ ਦਿੰਦਾ ਸੀ ।
- 29 ਦੂਜੇ ਦਿਨ ਯਿਸੂ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਉਸ ਨੇ ਆਖਿਆ, ਵੇਖੋ ਯਰਮੇਸੁਰ ਦਾ ਲੋਲਾ ਜਿਹੜਾ ਜਗਤ ਦਾ ਧਾਧ ਚੁੱਕ ਲੈ ਜਾਂਦਾ ਹੈ!
- 30 ਇਹ ਉਹੋ ਹੈ ਜਿਹ ਦੇ ਵਿਖੇ ਮੈਂ ਆਖਦਾ ਸਾਂ ਕਿ ਮੇਰੇ ਮਗਰੋਂ ਇੱਕ ਯੁਰਸ ਆਉਂਦਾ ਹੈ ਜੋ ਮੈਥੋਂ ਵੱਡਾ ਬਣਿਆ ਕਿਉਂਕਿ ਉਹ ਮੈਥੋਂ ਧਹਿਲਾਂ ਸੀ ।

- 31 ਮੈਂ ਤਾਂ ਉਹ ਨੂੰ ਨਹੀਂ ਜਾਣਦਾ ਸਾਂ ਧਰ ਮੈਂ ਜਲ ਨਾਲ ਬਧਤਿਮਭਾ ਇਸ ਲਈ ਦਿੰਦਾ ਆਇਆ ਭਈ ਉਹ ਇਸਰਾਏਲ ਉੱਤੇ ਧਰਗਟ ਹੋਵੇ।
- 32 ਯੂਹੰਨਾ ਨੇ ਇਹ ਸਾਖੀ ਦੇ ਕੇ ਆਖਿਆ ਕਿ ਮੈਂ ਆਤਮਾ ਨੂੰ ਰਬੂਤਰ ਦੀ ਨਿਆਈਂ ਆਰਾਮੋਂ ਉੱਤਰਦਾ ਵੇਖਿਆ ਆਤੇ ਉਹ ਉਸ ਉੱਤੇ ਠਹਿਰਿਆ।
- 33 ਆਰ ਮੈਂ ਉਸ ਨੂੰ ਨਹੀਂ ਜਾਣਦਾ ਸਾਂ ਧਰ ਜਿਹ ਨੇ ਮੈਨੂੰ ਜਲ ਨਾਲ ਬਧਤਿਮਭਾ ਦੇਣ ਲਈ ਖੱਲਿਆ ਉਸੇ ਨੇ ਮੈਨੂੰ ਆਖਿਆ ਕਿ ਜਿਹ ਦੇ ਉੱਤੇ ਤੂੰ ਆਤਮਾ ਨੂੰ ਉੱਤਰਦਾ ਆਤੇ ਉਸ ਉੱਤੇ ਠਹਿਰਦਾ ਵੇਖੋਂ ਇਹ ਉਹੋ ਹੈ ਜੋ ਧਵਿੱਤਰ ਆਤਮਾ ਨਾਲ ਬਧਤਿਮਭਾ ਦਿੰਦਾ ਹੈ।
- 34 ਮੇ ਮੈਂ ਵੇਖਿਆ ਆਤੇ ਸਾਖੀ ਦਿੱਤੀ ਹੈ ਜੋ ਇਹ ਧਰਮੇਸੁਰ ਦਾ ਖੁੱਤਰ ਹੋਗਾ।
- 35 ਦੂਜੇ ਦਿਨ ਯੂਹੰਨਾ ਆਤੇ ਉਹ ਦੇ ਚੇਲਿਆਂ ਵਿੱਚੋਂ ਦੇ ਜਣੇ ਖਲੋਤੇ ਹੋਏ ਸਨ।
- 36 ਆਤੇ ਉਸ ਨੇ ਯਿਸੂ ਨੂੰ ਤਰਿਆ ਜਾਂਦਾ ਵੇਖ ਕੇ ਆਖਿਆ, ਵੇਖੋ ਧਰਮੇਸੁਰ ਦਾ ਲੇਲਾ!
- 37 ਤਾਂ ਉਹ ਵੇਖੋ ਚੇਲੇ ਉਸ ਦੀ ਗੱਲ ਸੁਣ ਕੇ ਯਿਸੂ ਦੇ ਮਗਰ ਤੁਰ ਧਏ।
- 38 ਤਾਂ ਯਿਸੂ ਨੇ ਖਿਛਾਗਾਂ ਮੁੜ ਕੇ ਆਤੇ ਉਨ੍ਹਾਂ ਨੂੰ ਮਗਰ ਆਉਂਦੇ ਵੇਖ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਕੀ ਭਾਲਦੇ ਹੋ? ਉਹਨਾਂ ਉਸਨੂੰ ਆਖਿਆ, ਹੋ ਸੱਥੀ! (ਆਰਥਾਤ ਹੋ ਗੁਰੂ!), ਤੁਸੀਂ ਕਿੱਥੇ ਟਿਕਦੇ ਹੋ ?
- 39 ਉਸ ਨੇ ਉਨ੍ਹਾਂ ਨੂੰ ਆਖਿਆ, ਆਓ ਤਾਂ ਵੇਖੋਗੇ। ਮੇ ਉਹ ਗਏ ਆਰ ਜਿੱਥੇ ਉਹ ਰਹਿੰਦਾ ਸੀ ਵੇਖਿਆ ਆਤੇ ਉਸ ਦਿਨ ਉਹ ਦੇ ਸੰਗ ਰਹੇ। ਉਸ ਵੇਲੇ ਸਵਾ ਤਿੰਨਰੁ ਧਹਿਰ ਦਿਨ ਗਿਆ ਸੀ।
- 40 ਉਨ੍ਹਾਂ ਦੋਹਾਂ ਵਿੱਚੋਂ ਜਿਨ੍ਹਾਂ ਨੇ ਯੂਹੰਨਾ ਦੀ ਗੱਲ ਸੁਣੀ ਆਤੇ ਯਿਸੂ ਦੇ ਮਗਰ ਹੋ ਤੁਰੇ ਇੱਕ ਸਮਊਨ ਧਤਰਮ ਦਾ ਭਰਾ ਅੰਦਿਰਯਾਮ ਸੀ।
- 41 ਉਸ ਨੇ ਆਪਣੇ ਸਰੇ ਭਰਾ ਸਮਊਨ ਨੂੰ ਧਹਿਲਾਂ ਲੱਭ ਕੇ ਉਹ ਨੂੰ ਰਿਹਾ ਕਿ ਆਮਾਂ ਮਸੀਹ ਨੂੰ ਆਰਥਾਤ ਧਿਰਮਟਮ ਨੂੰ ਲੱਭ ਲਿਆ ਹੈ!
- 42 ਉਹ ਉਸ ਨੂੰ ਯਿਸੂ ਕੋਲ ਲਿਆਇਆ ਆਤੇ ਯਿਸੂ ਨੇ ਉਸ ਉੱਤੇ ਦਿਰਮਟ ਰ ਕੇ ਰਿਹਾ ਜੋ ਤੂੰ ਯੂਹੰਨਾ ਦਾ ਖੁੱਤਰ ਸਮਊਨ ਹੈਂ, ਤੂੰ ਕੇਫਾਮ ਆਰਥਾਤ ਧਤਰਮ ਸਦਾਵੋਗਾ।
- 43 ਆਗਲੇ ਭਲਕ ਯਿਸੂ ਨੇ ਚਾਹਿਆ ਜੋ ਉੱਥੋਂ ਨਿੱਕਲ ਕੇ ਗਲੀਲ ਵਿੱਚ ਜਾਵੇ। ਤਾਂ ਫਿਲਿੱਧੁਸ ਨੂੰ ਲੱਭ ਕੇ ਉਹ ਨੂੰ ਆਖਿਆ ਭਈ ਮੇਰੇ ਖਿੱਛੇ ਹੋ ਤੁਰ।
- 44 ਆਤੇ ਫਿਲਿੱਧੁਸ ਬੈਤਸੈਦੇ ਦਾ ਸੀ ਜੋ ਅੰਦਿਰਯਾਮ ਆਰ ਧਤਰਮ ਦਾ ਨਗਰ ਹੈ।
- 45 ਫਿਲਿੱਧੁਸ ਨੇ ਨਥਾਨਿਏਲ ਨੂੰ ਲੱਭ ਕੇ ਉਹ ਨੂੰ ਆਖਿਆ ਕਿ ਜਿਹ ਦੇ ਵਿਖੇ ਮੁਸਾ ਨੇ ਤੁਰੇਤ ਵਿੱਚ ਆਤੇ ਨਥੀਆਂ ਨੇ ਲਿਖਿਆ ਸੇ ਆਮਾਂ ਉਸ ਨੂੰ ਲੱਭ ਖਿਆ ਹੈ, ਉਸ ਯੂਸੁਫ ਦਾ ਖੁੱਤਰ ਯਿਸੂ ਨਾਮਰਤ ਦਾ ਹੈ।
- 46 ਤਾਂ ਨਥਾਨਿਏਲ ਨੇ ਉਸ ਨੂੰ ਆਖਿਆ, ਭਲਾ, ਨਾਮਰਤ ਵਿੱਚੋਂ ਕੋਈ ਉੱਤਮ ਵਸਤੁ ਨਿੱਕਲ ਸੱਕਦੀ ਹੈ? ਫਿਲਿੱਧੁਸ ਨੇ ਉਹ ਨੂੰ ਆਖਿਆ, ਆ ਤੇ ਵੇਖ।
- 47 ਯਿਸੂ ਨੇ ਨਥਾਨਿਏਲ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਉਹ ਦੇ ਵਿਖੇ ਆਖਿਆ, ਵੇਖੋ ਸੱਚਾ ਇਸਰਾਏਲੀ ਜਿਹ ਦੇ ਵਿੱਚ ਛੱਲ ਨਹੀਂ ਹੈ।
- 48 ਨਥਾਨਿਏਲ ਨੇ ਉਸ ਨੂੰ ਆਖਿਆ, ਤੁਸੀਂ ਮੈਨੂੰ ਕਿੱਥੋਂ ਜਾਣਦੇ ਹੋ ? ਯਿਸੂ ਨੇ ਉਹ ਨੂੰ ਉੱਤਰ ਦਿੱਤਾ ਭਈ ਉਸ ਤੋਂ ਧਹਿਲਾਂ ਜੋ ਫਿਲਿੱਧੁਸ ਨੇ ਤੈਨੂੰ ਸੱਦਿਆ ਜਾਂ ਤੂੰ ਹੰਜੀਰ ਦੇ ਧਿਰਛ ਹੇਠ ਸੈਂ, ਮੈਂ ਤੈਨੂੰ ਡਿੱਠਾ।
- 49 ਨਥਾਨਿਏਲ ਨੇ ਉਸ ਨੂੰ ਉੱਤਰ ਦਿੱਤਾ, ਸੁਆਮੀ ਜੀ ਤੁਸੀਂ ਧਰਮੇਸੁਰ ਦੇ ਖੁੱਤਰ ਹੋ, ਤੁਸੀਂ ਇਸਰਾਏਲ ਦੇ ਧਾਤਸਾਹ ਹੋ !
- 50 ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਕੀ ਤੂੰ ਇਸ ਲਈ ਨਿਹਚਾ ਕਰਦਾ ਹੈਂ ਜੋ ਮੈਂ ਤੈਨੂੰ ਰਿਹਾ ਕਿ ਹੰਜੀਰ ਦੇ ਧਿਰਛ ਹੇਠ ਮੈਂ ਤੈਨੂੰ ਵੇਖਿਆ ? ਤੂੰ ਇਨ੍ਹਾਂ ਨਾਲੋਂ ਵੱਡੀਆਂ ਗੱਲਾਂ ਵੇਖੋਗਾ!
- 51 ਫੇਰ ਉਸ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਤੁਸੀਂ ਆਰਾਮ ਨੂੰ ਖੁਲ੍ਹਾ ਆਤੇ ਧਰਮੇਸੁਰ ਦੇ ਦੂਤਾਂ ਨੂੰ ਮਨੁੱਖ ਖੁੱਤਰ ਉੱਤੇ ਚੜ੍ਹਦੇ ਆਤੇ ਉੱਤਰਦੇ ਵੇਖੋਗੇ।

## ਕਾਂਡ 2

- 1 ਤੀਏ ਦਿਨ ਰਾਨਾ ਵਿੱਚ ਇੱਕ ਵਿਆਹ ਹੋਇਆ ਆਤੇ ਯਿਸੂ ਦੀ ਮਾਤਾ ਉੱਥੇ ਸੀ।
- 2 ਯਿਸੂ ਆਰ ਉਹ ਦੇ ਚੇਲੇ ਵੀ ਵਿਆਹ ਵਿੱਚ ਬੁਲਾਏ ਗਏ।
- 3 ਜਾਂ ਮੈਂ ਮੁੱਕ ਗਈ ਤਾਂ ਯਿਸੂ ਦੀ ਮਾਤਾ ਨੇ ਉਸ ਨੂੰ ਆਖਿਆ ਕਿ ਉਨ੍ਹਾਂ ਕੋਲ ਮੈਂ ਨਾ ਰਹੀ।
- 4 ਯਿਸੂ ਨੇ ਉਹ ਨੂੰ ਆਖਿਆ, ਬੀਬੀ ਜੀ, ਮੈਨੂੰ ਤੈਨੂੰ ਕੀ ? ਮੇਰਾ ਸਮਾ ਆਜੇ ਨਹੀਂ ਆਇਆ।
- 5 ਉਸ ਦੀ ਮਾਤਾ ਨੇ ਟਹਿਲੂਆਂ ਨੂੰ ਆਖਿਆ, ਜੋ ਕੁਝ ਉਹ ਤੁਹਾਨੂੰ ਕਹੇ ਸੇ ਕਰੋ।
- 6 ਆਤੇ ਯਹੂਦੀਆਂ ਦੇ ਸੁੱਧ ਕਰਨ ਦੀ ਰੀਤ ਅਨੁਸਾਰ ਖੱਬਰ ਦੇ ਛੇ ਮੱਟ ਉੱਥੇ ਧਰੇ ਹੋਏ ਸਨ ਜੋ ਹਰੇਰ ਵਿੱਚ ਦੇ ਯਾ ਤਿੰਨ ਮਣ ਜਲ ਧੈਂਦਾ ਸੀ।
- 7 ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੱਟਾਂ ਵਿੱਚ ਜਲ ਭਰੋ। ਮੇ ਉਨ੍ਹਾਂ ਨੇ ਮੱਟ ਨੱਕੇ ਨੱਕੇ ਭਰ ਦਿੱਤੇ।
- 8 ਫੇਰ ਉਸ ਨੇ ਉਨ੍ਹਾਂ ਨੂੰ ਆਖਿਆ, ਗੁਣ ਕੱਢੋ ਆਤੇ ਸਭਾ ਦੇ ਧਰਧਾਨ ਕੋਲ ਲੈ ਜਾਓ। ਮੇ ਉਹ ਲੈ ਗਏ।

- 9 ਜਾਂ ਸਭਾ ਦੇ ਧਰਯਾਨ ਨੇ ਉਹ ਜਲ ਜਿਹੜਾ ਮੈਂ ਬਣ ਗਿਆ ਮੀ ਚੱਖਿਆ ਯਰ ਨਾ ਜਾਤਾ ਜੇ ਇਹ ਰਿੱਥੋਂ ਹੈ ਖਰ ਟਹਿਲੂਣੇ ਜਿਨ੍ਹਾਂ ਨੇ ਉਹ ਜਲ ਵੱਢਿਆ ਮੀ ਜਾਣਦੇ ਸਨ ਤਾਂ ਸਭਾ ਦੇ ਧਰਯਾਨ ਨੇ ਲਾੜੇ ਨੂੰ ਮੱਦ ਕੇ।
- 10 ਉਹ ਨੂੰ ਆਖਿਆ, ਹਰੇਰ ਮਨੁੱਖ ਧਹਿਲਾਂ ਯੱਛੀ ਮੈ ਦਿੰਦਾ ਹੈ ਯਤੇ ਜਾਂ ਬਹੁਤ ਘੀ ਚੁੱਕੇ ਤਾਂ ਮਗਰੋਂ ਮਾੜੀ, ਖਰ ਤੈਂ ਯੱਛੀ ਮੈ ਗੁਣ ਤੀਰਰ ਰੱਖ ਛੱਡੀ ਹੈ!
- 11 ਇਹ ਨਿਸਾਨਾਂ ਦਾ ਯਾਰੰਭ ਮੀ ਜਿਹੜਾ ਯਿਸੂ ਨੇ ਗਲੀਲ ਦੇ ਰਾਨਾ ਵਿੱਚ ਵਿਖਾ ਕੇ ਯਾਥਣਾ ਤੇਜ ਖਰਗਟ ਰੀਤਾ, ਯਰ ਉਹ ਦੇ ਚੇਲਿਆਂ ਨੇ ਉਸ ਉੱਤੇ ਨਿਹਚਾ ਰੀਤੀ।
- 12 ਇਹ ਦੇ ਖਿੱਛੋਂ ਉਹ ਯਰ ਉਸ ਦੀ ਮਾਤਾ ਯਤੇ ਉਸ ਦੇ ਭਰਾ ਯਤੇ ਉਸ ਦੇ ਚੇਲੇ ਕਫਰਨਾਹੂਮ ਨੂੰ ਗਏ ਯਤੇ ਉੱਥੇ ਕੁਝ ਦਿਨ ਟਿਕੇ।
- 13 ਯਹੂਦੀਆਂ ਦਾ ਖਮਾਗ ਦਾ ਤਿਉਗਾਰ ਨੇੜੇ ਮੀ ਤਾਂ ਯਿਸੂ ਯਰੂਸਲਮ ਨੂੰ ਗਿਆ।
- 14 ਯਰ ਉਸ ਨੇ ਹੈਰਲ ਵਿੱਚ ਡੰਗਰਾਂ ਯਤੇ ਭੇਡਾਂ ਯਤੇ ਰਬੂਤਰਾਂ ਦੇ ਵੇਚਣ ਵਾਲਿਆਂ ਯਰ ਸਰਾਫਾਂ ਨੂੰ ਬੈਠੇ ਵੇਖਿਆ।
- 15 ਉਘਰੰਤ ਉਸ ਨੇ ਰੱਸੀ ਦਾ ਕੋਰੜਾ ਬਣਾ ਕੇ ਸਭਨਾਂ ਨੂੰ ਹੈਰਲੋਂ ਬਾਹਰ ਕੱਢ ਦਿੱਤਾ, ਨਾਲੇ ਭੇਡਾਂ, ਨਾਲੇ ਡੰਗਰ ਯਤੇ ਸਰਾਫਾਂ ਦੀ ਕੋਰੜ ਖਿੰਡਾ ਦਿੱਤੀ ਯਤੇ ਤਖਤਯੇਸ ਉਲਟਾ ਸੁੱਟੇ।
- 16 ਯਰ ਰਬੂਤਰ ਵੇਚਣ ਵਾਲਿਆਂ ਨੂੰ ਆਖਿਆ, ਇਨ੍ਹਾਂ ਚੀਜ਼ਾਂ ਨੂੰ ਯੌਥੋਂ ਲੈ ਜਾਓ ! ਮੇਰੇ ਖਿਤਾ ਦੇ ਘਰ ਨੂੰ ਬੁਖਾਰ ਦੀ ਮੰਡੀ ਨਾ ਬਣਾਓ!
- 17 ਯਰ ਉਹ ਦੇ ਚੇਲਿਆਂ ਨੂੰ ਚੇਤੇ ਯਾਇਆ ਜੇ ਇਉਂ ਲਿਖਿਆ ਹੋਇਆ ਹੈ ਕਿ ਤੇਰੇ ਘਰ ਦੀ ਗੈਰਤ ਮੈਂਨੂੰ ਖਾ ਜਾਵੇਗੀ।
- 18 ਉਘਰੰਤ ਯਹੂਦੀਆਂ ਨੇ ਯੱਗੋਂ ਉਸ ਨੂੰ ਆਖਿਆ, ਤੂੰ ਕਿਹੜੀ ਨਿਸਾਨ ਮਾਨੂੰ ਵਿਖਾਲਦਾ ਹੈਂ ਜੇ ਏਹ ਕੰਮ ਕਰਦਾ ਹੈਂ?
- 19 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਇਸ ਹੈਰਲ ਨੂੰ ਢਾਹ ਸੁੱਟੇ ਤਾਂ ਮੈਂ ਤਿੰਨਾਂ ਦਿਨਾਂ ਵਿੱਚ ਇਹ ਨੂੰ ਖੜਾ ਕਰ ਦਿਆਂਗਾ।
- 20 ਤਦ ਯਹੂਦੀਆਂ ਨੇ ਕਿਹਾ, ਛਿਤਾਗਲੀਆਂ ਵਰਿਹਾਂ ਵਿੱਚ ਇਹ ਹੈਰਲ ਬਣੀ ਮੀ, ਫੇਰ ਕੀ ਤੂੰ ਇਹ ਨੂੰ ਤਿੰਨਾਂ ਦਿਨਾਂ ਵਿੱਚ ਖੜਾ ਕਰੋਗਾ?
- 21 ਖਰ ਉਸ ਨੇ ਯਾਥਣੇ ਸਰੀਰ ਦੀ ਹੈਰਲ ਦੀ ਗੱਲ ਕਹੀ ਮੀ।
- 22 ਮੈ ਜਾਂ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਉਸ ਦੇ ਚੇਲਿਆਂ ਨੂੰ ਚੇਤੇ ਯਾਇਆ ਜੇ ਉਸ ਨੇ ਇਹ ਆਖਿਆ ਮੀ ਯਤੇ ਉਨ੍ਹਾਂ ਨੇ ਉਸ ਲਿਖਤ ਦੀ ਯਤੇ ਉਸ ਬਚਨ ਦੀ ਜੇ ਯਿਸੂ ਨੇ ਕਿਹਾ ਮੀ ਖਰਤੀਤ ਰੀਤੀ।
- 23 ਜਾਂ ਉਹ ਖਮਾਗ ਦੇ ਤਿਉਗਾਰ ਦੇ ਵੇਲੇ ਯਰੂਸਲਮ ਵਿੱਚ ਮੀ ਤਾਂ ਬਹੁਤ ਲੋਕਾਂ ਨੇ ਉਨ੍ਹਾਂ ਨਿਸਾਨਾਂ ਨੂੰ ਜਿਹੜੇ ਉਸ ਨੇ ਵਿਖਾਏ ਸਨ ਵੇਖ ਕੇ ਉਹ ਦੇ ਨਾਮ ਉੱਤੇ ਨਿਹਚਾ ਰੀਤੀ।
- 24 ਖਰ ਯਿਸੂ ਨੇ ਯਾਥ ਨੂੰ ਉਨ੍ਹਾਂ ਦੇ ਗੱਥ ਵਿੱਚ ਨਾ ਮੱਧਿਆ ਇਸ ਲਈ ਜੇ ਉਹ ਸਭਨਾਂ ਨੂੰ ਜਾਣਦਾ ਮੀ।
- 25 ਯਤੇ ਉਹ ਨੂੰ ਇਹ ਲੋੜ ਨਹੀਂ ਮੀ ਕਿ ਮਨੁੱਖ ਦੇ ਵਿਖੇ ਕੋਈ ਸਾਖੀ ਦੇਵੇ ਕਿਉਂਕਿ ਉਹ ਯਾਥੇ ਜਾਣਦਾ ਮੀ ਭਈ ਮਨੁੱਖ ਦੇ ਯੰਦਰ ਕੀ ਹੈ।

### ਕਾਂਡ 3

- 1 ਫਰੀਸੀਆਂ ਵਿੱਚੋਂ ਨਿਕੁਦੇਮੁਸ ਨਾਉਂ ਦਾ ਇੱਕ ਮਨੁੱਖ ਯਹੂਦੀਆਂ ਦਾ ਇੱਕ ਸਰਦਾਰ ਮੀ।
- 2 ਉਹ ਰਾਤ ਨੂੰ ਯਿਸੂ ਦੇ ਕੋਲ ਯਾਇਆ ਯਤੇ ਉਸ ਨੂੰ ਆਖਿਆ, ਸੁਯਾਮੀ ਜੀ ਯਮੀਂ ਜਾਣਦੇ ਹਾਂ ਜੇ ਤੁਸੀਂ ਗੁਰੂ ਹੋ ਕੇ ਖਰਮੇਸੁਰ ਦੀ ਵੱਲੋਂ ਯਾਏ ਹੋ ਕਿਉਂਕਿ ਏਹ ਨਿਸਾਨ ਜਿਹੜੇ ਤੁਸੀਂ ਵਿਖਾਲਦੇ ਹੋ ਕੋਈ ਭੀ ਨਹੀਂ ਵਿਖਾ ਸੱਕਦਾ ਜੇ ਖਰਮੇਸੁਰ ਉਹ ਦੇ ਨਾਲ ਨਾ ਹੋਵੇ।
- 3 ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਮੈਂ ਤੈਨੂੰ ਸੱਚ ਸੱਚ ਯਾਥਦਾ ਹਾਂ ਕਿ ਕੋਈ ਮਨੁੱਖ ਜੇਕਰ ਨਵੇਂ ਸਿਰਿਓ ਨਾ ਜੰਮੇ ਖਰਮੇਸੁਰ ਦੇ ਰਾਜ ਨੂੰ ਵੇਖ ਨਹੀਂ ਸੱਕਦਾ।
- 4 ਨਿਕੁਦੇਮੁਸ ਨੇ ਉਸ ਨੂੰ ਆਖਿਆ, ਮਨੁੱਖ ਜਾਂ ਬੁੱਢਾ ਹੋ ਗਿਆ ਤਾਂ ਕਿੱਕਰ ਜੰਮ ਸੱਕਦਾ ਹੈ ? ਕੀ ਇਹ ਹੋ ਸੱਕਦਾ ਹੈ ਜੇ ਉਹ ਯਾਥਣੀ ਮਾਂ ਦੀ ਕੁੱਖ ਵਿੱਚ ਦੁਈ ਵਾਰ ਜਾਵੇ ਯਤੇ ਜੰਮੇ?
- 5 ਯਿਸੂ ਨੇ ਉੱਤਰ ਦਿੱਤਾ, ਮੈਂ ਤੈਨੂੰ ਸੱਚ ਸੱਚ ਯਾਥਦਾ ਹਾਂ ਕਿ ਕੋਈ ਮਨੁੱਖ ਜੇਕਰ ਜਲ ਯਰ ਯਾਤਮਾ ਤੋਂ ਨਾ ਜੰਮੇ ਤਾਂ ਖਰਮੇਸੁਰ ਦੇ ਰਾਜ ਵਿੱਚ ਵੜ ਨਹੀਂ ਸੱਕਦਾ।
- 6 ਜਿਹੜਾ ਸਰੀਰ ਤੋਂ ਜੰਮਿਆ ਉਹ ਸਰੀਰ ਯਤੇ ਜਿਹੜਾ ਯਾਤਮਾ ਤੋਂ ਜੰਮਿਆ ਉਹ ਯਾਤਮਾ ਹੈ।
- 7 ਯਚਰਜ ਨਾ ਮੰਨੀਂ ਜੇ ਮੈਂ ਤੈਨੂੰ ਆਖਿਆ ਭਈ ਤੁਹਾਨੂੰ ਨਵੇਂ ਸਿਰੇ ਜੰਮਣਾ ਜਰੂਰ ਹੈ।
- 8 ਖੋਣ ਜਿੱਥਰ ਚਾਹੁੰਦੀ ਹੈ ਵਗਦੀ ਹੈ ਯਤੇ ਤੂੰ ਉਹ ਦੀ ਯਵਾਜ ਸੁਣਦਾ ਹੈਂ ਖਰ ਇਹ ਨਹੀਂ ਜਾਣਦਾ ਜੇ ਉਹ ਕਿੱਥੋਂ ਯਾਈ ਯਤੇ ਕਿੱਥਰ ਨੂੰ ਜਾਂਦੀ ਹੈ। ਹਰ ਕੋਈ ਜੇ ਯਾਤਮਾ ਤੋਂ ਜੰਮਿਆ ਸੇ ਇਹੋ ਜਿਹਾ ਹੈ।
- 9 ਨਿਕੁਦੇਮੁਸ ਨੇ ਉਸ ਨੂੰ ਉੱਤਰ ਦਿੱਤਾ, ਏਹ ਗੱਲਾਂ ਕਿੱਕਰ ਹੋ ਸੱਕਦੀਆਂ ਹਨ?
- 10 ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਕੀ ਤੂੰ ਇਸਰਾਏਲ ਦਾ ਗੁਰੂ ਹੋਕੇ ਏਹ ਗੱਲਾਂ ਨਹੀਂ ਸਮਝਦਾ?
- 11 ਮੈਂ ਤੈਨੂੰ ਸੱਚ ਸੱਚ ਯਾਥਦਾ ਹਾਂ ਕਿ ਜਿਹੜੀ ਗੱਲ ਯਮੀਂ ਜਾਣਦੇ ਹਾਂ ਸੋਈ ਕਹਿੰਦੇ ਹਾਂ ਯਤੇ ਜੇ ਯਸਾਂ ਵੇਖਿਆ ਹੈ ਉਸੇ ਦੀ ਸਾਖੀ ਦਿੰਦੇ ਹਾਂ ਯਰ ਤੁਸੀਂ ਸਾਡੀ ਸਾਖੀ ਨਹੀਂ ਮੰਨਦੇ।
- 12 ਜਦ ਮੈਂ ਤੁਹਾਨੂੰ ਸੰਸਾਰੀ ਗੱਲਾਂ ਦੱਸੀਆਂ ਯਤੇ ਤੁਸਾਂ ਖਰਤੀਤ ਨਾ ਰੀਤੀ ਫੇਰ ਜੇ ਮੈਂ ਤੁਹਾਨੂੰ ਸੁਰਗੀ ਗੱਲਾਂ ਦੱਸਾਂ ਤਾਂ ਤੁਸੀਂ ਕਿੱਕਰ ਖਰਤੀਤ ਕਰੋਗੇ?

- 13 ਸੁਰਗ ਨੂੰ ਵੇਈ ਨਹੀਂ ਚੜ੍ਹਿਆ ਯਰ ਉਹ ਜਿਹੜਾ ਸੁਰਗ ਤੋਂ ਉੱਤਰਿਆ ਯਰਬਾਤ ਮਨੁੱਖ ਦਾ ਖੁੱਤਰ।
- 14 ਜਿਸ ਤਰਾਂ ਖੁਸਾ ਨੇ ਉਜਾੜ ਵਿੱਚ ਸੱਖ ਨੂੰ ਉੱਚਾ ਰੀਤਾ ਇਸੇ ਤਰਾਂ ਜਰੂਰ ਹੈ ਜੋ ਮਨੁੱਖ ਦਾ ਖੁੱਤਰ ਵੀ ਉੱਚਾ ਰੀਤਾ ਜਾਵੇ।
- 15 ਭਈ ਜੋ ਵੇਈ ਨਿਹਚਾ ਰੇ ਮੇ ਉਮ ਵਿੱਚ ਸਦੀਖਰ ਜੀਉਣ ਧਰਾਧਤ ਰੇ।
- 16 ਰਿਉਰਿ ਯਰਮੇਸੁਰ ਨੇ ਜਗਤ ਨੂੰ ਅਜਿਹਾ ਖਿਆਰ ਰੀਤਾ ਜੋ ਉਹ ਨੇ ਆਪਣਾ ਇਕਲੋਤਾ ਖੁੱਤਰ ਬਖਸ਼ ਦਿੱਤਾ ਤਾਂ ਜੋ ਹਰੇਰ ਜੋ ਉਸ ਉੱਤੇ ਨਿਹਚਾ ਰੇ ਨਾਮ ਨਾ ਹੋਵੇ ਯਰ ਸਦੀਖਰ ਜੀਉਣ ਯਾਵੇ।
- 17 ਯਰਮੇਸੁਰ ਨੇ ਖੁੱਤਰ ਨੂੰ ਜਗਤ ਵਿੱਚ ਇਸ ਲਈ ਨਹੀਂ ਘੱਲਿਆ ਜੋ ਉਹ ਜਗਤ ਨੂੰ ਵੇਈ ਠਹਿਰਾਵੇ ਸਗੋਂ ਇਸ ਲਈ ਜੋ ਜਗਤ ਉਹ ਦੇ ਸਾਹੀਂ ਬਚਾਇਆ ਜਾਵੇ।
- 18 ਜਿਹੜਾ ਉਸ ਉੱਤੇ ਨਿਹਚਾ ਰਦਾ ਹੈ ਉਹ ਵੇਈ ਨਹੀਂ ਠਹਿਰਦਾ ਯਰ ਜਿਹੜਾ ਨਿਹਚਾ ਨਹੀਂ ਰਦਾ ਉਹ ਵੇਈ ਠਹਿਰ ਚੁੱਕਿਆ ਰਿਉਰਿ ਉਸ ਨੇ ਯਰਮੇਸੁਰ ਦੇ ਇਕਲੋਤੇ ਖੁੱਤਰ ਦੇ ਨਾਮ ਉੱਤੇ ਨਿਹਚਾ ਨਹੀਂ ਰੀਤੀ ਹੈ।
- 19 ਅਤੇ ਵੇਈ ਠਹਿਰਨ ਦਾ ਇਹ ਰਾਹਨ ਹੈ ਕਿ ਚਾਨਣ ਜਗਤ ਵਿੱਚ ਆਇਆ ਅਤੇ ਮਨੁੱਖਾਂ ਨੇ ਏਸ ਲਈ ਭਈ ਉਨ੍ਹਾਂ ਦੇ ਰੰਮ ਭੈੜੇ ਸਨ ਅਨਹੋਰੇ ਨੂੰ ਚਾਨਣ ਨਾਲੋਂ ਵਧੀਕ ਖਿਆਰ ਰੀਤਾ।
- 20 ਹਰੇਰ ਜੋ ਮੰਦੇ ਰੰਮ ਰਦਾ ਹੈ ਸੋ ਚਾਨਣ ਨਾਲ ਵੈਰ ਰੱਖਦਾ ਹੈ ਅਤੇ ਚਾਨਣ ਵੇਲ ਨਹੀਂ ਆਉਂਦਾ ਰਿਤੇ ਜੈਉਂ ਨਾ ਹੋਵੇ ਜੋ ਉਹ ਦੇ ਰੰਮ ਜਾਗਰ ਹੋਣ।
- 21 ਯਰ ਜਿਹੜਾ ਸਤ ਰਦਾ ਹੈ ਉਹ ਚਾਨਣ ਵੇਲ ਆਉਂਦਾ ਹੈ ਇਸ ਲਈ ਜੋ ਉਹ ਦੇ ਰੰਮ ਯਰਗਟ ਹੋਣ ਭਈ ਉਹ ਯਰਮੇਸੁਰ ਵਿੱਚ ਰੀਤੇ ਹੋਏ ਹਨ।
- 22 ਇਹ ਦੇ ਖਿੱਛੋਂ ਯਿਸੂ ਅਤੇ ਉਹ ਦੇ ਚੇਲੇ ਯਹੂਦਿਯਾ ਦੇ ਵੇਸ ਵਿੱਚ ਆਏ ਅਰ ਉਹ ਉੱਥੇ ਉਨ੍ਹਾਂ ਦੇ ਨਾਲ ਟਿਰਿਆ ਅਤੇ ਬਧਤਿਸਮਾ ਦਿੰਦਾ ਸਿਹਾ।
- 23 ਯਹੂਨਾ ਵੀ ਸਲੀਮ ਦੇ ਨੇੜੇ ਜੈਨੇਨ ਵਿੱਚ ਬਧਤਿਸਮਾ ਦਿੰਦਾ ਸੀ ਰਿਉਰਿ ਉੱਥੇ ਜਲ ਬਹੁਤ ਸੀ ਅਤੇ ਲੋਰ ਆਉਂਦੇ ਅਤੇ ਬਧਤਿਸਮਾ ਲੈਂਦੇ ਸਨ।
- 24 ਯਹੂਨਾ ਅਜੇ ਤਾਂ ਵੈਦ ਵਿੱਚ ਨਹੀਂ ਸੁੱਟਿਆ ਗਿਆ ਸੀ।
- 25 ਤਦੋਂ ਯਹੂਨਾ ਦੇ ਚੇਲਿਆਂ ਦਾ ਰਿਸੇ ਯਹੂਦੀ ਨਾਲ ਸੁੱਧ ਅਸੁੱਧ ਹੋਣ ਦੇ ਵਿਖੇ ਵਾਦ ਹੋਇਆ।
- 26 ਅਤੇ ਉਨ੍ਹਾਂ ਨੇ ਯਹੂਨਾ ਵੇਲ ਆਣ ਕੇ ਉਹ ਨੂੰ ਰਿਹਾ, ਸੁਆਮੀ ਜੀ ਜਿਹੜਾ ਯਰਦਨ ਦੇ ਯਾਰ ਤੇਰੇ ਨਾਲ ਸੀ ਜਿਹ ਦੇ ਉੱਤੇ ਤੈਂ ਸਾਖੀ ਦਿੱਤੀ ਸੋ ਵੇਖ ਉਹ ਬਧਤਿਸਮਾ ਦਿੰਦਾ ਹੈ ਅਤੇ ਸਭ ਲੋਰ ਉਹ ਦੇ ਵੇਲ ਆਉਂਦੇ ਹਨ।
- 27 ਯਹੂਨਾ ਨੇ ਉੱਤਰ ਦਿੱਤਾ ਕਿ ਮਨੁੱਖ ਜੋ ਉਹ ਨੂੰ ਸੁਰਗੋਂ ਦਿੱਤਾ ਨਾ ਜਾਵੇ ਤਾਂ ਕੁਝ ਨਹੀਂ ਯਾ ਸੱਰਦਾ।
- 28 ਤੁਸੀਂ ਆਥ ਮੇਰੇ ਲਈ ਸਾਖੀ ਦਿੰਦੇ ਹੋ ਜੋ ਮੈਂ ਆਖਿਆ ਕਿ ਮੈਂ ਮਸੀਹ ਨਹੀਂ ਯਰ ਉਹ ਦੇ ਅੱਗੇ ਭੇਜਿਆ ਹੋਇਆ ਹਾਂ।
- 29 ਜਿਹ ਦੀ ਵਹੂਟੀ ਹੈ ਉਹੋ ਲਾੜਾ ਹੁੰਦਾ ਹੈ ਯਰ ਲਾੜੇ ਦਾ ਮਿੱਤਰ ਜੋ ਖੜੇ ਕੇ ਉਹ ਦੀ ਸੁਣਦਾ ਹੈ ਲਾੜੇ ਦੀ ਅਵਾਜ਼ ਨਾਲ ਉਹ ਵੱਡਾ ਅਨੰਦ ਹੁੰਦਾ ਹੈ ਸੋ ਮੇਰਾ ਇਹ ਅਨੰਦ ਯੁਰਾ ਹੋਇਆ।
- 30 ਜਰੂਰ ਹੈ ਜੋ ਉਹ ਵਧੇ ਅਤੇ ਮੈਂ ਘਟਾਂ।
- 31 ਜਿਹੜਾ ਉੱਧਰੋਂ ਆਉਂਦਾ ਹੈ ਉਹ ਸਭਨਾਂ ਤੋਂ ਉੱਧਰ ਹੈ। ਜਿਹੜਾ ਯਰਤੀਓਂ ਹੁੰਦਾ ਹੈ ਉਹ ਯਰਤੀ ਹੀ ਦਾ ਹੈ ਅਤੇ ਯਰਤੀ ਦੀ ਬੋਲਦਾ ਹੈ। ਜਿਹੜਾ ਸੁਰਗੋਂ ਆਉਂਦਾ ਹੈ ਉਹ ਸਭਨਾਂ ਤੋਂ ਉੱਧਰ ਹੈ।
- 32 ਜੋ ਕੁਝ ਉਹ ਨੇ ਵੇਖਿਆ ਅਤੇ ਸੁਣਿਆ ਹੈ ਉਹ ਉਸ ਦੀ ਸਾਖੀ ਦਿੰਦਾ ਹੈ ਅਤੇ ਉਹ ਦੀ ਸਾਖੀ ਵੇਈ ਨਹੀਂ ਮੰਨਦਾ।
- 33 ਜਿਸ ਨੇ ਉਹ ਦੀ ਸਾਖੀ ਮੰਨ ਲਈ ਉਸ ਨੇ ਮੁਹਰ ਰੀਤੀ ਹੈ ਜੋ ਯਰਮੇਸੁਰ ਸਤ ਹੈ।
- 34 ਜਿਹ ਨੂੰ ਯਰਮੇਸੁਰ ਨੇ ਭੇਜਿਆ ਹੈ ਸੋ ਯਰਮੇਸੁਰ ਦੀਆਂ ਗੱਲਾਂ ਬੋਲਦਾ ਹੈ ਇਸ ਲਈ ਜੋ ਉਹ ਆਤਮਾ ਮਿਣ ਕੇ ਨਹੀਂ ਦਿੰਦਾ।
- 35 ਖਿਤਾ ਖੁੱਤਰ ਨਾਲ ਖਿਆਰ ਰਦਾ ਹੈ ਅਤੇ ਸੱਭੇ ਕੁਝ ਉਹ ਦੇ ਹੱਥ ਸੱਖ ਦਿੱਤਾ ਹੈ।
- 36 ਜਿਹੜਾ ਖੁੱਤਰ ਉੱਤੇ ਨਿਹਚਾ ਰਦਾ ਹੈ ਸਦੀਖਰ ਜੀਉਣ ਉਸ ਦਾ ਹੈ ਯਰ ਜੋ ਖੁੱਤਰ ਨੂੰ ਨਹੀਂ ਮੰਨਦਾ ਸੋ ਜੀਉਣ ਨਾ ਵੇਖੇਗਾ ਸਗੋਂ ਯਰਮੇਸੁਰ ਦਾ ਰੋਧ ਉਸ ਉੱਤੇ ਰਹਿੰਦਾ ਹੈ।

#### ਕਾਂਡ 4

- 1 ਉਧਰੰਤ ਜਾਂ ਯਰਭੁ ਨੇ ਜਾਣਿਆ ਜੋ ਫਰੀਸੀਆਂ ਨੇ ਇਹ ਸੁਣਿਆ ਹੈ ਕਿ ਯਿਸੂ ਯਹੂਨਾ ਨਾਲੋਂ ਬਹੁਤੇ ਚੇਲੇ ਬਣਾਉਂਦਾ ਅਤੇ ਉਨ੍ਹਾਂ ਨੂੰ ਬਧਤਿਸਮਾ ਦਿੰਦਾ ਹੈ।
- 2 ਭਾਵੇਂ ਯਿਸੂ ਆਥੇ ਤਾਂ ਨਹੀਂ ਯਰ ਉਸ ਦੇ ਚੇਲੇ ਬਧਤਿਸਮਾ ਦਿੰਦੇ ਸਨ।
- 3 ਤਦੋਂ ਉਹ ਯਹੂਦਿਯਾ ਨੂੰ ਛੱਡ ਕੇ ਫਿਰ ਗਲੀਲ ਵਿੱਚ ਗਿਆ।
- 4 ਅਤੇ ਉਸ ਨੂੰ ਸਾਮਰਿਯਾ ਦੇ ਵਿੱਚੋਂ ਦੀ ਲੰਘਣਾ ਖਿਆ।
- 5 ਉਹ ਸੁਖਾਰ ਨਾਮੇ ਸਾਮਰਿਯਾ ਦੇ ਇੱਕ ਨਗਰ ਦੇ ਵੇਲ ਆਇਆ ਜੋ ਉਸ ਜਿਮੀਨ ਦੇ ਨੇੜੇ ਸੀ ਜਿਹੜੀ ਯਾਰੂਬ ਨੇ ਆਪਣੇ ਖੁੱਤਰ ਯੂਸੁਫ ਨੂੰ ਦਿੱਤੀ।
- 6 ਅਰ ਉੱਥੇ ਯਾਰੂਬ ਦਾ ਖੂਹ ਹੈਸੀ ਸੋ ਯਿਸੂ ਯੈਂਡੇ ਤੋਂ ਬੱਰ ਕੇ ਉਸ ਖੂਹ ਉੱਤੇ ਜੈਵੇਂ ਬੈਠ ਗਿਆ। ਉਹ ਦੁਖਹਿਰਕੁ ਦਾ ਵੇਲਾ ਸੀ।

- 7 ਤਦ ਸਾਮਰਿਆ ਦੀ ਇੱਕ ਤੀਵੀਂ ਧਾਣੀ ਭਰਨੇ ਆਈ। ਯਿਸੂ ਨੇ ਉਹ ਨੂੰ ਆਖਿਆ, ਮੈਨੂੰ ਜਲ ਖਿਆ।
- 8 ਕਿਉਂ ਜੋ ਉਸ ਦੇ ਚੇਲੇ ਖਾਣ ਲਈ ਕੁਝ ਮੁੱਲ ਲਿਆਉਣ ਨੂੰ ਨਗਰ ਵਿੱਚ ਗਏ ਹੋਏ ਸਨ।
- 9 ਤਾਂ ਉਸ ਸਾਮਰੀ ਤੀਵੀਂ ਨੇ ਉਸ ਨੂੰ ਆਖਿਆ, ਭਲਾ, ਤੂੰ ਯਹੂਦੀ ਹੈਂ ਤੇ ਮੇਰੇ ਵੇਲੇ ਜੋ ਸਾਮਰੀ ਤੀਵੀਂ ਹਾਂ ਘੀਣ ਨੂੰ ਕਿਵੇਂ ਮੰਗਦਾ ਹੈਂ? ਕਿਉਂ ਜੋ ਯਹੂਦੀ ਸਾਮਰੀਆਂ ਨਾਲ ਨਹੀਂ ਵਰਤਦੇ।
- 10 ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਜੋ ਤੂੰ ਧਰਮੇਸੁਰ ਦੀ ਬਖਸ਼ਿਸ਼ ਨੂੰ ਜਾਣਦੀ ਆਂ ਤੇ ਇਹ ਕਿ ਉਹ ਵੇਖੇ ਜੋ ਤੈਨੂੰ ਆਖਦਾ ਹੈ ਭਈ ਮੈਨੂੰ ਜਲ ਖਿਆ ਤਾਂ ਤੂੰ ਉਸ ਵੇਲੇ ਮੰਗਦੀ ਆਂ ਤੇ ਉਹ ਤੈਨੂੰ ਅੰਮ੍ਰਿਤ ਜਲ ਦਿੰਦਾ।
- 11 ਤੀਵੀਂ ਨੇ ਉਸ ਨੂੰ ਆਖਿਆ, ਮਹਾਰਾਜ ਤੇਰੇ ਵੇਲੇ ਵੇਖੀ ਡੋਲ ਭੀ ਨਹੀਂ ਹੈ ਆਂ ਤੇ ਨਾਲੇ ਖੂਹ ਭੀ ਡੁੰਘਾ ਹੈ ਫੇਰ ਅੰਮ੍ਰਿਤ ਜਲ ਤੈਨੂੰ ਕਿੱਥੋਂ ਮਿਲਿਆ ਹੈ?
- 12 ਭਲਾ, ਤੂੰ ਸਾਡੇ ਖਿਤਾ ਯਾਰੂਥ ਤੋਂ ਵੱਡਾ ਹੈਂ ਜਿਹ ਨੇ ਸਾਨੂੰ ਇਹ ਖੂਹ ਦਿੱਤਾ ਆਂ ਤੇ ਉਹ ਨੇ ਆਖ, ਨਾਲੇ ਉਹ ਦੇ ਖੁੱਤਰਾਂ ਆਂ ਤੇ ਉਹ ਦੇ ਧਸੂਆਂ ਨੇ ਇਸ ਵਿੱਚੋਂ ਖੀਤਾ?
- 13 ਯਿਸੂ ਨੇ ਉਹ ਨੂੰ ਉੱਤਰ ਦਿੱਤਾ ਕਿ ਹਰੇਰ ਜੋ ਇਹ ਜਲ ਖੀਂਦਾ ਹੈ ਮੇ ਫੇਰ ਤਿਹਾਇਆ ਹੋਵੇਗਾ।
- 14 ਧਰ ਜੋ ਵੇਖੀ ਮੇਰਾ ਦਿੱਤਾ ਹੋਇਆ ਜਲ ਖੀਏਗਾ ਮੇ ਸਦੀਖਰਾਲ ਤੀਰੁ ਕਦੇ ਤਿਹਾਇਆ ਨਾ ਹੋਵੇਗਾ ਬਲਕਿ ਉਹ ਜਲ ਜੋ ਮੈਂ ਉਹ ਨੂੰ ਦਿਆਂਗਾ ਉਹ ਦੇ ਵਿੱਚ ਜਲ ਦਾ ਇੱਕ ਮੋਮਾ ਬਣ ਜਾਵੇਗਾ ਜੋ ਅਨੰਤ ਜੀਉਣ ਤੀਰੁ ਉੱਛਲਦਾ ਰਹੇਗਾ।
- 15 ਤੀਵੀਂ ਨੇ ਉਸ ਨੂੰ ਆਖਿਆ, ਮਹਾਰਾਜ ਇਹ ਜਲ ਮੈਨੂੰ ਦਿਉ ਜੋ ਮੈਂ ਤਿਹਾਈ ਨਾ ਹੋਵਾਂ, ਨਾ ਯੈਥੇ ਤਾਈਂ ਭਰਨ ਨੂੰ ਆਇਆ ਰਹਾਂ।
- 16 ਯਿਸੂ ਨੇ ਉਹ ਨੂੰ ਆਖਿਆ, ਜਾਹ ਆਖਣੇ ਖਤੀ ਨੂੰ ਯੈਥੇ ਸੱਦ ਲਿਆ।
- 17 ਤੀਵੀਂ ਨੇ ਉਸ ਨੂੰ ਉੱਤਰ ਦਿੱਤਾ ਕਿ ਮੇਰਾ ਖਤੀ ਹੈ ਨਹੀਂ। ਯਿਸੂ ਨੇ ਉਹ ਨੂੰ ਆਖਿਆ, ਤੂੰ ਠੀਕ ਆਖਿਆ ਜੋ ਮੇਰਾ ਖਤੀ ਹੈ ਨਹੀਂ।
- 18 ਕਿਉਂਕਿ ਤੂੰ ਖੰਜ ਖਤੀ ਕਰ ਚੁੱਕੀ ਹੈਂ ਆਂ ਤੇ ਜਿਹੜਾ ਗੁਣ ਤੇਰੇ ਵੇਲੇ ਹੈ ਮੇ ਤੇਰਾ ਖਤੀ ਨਹੀਂ, ਤੂੰ ਇਹ ਸੱਦ ਆਖਿਆ ਹੈ!
- 19 ਤੀਵੀਂ ਨੇ ਉਸ ਨੂੰ ਕਿਹਾ, ਧਰਭੁ ਜੀ ਮੈਨੂੰ ਸੁੱਝਦਾ ਹੈ ਜੋ ਤੁਸੀਂ ਨਬੀ ਹੋ।
- 20 ਸਾਡੇ ਖਿਉ ਦਾਦਿਆਂ ਨੇ ਇਸ ਧਰਬਤ ਉੱਤੇ ਭਗਤੀ ਰੀਤੀ ਆਂ ਤੇ ਤੁਸੀਂ ਲੋਕ ਆਖਦੇ ਹੋ ਜੋ ਉਹ ਅਸਥਾਨ ਯਰੂਸਲਮ ਵਿੱਚ ਹੈ ਜਿੱਥੇ ਭਗਤੀ ਕਰਨੀ ਚਾਹੀਦੀ ਹੈ।
- 21 ਯਿਸੂ ਨੇ ਉਹ ਨੂੰ ਆਖਿਆ, ਹੇ ਬੀਬੀ, ਤੂੰ ਮੇਰੀ ਧਰਤੀ ਤ ਕਰ ਕਿ ਉਹ ਸਮਾ ਆਉਂਦਾ ਹੈ ਜਦ ਤੁਸੀਂ ਨਾ ਤਾਂ ਇਸ ਧਰਬਤ ਉੱਤੇ ਆਂ ਤੇ ਨਾ ਯਰੂਸਲਮ ਵਿੱਚ ਖਿਤਾ ਦੀ ਭਗਤੀ ਕਰੇਗੇ।
- 22 ਤੁਸੀਂ ਜਿਹ ਨੂੰ ਨਹੀਂ ਜਾਣਦੇ ਉਹ ਦੀ ਭਗਤੀ ਕਰਦੇ ਹੋ। ਅਸੀਂ ਉਹ ਦੀ ਭਗਤੀ ਕਰਦੇ ਹਾਂ ਜਿਹ ਨੂੰ ਜਾਣਦੇ ਹਾਂ ਇਸ ਲਈ ਜੋ ਮੁਕਤੀ ਯਹੂਦੀਆਂ ਤੋਂ ਹੈ।
- 23 ਧਰ ਉਹ ਸਮਾ ਆਉਂਦਾ ਹੈ ਸਗੋਂ ਗੁਣੇ ਹੈ ਜੋ ਸੱਚੇ ਭਗਤ ਆਤਮਾ ਅਰ ਸਚਿਆਈ ਨਾਲ ਖਿਤਾ ਦੀ ਭਗਤੀ ਕਰਨਗੇ ਕਿਉਂਕਿ ਖਿਤਾ ਏਹੇ ਜੇਹੇ ਭਗਤਾਂ ਨੂੰ ਚਾਹੁੰਦਾ ਹੈ।
- 24 ਧਰਮੇਸੁਰ ਆਤਮਾ ਹੈ ਆਂ ਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਉਹ ਆਤਮਾ ਆਂ ਤੇ ਸਚਿਆਈ ਨਾਲ ਭਗਤੀ ਕਰਨ।
- 25 ਤੀਵੀਂ ਨੇ ਉਸ ਨੂੰ ਆਖਿਆ, ਮੈਂ ਜਾਣਦੀ ਹਾਂ ਜੋ ਮਸੀਹ ਆਉਂਦਾ ਹੈ ਜਿਹ ਨੂੰ ਖਿਰਸਟੁਸ ਕਰੇ ਸੱਦੀਦਾ ਹੈ। ਜਾਂ ਉਹ ਆਉਂਦਾ ਤਾਂ ਸਾਨੂੰ ਸੱਭੇ ਕੁਝ ਦੱਸੋ।
- 26 ਯਿਸੂ ਨੇ ਉਹ ਨੂੰ ਆਖਿਆ, ਮੈਂ ਜੋ ਤੇਰੇ ਨਾਲ ਬੋਲਦਾ ਹਾਂ ਮੇ ਉਹੋ ਹੀ ਹਾਂ।
- 27 ਇੰਨੇ ਨੂੰ ਉਸ ਦੇ ਚੇਲੇ ਆ ਗਏ ਆਂ ਤੇ ਅਚਰਜ ਮੰਨਿਆ ਜੋ ਉਹ ਤੀਵੀਂ ਨਾਲ ਗੱਲਾਂ ਕਰਦਾ ਹੈ ਤਾਂ ਵੀ ਕਿਤੇ ਨਾ ਆਖਿਆ ਭਈ ਤੂੰ ਵੀ ਮੰਗਦਾ ਹੈਂ ਯਾ ਇਸ ਨਾਲ ਕਿਉਂ ਗੱਲਾਂ ਕਰਦਾ ਹੈਂ?
- 28 ਉਧਰੰਤ ਤੀਵੀਂ ਆਖਣਾ ਘੜਾ ਛੱਡ ਕੇ ਨਗਰ ਵਿੱਚ ਗਈ ਆਂ ਤੇ ਲੋਕਾਂ ਨੂੰ ਆਖਣ ਲੱਗੀ,
- 29 ਚੱਲੋ, ਇੱਕ ਮਨੁੱਖ ਨੂੰ ਵੇਖੋ ਜਿਹ ਨੇ ਜੋ ਕੁਝ ਮੈਂ ਕੀਤਾ ਹੈ ਸੱਭੇ ਮੈਨੂੰ ਦੱਸ ਦਿੱਤਾ ! ਇਹ ਕਿਤੇ ਮਸੀਹ ਤਾਂ ਨਹੀਂ ?
- 30 ਤਾਂ ਉਹ ਨਗਰੋਂ ਨਿੱਕਲ ਕੇ ਉਸ ਦੇ ਵੇਲੇ ਆਉਣ ਲੱਗੇ।
- 31 ਇੰਨੇ ਨੂੰ ਚੇਲਿਆਂ ਨੇ ਇਹ ਕਹਿ ਕੇ ਉਸ ਦੇ ਅੱਗੇ ਅਰਜ਼ ਕੀਤੀ ਕਿ ਸੁਆਮੀ ਜੀ, ਖਾਹ ਲੈ।
- 32 ਧਰ ਉਸ ਨੇ ਉਨ੍ਹਾਂ ਨੂੰ ਆਖਿਆ, ਖਾਣ ਲਈ ਮੇਰੇ ਵੇਲੇ ਭੋਜਨ ਹੈ ਜਿਹ ਨੂੰ ਤੁਸੀਂ ਨਹੀਂ ਜਾਣਦੇ
- 33 ਇਸ ਕਾਰਨ ਚੇਲੇ ਆਖਮ ਵਿੱਚ ਰਹਿਣ ਲੱਗੇ, ਵੀ ਵੇਖੀ ਇਹ ਦੇ ਖਾਣ ਲਈ ਕੁਝ ਲਿਆਇਆ ਹੈ ?
- 34 ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੇਰਾ ਭੋਜਨ ਇਹੋ ਹੈ ਜੋ ਆਖਣੇ ਭੋਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਣ ਕਰਾਂ।
- 35 ਵੀ ਤੁਸੀਂ ਨਹੀਂ ਆਖਦੇ ਕਿ ਅਜੇ ਚਾਰ ਮਹੀਨੇ ਹਨ ਤਦ ਵਾਢੀ ਹੋਵੇਗੀ ? ਵੇਖੋ ਮੈਂ ਤੁਹਾਨੂੰ ਆਖਦਾ ਹਾਂ ਜੋ ਆਖਣੀਆਂ ਅੱਖਾਂ ਚੁੱਕੇ ਆਂ ਤੇ ਘੋਲੀਆਂ ਨੂੰ ਵੇਖੋ ਜੋ ਉਹ ਵਾਢੀ ਦੇ ਲਈ ਖੱਕ ਕੇ ਘੋਲੀਆਂ ਹੋ ਗਈਆਂ।
- 36 ਜਿਹੜਾ ਵੱਢਦਾ ਹੈ ਉਹ ਮਜ਼ੂਰੀ ਲੈਂਦਾ ਆਂ ਤੇ ਸਦੀਖਰ ਜੀਉਣ ਲਈ ਫਲ ਇਕੱਠਾ ਕਰਦਾ ਹੈ ਤਾਂ ਘੀਜਣ ਵਾਲਾ ਆਂ ਤੇ ਵੱਢਣ ਵਾਲਾ ਦੋਵੇਂ ਅਨੰਦ ਹੋਣ।
- 37 ਕਿਉਂ ਜੋ ਇਸ ਤੇ ਇਹ ਕਹਾਉਤ ਠੀਕ ਛੱਬਦੀ ਹੈ ਕਿ ਘੀਜੇ ਵੇਖੀ ਆਂ ਤੇ ਵੱਢੇ ਵੇਖੀ
- 38 ਜਿਹ ਦੇ ਵਿੱਚ ਤੁਸਾਂ ਮਿਹਨਤ ਨਾ ਕੀਤੀ ਉਹ ਦੇ ਵੱਢਣ ਨੂੰ ਮੈਂ ਤੁਹਾਨੂੰ ਘੱਲਿਆ। ਹੋਰਨਾਂ ਨੇ ਮਿਹਨਤ ਕੀਤੀ ਅਰ ਤੁਸੀਂ ਉਨ੍ਹਾਂ ਦੀ ਮਿਹਨਤ ਵਿੱਚ ਸਾਂਝੀ ਹੋਏ।

39 ਉਸ ਨਗਰ ਦੇ ਸਾਮਰੀਆਂ ਵਿੱਚੋਂ ਬਹੁਤਿਆਂ ਨੇ ਉਸ ਤੀਵੀਂ ਦੇ ਰਹਿਣੇ ਵਰਕੇ ਉਸ ਉੱਤੇ ਨਿਹਚਾ ਰੀਤੀ ਕਿ ਉਹ ਨੇ ਸਾਖੀ ਦਿੱਤੀ ਸੀ ਭਈ ਜੇ ਕੁਝ ਮੈਂ ਰੀਤਾ ਹੈ ਉਸ ਨੇ ਸੱਭੇ ਮੈਨੂੰ ਦੱਸ ਦਿੱਤਾ।

40 ਮੇ ਉਨ੍ਹਾਂ ਸਾਮਰੀਆਂ ਨੇ ਜਾਂ ਉਸ ਦੇ ਵੇਲੇ ਆਏ ਤਾਂ ਉਸ ਦੇ ਅੱਗੇ ਯਾਰਜ ਰੀਤੀ ਜੇ ਸਾਡੇ ਵੇਲੇ ਹੀ ਰਹੇ। ਫੇਰ ਉਹ ਦੇ ਦਿਨ ਉੱਥੇ ਜਿਹਾ।

41 ਯਾਰ ਉਸ ਦੇ ਬਚਨ ਦੇ ਵਾਰਨ ਹੋਰ ਬਹੁਤਿਆਂ ਨੇ ਨਿਹਚਾ ਰੀਤੀ।

42 ਯਾਤੇ ਉਸ ਤੀਵੀਂ ਨੂੰ ਰਿਹਾ, ਗੁਣ ਜੇ ਅਸੀਂ ਨਿਹਚਾ ਵਰਦੇ ਹਾਂ ਮੇ ਤੇਰੇ ਰਹਿਣੇ ਵਰਕੇ ਨਹੀਂ ਕਿਉਂਕਿ ਅਸਾਂ ਆਪ ਸੁਣਿਆ ਹੈ ਯਾਤੇ ਜਾਣਦੇ ਹਾਂ ਜੇ ਇਹ ਠੀਕ ਜਗਤ ਦਾ ਤਾਰਨਹਾਰਾ ਹੈ।

43 ਇਨ੍ਹਾਂ ਦੋਹਾਂ ਦਿਨਾਂ ਦੇ ਖਿੱਛੋਂ ਉਹ ਉੱਥੋਂ ਗਲੀਲ ਨੂੰ ਚੱਲਿਆ ਗਿਆ।

44 ਕਿਉਂਕਿ ਯਿਸੂ ਨੇ ਆਪ ਹੀ ਸਾਖੀ ਦਿੱਤੀ ਸੀ ਜੇ ਨਬੀ ਦਾ ਆਪਣੇ ਦੇਸ ਵਿੱਚ ਆਦਰ ਨਹੀਂ ਹੁੰਦਾ।

45 ਮੇ ਜਦ ਉਹ ਗਲੀਲ ਵਿੱਚ ਆਇਆ ਗਲੀਲੀਆਂ ਨੇ ਉਸ ਨੂੰ ਵਧੂਲ ਰੀਤਾ ਕਿਉਂਕਿ ਸਭ ਕੁਝ ਜੇ ਉਸ ਨੇ ਯਰੂਸਲਮ ਵਿੱਚ ਤਿਉਹਾਰ ਦੇ ਵੇਲੇ ਰੀਤਾ ਸੀ ਉਨ੍ਹਾਂ ਨੇ ਵੇਖਿਆ ਇਸ ਲਈ ਜੇ ਉਹ ਵੀ ਉਸ ਤਿਉਹਾਰ ਨੂੰ ਗਏ ਸਨ।

46 ਮੇ ਉਹ ਗਲੀਲ ਦੇ ਵਾਰਨ ਵਿੱਚ ਫੇਰ ਆਇਆ ਜਿੱਥੇ ਉਸ ਨੇ ਖਾਣੀ ਦੀ ਮੈਂ ਬਣਾਈ ਸੀ ਯਾਤੇ ਇੱਕ ਮੁਸਾਹਿਬ ਸੀ ਜਿਹ ਦਾ ਖੁੱਤਰ ਵਫਰਨਾਹੂਮ ਵਿੱਚ ਬਿਮਾਰ ਸੀ।

47 ਉਹ ਨੇ ਜਾਂ ਸੁਣਿਆ ਜੇ ਯਿਸੂ ਯਹੂਦਿਯਾ ਤੋਂ ਗਲੀਲ ਵਿੱਚ ਆਇਆ ਹੈ ਤਾਂ ਉਸ ਦੇ ਵੇਲੇ ਜਾ ਕੇ ਮਿੰਨਤ ਰੀਤੀ ਜੇ ਯਾਣ ਕੇ ਮੇਰੇ ਖੁੱਤਰ ਨੂੰ ਚੰਗਾ ਕਰੇ ਕਿਉਂਕਿ ਉਹ ਮਰਨਾਉ ਸੀ।

48 ਤਦੋਂ ਯਿਸੂ ਨੇ ਉਹ ਨੂੰ ਆਖਿਆ, ਜੇ ਤੁਸੀਂ ਨਿਸਾਨ ਯਾਤੇ ਯਾਰਜ ਕੰਮ ਨਾ ਵੇਖੋ ਤਾਂ ਧਰਤੀ ਤ ਕਦੀ ਨਾ ਕਰੋਗੇ।

49 ਮੁਸਾਹਿਬ ਨੇ ਉਸ ਨੂੰ ਆਖਿਆ, ਧਰਭੁ ਜੀ ਤੁਸੀਂ ਮੇਰੇ ਨੀਗਰ ਦੇ ਮਰਨ ਤੋਂ ਅੱਗੇ ਹੀ ਚੱਲੋ।

50 ਯਿਸੂ ਨੇ ਉਹ ਨੂੰ ਆਖਿਆ, ਜਾਹ ਤੇਰਾ ਖੁੱਤਰ ਜੀਉਂਦਾ ਹੈ। ਉਹ ਮਨੁੱਖ ਨੇ ਉਸ ਬਚਨ ਦੀ ਜਿਹੜਾ ਯਿਸੂ ਨੇ ਉਹ ਨੂੰ ਆਖਿਆ ਸੀ ਧਰਤੀ ਤ ਰੀਤੀ ਯਾਤੇ ਚੱਲਿਆ ਗਿਆ।

51 ਯਾਤੇ ਉਹ ਅਜੇ ਚੱਲਿਆ ਹੀ ਜਾਂਦਾ ਸੀ ਜੇ ਉਹ ਦੇ ਚਾਰਰ ਉਹ ਨੂੰ ਆ ਮਿਲੇ ਯਾਤੇ ਰਿਹਾ ਭਈ ਤੇਰਾ ਬਾਲਕ ਜੀਉਂਦਾ ਹੈ!

52 ਮੇ ਉਹ ਨੇ ਉਨ੍ਹਾਂ ਤੋਂ ਖੁੱਛਿਆ ਕਿ ਉਹ ਕਿਹੜਾ ਵੇਲਾ ਸੀ ਜਦੋਂ ਉਸ ਨੂੰ ਸੁਬਿਹਤਾ ਹੋਣ ਲੱਗਾ ਮੇ ਉਨ੍ਹਾਂ ਉਹ ਨੂੰ ਆਖਿਆ, ਵੱਲ ਦੁਖਿਹਰ ਦੇ ਇੱਕ ਬਜੇ ਤੋਂ ਉਹ ਦਾ ਤਾਪ ਲਹਿ ਗਿਆ।

53 ਤਦ ਖਿਉ ਨੇ ਜਾਣਿਆ ਕਿ ਇਹ ਉਹੋ ਘੜੀ ਹੈ ਜਿਹ ਦੇ ਵਿੱਚ ਯਿਸੂ ਨੇ ਮੈਨੂੰ ਆਖਿਆ ਸੀ ਜੇ ਤੇਰਾ ਖੁੱਤਰ ਜੀਉਂਦਾ ਹੈ ਯਾਤੇ ਉਹ ਨੇ ਆਪ ਯਾਰ ਉਹ ਦੇ ਸਾਰੇ ਟੱਬਰ ਨੇ ਨਿਹਚਾ ਰੀਤੀ।

54 ਇਹ ਦੂਜਾ ਨਿਸਾਨ ਸੀ ਜਿਹੜਾ ਯਿਸੂ ਨੇ ਯਹੂਦਿਯਾ ਤੋਂ ਗਲੀਲ ਵਿੱਚ ਯਾਣ ਕੇ ਵਿਖਾਲਿਆ।

## ਕਾਂਡ 5

1 ਇਹ ਦੇ ਖਿੱਛੋਂ ਯਹੂਦੀਆਂ ਦਾ ਇੱਕ ਤਿਉਹਾਰ ਸੀ ਯਾਤੇ ਯਿਸੂ ਯਰੂਸਲਮ ਨੂੰ ਗਿਆ।

2 ਯਰੂਸਲਮ ਵਿੱਚ ਭੇਡਾਂ ਵਾਲੇ ਦਰਵਾਜ਼ੇ ਵੇਲੇ ਇੱਕ ਤਾਲ ਹੈ ਜੇ ਇਬਰਾਨੀ ਭਾਖਾ ਵਿੱਚ ਬੇਬਜਬਾ ਵਰਕੇ ਸਦਾਉਂਦਾ ਹੈ ਜਿਹ ਦੇ ਖੰਜ ਦਲਾਨ ਹਨ।

3 ਉਨ੍ਹਾਂ ਵਿੱਚ ਰੋਗੀ, ਅੰਨ੍ਹੇ, ਲੰਝੇ, ਯਾਤੇ ਲੂਲੇ ਬਹੁਤ ਸਾਰੇ ਖਏ ਸਨ।

5 ਯਾਰ ਉੱਥੇ ਇੱਕ ਮਨੁੱਖ ਸੀ ਜੇ ਯਾਠਤੀਆਂ ਵਰਿਹਾਂ ਤੋਂ ਆਪਣੇ ਰੋਗ ਦਾ ਮਾਰਿਆ ਹੋਇਆ ਸੀ।

6 ਯਿਸੂ ਨੇ ਉਹ ਨੂੰ ਖਿਆ ਹੋਇਆ ਵੇਖ ਕੇ ਯਾਤੇ ਇਹ ਜਾਣ ਕੇ ਜੇ ਉਹ ਨੂੰ ਗੁਣ ਬਹੁਤ ਚਿਰ ਹੋ ਗਿਆ ਹੈ ਉਹ ਨੂੰ ਆਖਿਆ, ਰੀ ਤੂੰ ਚੰਗਾ ਹੋਣਾ ਚਾਹੁੰਦਾ ਹੈ ?

7 ਉਸ ਰੋਗੀ ਨੇ ਉਸ ਨੂੰ ਉੱਤਰ ਦਿੱਤਾ, ਧਰਭੁ ਜੀ ਮੇਰਾ ਕੋਈ ਆਦਮੀ ਨਹੀਂ ਹੈ ਕਿ ਜਾਂ ਖਾਣੀ ਹਿਲਾਇਆ ਜਾਵੇ ਤਾਂ ਮੈਨੂੰ ਤਾਲ ਵਿੱਚ ਉਤਾਰੇ ਧਰ ਜਦੋਂ ਮੈਂ ਆਪ ਜਾਂਦਾ ਹਾਂ ਕੋਈ ਹੋਰ ਮੈਥੋਂ ਅੱਗੇ ਉੱਤਰ ਖੈਂਦਾ ਹੈ।

8 ਯਿਸੂ ਨੇ ਉਹ ਆਖਿਆ, ਉੱਠ ਆਪਣੀ ਮੰਜੀ ਚੁੱਕ ਕੇ ਤੁਰ ਖਉ!

9 ਯਾਤੇ ਉਥੋਂ ਉਹ ਮਨੁੱਖ ਚੰਗਾ ਹੋ ਗਿਆ ਯਾਤੇ ਆਪਣੀ ਮੰਜੀ ਚੁੱਕ ਕੇ ਤੁਰਨ ਲੱਗਾ। ਉਹ ਸਬਤ ਦਾ ਦਿਨ ਸੀ।

10 ਇਸ ਵਰਕੇ ਯਹੂਦੀਆਂ ਨੇ ਉਸ ਨਿਰੋਏ ਰੀਤੇ ਹੋਏ ਮਨੁੱਖ ਨੂੰ ਆਖਿਆ ਭਈ ਇਹ ਸ ਬਤ ਦਾ ਦਿਨ ਹੈ ਯਾਤੇ ਤੈਨੂੰ ਮੰਜੀ ਚੁਰਣੀ ਜੋਗ ਨਹੀਂ ਹੈ।

11 ਉਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਜਿਹ ਨੇ ਮੈਨੂੰ ਚੰਗਾ ਰੀਤਾ ਉਸੇ ਨੇ ਮੈਨੂੰ ਆਖਿਆ, ਆਪਣੀ ਮੰਜੀ ਚੁੱਕ ਕੇ ਤੁਰ ਖਉ।

12 ਉਨ੍ਹਾਂ ਨੇ ਉਸ ਤੋਂ ਖੁੱਛਿਆ, ਉਹ ਕਿਹੜਾ ਆਦਮੀ ਹੈ ਜਿਹ ਤੈਨੂੰ ਆਖਿਆ ਭਈ ਚੁੱਕ ਕੇ ਤੁਰ ਖਉ?

13 ਧਰ ਉਹ ਜਿਹੜਾ ਚੰਗਾ ਹੋਇਆ ਸੀ ਨਹੀਂ ਸੀ ਜਾਣਦਾ ਕਿ ਉਹ ਕੌਣ ਹੈ ਕਿਉਂ ਜੇ ਉਸ ਥਾਂ ਦੀ ਭੀੜ ਦੇ ਹੋਣ ਵਰਕੇ ਯਿਸੂ ਉੱਥੋਂ ਟਲ ਗਿਆ ਸੀ।

14 ਇਹ ਦੇ ਖਿੱਛੋਂ ਯਿਸੂ ਉਹ ਨੂੰ ਹੈਰਲ ਵਿੱਚ ਮਿਲਿਆ ਯਾਤੇ ਉਹ ਨੂੰ ਰਿਹਾ ਵੇਖ ਗੁਣ ਤੂੰ ਚੰਗਾ ਹੋ ਗਿਆ ਹੈ, ਫੇਰ ਆਪ ਨਾ ਕਰੀਂ ਕਿਤੇ ਯੈਉ ਨਾ ਹੋਵੇ ਜੇ ਯੈਸ ਨਾਲੋਂ ਵੀ ਕੋਈ ਬੁਰੀ ਬਿਖਤਾ ਤੇਰੇ ਉੱਤੇ ਆ ਖਵੇ।

- 15 ਉਸ ਮਨੁੱਖ ਨੇ ਜਾ ਕੇ ਯਹੂਦੀਆਂ ਨੂੰ ਦੱਸਿਆ ਕਿ ਜਿਹ ਨੇ ਮੈਨੂੰ ਚੰਗਾ ਰੀਤਾ ਸੇ ਯਿਸੂ ਹੈ।
- 16 ਇਸੇ ਵਾਰਨ ਯਹੂਦੀਆਂ ਨੇ ਯਿਸੂ ਨੂੰ ਸਤਾਇਆ ਜੇ ਉਹ ਸਬਤ ਦੇ ਦਿਨ ਏਹ ਰੰਮ ਰਰਦਾ ਹੁੰਦਾ ਸੀ।
- 17 ਖਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਮੇਰਾ ਖਿਤਾ ਹੁਣ ਤੀਰੁਰ ਰੰਮ ਰਰਦਾ ਹੈ ਅਤੇ ਮੈਂ ਵੀ ਰਰਦਾ ਹਾਂ।
- 18 ਇਸ ਵਾਰਨ ਯਹੂਦੀ ਹੋਰ ਵੀ ਉਹ ਦੇ ਮਾਰ ਸੁੱਟਣ ਦੇ ਮਗਰ ਖਏ ਰਿਉਰਿ ਉਹ ਰੇਵਲ ਸਬਤ ਦੇ ਦਿਨ ਨੂੰ ਹੀ ਨਹੀਂ ਟਾਲਦਾ ਸਗੋਂ ਖਰਮੇਸੁਰ ਨੂੰ ਆਖਣਾ ਖਿਤਾ ਰਹਿ ਕੇ ਆਖ ਨੂੰ ਖਰਮੇਸੁਰ ਦੇ ਤੁੱਲ ਬਣਾਉਂਦਾ ਸੀ।
- 19 ਉਖਰੰਤ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਖੁੱਤਰ ਆਖ ਤੋਂ ਰੁਝ ਨਹੀਂ ਰਰ ਸੱਰਦਾ ਖਰ ਜੇ ਰੁਝ ਉਹ ਖਿਤਾ ਨੂੰ ਰਰਦਿਆਂ ਵੇਖਦਾ ਹੈ ਰਿਉਰਿ ਜੇ ਰੰਮ ਉਹ ਰਰਦਾ ਹੈ ਸੇ ਖੁੱਤਰ ਵੀ ਓਵੇਂ ਹੀ ਰਰਦਾ ਹੈ।
- 20 ਖਿਤਾ ਤਾਂ ਖੁੱਤਰ ਨਾਲ ਤੇਹ ਰਰਦਾ ਹੈ ਅਤੇ ਜੇ ਰੰਮ ਉਹ ਆਖ ਰਰਦਾ ਹੈ ਸੇ ਸਭ ਉਸ ਨੂੰ ਵਿਖਾਲਦਾ ਹੈ ਅਤੇ ਉਹ ਇਨ੍ਹਾਂ ਨਾਲੋਂ ਵੱਡੇ ਰੰਮ ਉਸ ਨੂੰ ਵਿਖਾਏਗਾ ਭਈ ਤੁਸੀਂ ਅਚਰਜ ਹੋਵੋ।
- 21 ਰਿਉਰਿ ਜਿਸ ਖਰਵਾਰ ਖਿਤਾ ਮੁਰਦਿਆਂ ਨੂੰ ਉਠਾਲਦਾ ਅਤੇ ਜਿਵਾਲਦਾ ਹੈ ਉਸੇ ਖਰਵਾਰ ਖੁੱਤਰ ਵੀ ਜਿਨ੍ਹਾਂ ਨੂੰ ਚਾਹੁੰਦਾ ਹੈ ਜਿਵਾਲਦਾ ਹੈ।
- 22 ਖਿਤਾ ਰਿਸੇ ਦਾ ਨਿਆਉਂ ਨਹੀਂ ਰਰਦਾ ਖਰ ਉਸ ਨੇ ਮਾਰਾ ਨਿਆਉਂ ਖੁੱਤਰ ਨੂੰ ਸੱਖ ਦਿੱਤਾ ਹੈ।
- 23 ਇਸ ਲਈ ਜੇ ਸੱਭੇ ਖੁੱਤਰ ਦਾ ਆਦਰ ਰਰਨ ਜਿਸ ਤਰਾਂ ਖਿਤਾ ਦਾ ਆਦਰ ਰਰਦੇ ਹਨ। ਜਿਹੜਾ ਖੁੱਤਰ ਦਾ ਆਦਰ ਨਹੀਂ ਰਰਦਾ ਉਹ ਖਿਤਾ ਦਾ ਵੀ ਜਿਨ੍ਹ ਉਸ ਨੂੰ ਖੱਲਿਆ ਸੀ ਆਦਰ ਨਹੀਂ ਰਰਦਾ।
- 24 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੇ ਮੇਰਾ ਬਚਨ ਸੁਣਦਾ ਅਤੇ ਉਹ ਦੀ ਖਰਤੀਤ ਰਰਦਾ ਹੈ ਜਿਨ੍ਹ ਮੈਨੂੰ ਖੱਲਿਆ ਸਦੀਖਰ ਜੀਉਣ ਉਹ ਦਾ ਹੈ ਅਰ ਉਸ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ ਸਗੋਂ ਮੌਤ ਤੋਂ ਖਾਰ ਲੰਘ ਕੇ ਉਹ ਜੀਉਣ ਵਿੱਚ ਜਾ ਖਹੁੰਚਿਆ ਹੈ।
- 25 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਉਹ ਸਮਾ ਆਉਂਦਾ ਹੈ ਸਗੋਂ ਹੁਣੇ ਹੈ ਕਿ ਮੁਰਦੇ ਖਰਮੇਸੁਰ ਦੇ ਖੁੱਤਰ ਦੀ ਅਵਾਜ਼ ਸੁਣਨਗੇ ਅਤੇ ਸੁਣ ਕੇ ਜੀਉਣਗੇ।
- 26 ਰਿਉਰਿ ਜਿਵੇਂ ਖਿਤਾ ਆਖ ਵਿੱਚ ਜੀਉਣ ਰੱਖਦਾ ਹੈ ਤਿਵੇਂ ਉਹ ਨੇ ਖੁੱਤਰ ਨੂੰ ਵੀ ਬਖਸ਼ਿਆ ਜੇ ਆਖ ਵਿੱਚ ਜੀਉਣ ਰੱਖੇ।
- 27 ਅਰ ਉਸ ਨੂੰ ਨਿਆਉਂ ਰਰਨ ਦਾ ਇਖਤਿਆਰ ਦਿੱਤਾ ਇਸ ਲਈ ਜੇ ਉਹ ਮਨੁੱਖ ਦਾ ਖੁੱਤਰ ਹੈ।
- 28 ਇਹ ਨੂੰ ਅਚਰਜ ਨਾ ਜਾਣੇ ਰਿਉਰਿ ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਉਹ ਸਭ ਜਿਹੜੇ ਰਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।
- 29 ਜਿਨ੍ਹਾਂ ਨੇ ਭਲਿਆਈ ਰੀਤੀ ਹੈ ਸੇ ਜੀਉਣ ਦੀ ਰਿਆਮਤ ਲਈ ਅਰ ਜਿਨ੍ਹਾਂ ਨੇ ਬੁਰਿਆਈ ਰੀਤੀ ਹੈ ਉਹ ਨਿਆਉਂ ਦੀ ਰਿਆਮਤ ਲਈ।
- 30 ਮੈਂ ਆਖ ਰੁਝ ਨਹੀਂ ਰਰ ਸੱਰਦਾ। ਜਿਹਾ ਮੈਂ ਸੁਣਦਾ ਹਾਂ ਤਿਹਾ ਹੀ ਨਿਆਉਂ ਰਰਦਾ ਹਾਂ ਅਰ ਮੇਰਾ ਨਿਆਉਂ ਸੱਚਾ ਹੈ ਰਿਉਂ ਜੇ ਮੈਂ ਆਖਣੀ ਮਰਜ਼ੀ ਨਹੀਂ ਭਾਲਦਾ ਖਰ ਉਹ ਦੀ ਮਰਜ਼ੀ ਜਿਹ ਨੇ ਮੈਨੂੰ ਖੱਲਿਆ।
- 31 ਜੇ ਮੈਂ ਆਖਣੇ ਉੱਤੇ ਆਖੇ ਸਾਖੀ ਦਿਆਂ ਤਾਂ ਮੇਰੀ ਸਾਖੀ ਸਤ ਨਹੀਂ।
- 32 ਹੋਰ ਹੈ ਜੇ ਮੇਰੇ ਹੱਕ ਵਿੱਚ ਸਾਖੀ ਦਿੰਦਾ ਹੈ ਅਤੇ ਮੈਂ ਜਾਣਦਾ ਹਾਂ ਕਿ ਜੇ ਸਾਖੀ ਉਹ ਮੇਰੇ ਹੱਕ ਵਿੱਚ ਦਿੰਦਾ ਹੈ ਸੇ ਸਤ ਹੈ।
- 33 ਤੁਸਾਂ ਯੁਹੰਨਾ ਰੋਲੋਂ ਖੁਫਾ ਭੋਜਿਆ ਅਤੇ ਉਹ ਨੇ ਸੱਚ ਉੱਤੇ ਸਾਖੀ ਦਿੱਤੀ ਹੈ।
- 34 ਖਰ ਮੈਂ ਮਨੁੱਖ ਤੋਂ ਸਾਖੀ ਨਹੀਂ ਲੈਂਦਾ ਹਾਂ ਖਰ ਏਹ ਗੱਲਾਂ ਮੈਂ ਇਸ ਲਈ ਆਖਦਾ ਹਾਂ ਭਈ ਤੁਸੀਂ ਬਚਾਏ ਜਾਓ।
- 35 ਉਹ ਬਲਦਾ ਅਤੇ ਜਗਮਗਾਉਂਦਾ ਦੀਵਾ ਸੀ ਅਰ ਤੁਸੀਂ ਇੱਕ ਘੜੀ ਉਹ ਦੇ ਚਾਨਣ ਨਾਲ ਮਗਨ ਰਹਿਣ ਨੂੰ ਖਰਸਿੰਨ ਸਾਓ।
- 36 ਖਰ ਜਿਹੜੀ ਸਾਖੀ ਮੇਰੇ ਰੋਲ ਹੈ ਉਹ ਯੁਹੰਨਾ ਦੀ ਸਾਖੀ ਨਾਲੋਂ ਵੱਡੀ ਹੈ ਰਿਉਰਿ ਜੇ ਰੰਮ ਖਿਤਾ ਨੇ ਮੈਨੂੰ ਸੰਯੂਰਣ ਰਰਨ ਲਈ ਸੱਖੇ ਹਨ ਅਰਥਾਤ ਏਹੋ ਰੰਮ ਜੇ ਮੈਂ ਰਰਦਾ ਹਾਂ ਸੇਈ ਮੇਰੇ ਹੱਕ ਵਿੱਚ ਸਾਖੀ ਦਿੰਦੇ ਹਨ ਭਈ ਖਿਤਾ ਨੇ ਮੈਨੂੰ ਖੱਲਿਆ ਹੈ।
- 37 ਅਰ ਖਿਤਾ ਜਿਨ੍ਹ ਮੈਨੂੰ ਖੱਲਿਆ ਉਸੇ ਨੇ ਮੇਰੇ ਹੱਕ ਵਿੱਚ ਸਾਖੀ ਦਿੱਤੀ ਹੈ। ਤੁਸਾਂ ਨਾ ਰਦੇ ਉਹ ਦੀ ਅਵਾਜ਼ ਸੁਣੀ, ਨਾ ਉਹ ਦਾ ਰੂਘ ਡਿੱਠਾ ਹੈ।
- 38 ਉਹ ਦਾ ਬਚਨ ਤੁਹਾਡੇ ਵਿੱਚ ਨਹੀਂ ਟਿਰਦਾ ਇਸ ਲਈ ਕਿ ਜਿਸ ਨੂੰ ਉਨ ਭੋਜਿਆ ਤੁਸੀਂ ਉਹ ਦੀ ਖਰਤੀਤ ਨਹੀਂ ਰਰਦੇ ਹੋ।
- 39 ਤੁਸੀਂ ਲਿਖਤਾਂ ਨੂੰ ਭਾਲਦੇ ਹੋ ਰਿਉਰਿ ਤੁਸੀਂ ਸਮਝਦੇ ਹੋ ਭਈ ਇਨ੍ਹਾਂ ਵਿੱਚ ਸਾਨੂੰ ਸਦੀਖਰ ਜੀਉਣ ਮਿਲਦਾ ਹੈ ਅਤੇ ਮੇਰੇ ਹੱਕ ਵਿੱਚ ਜੇ ਸਾਖੀ ਦਿੰਦੇ ਹਨ ਸੇ ਏਹੋ ਹਨ।
- 40 ਤੁਸੀਂ ਜੀਉਣ ਲੱਭਣ ਲਈ ਮੇਰੇ ਰੋਲ ਆਉਣਾ ਨਹੀਂ ਚਾਹੁੰਦੇ ਹੋ।
- 41 ਮਨੁੱਖਾਂ ਤੋਂ ਮੈਂ ਵਡਿਆਈ ਨਹੀਂ ਲੈਂਦਾ।
- 42 ਖਰ ਮੈਂ ਤੁਹਾਨੂੰ ਜਾਣਦਾ ਹਾਂ ਜੇ ਖਰਮੇਸੁਰ ਦਾ ਖਰੇਮ ਤੁਹਾਡੇ ਵਿੱਚ ਹੈ ਨਹੀਂ।
- 43 ਮੈਂ ਆਖਣੇ ਖਿਤਾ ਦੇ ਨਾਮ ਉੱਤੇ ਆਇਆ ਹਾਂ ਅਤੇ ਤੁਸੀਂ ਮੈਨੂੰ ਨਹੀਂ ਮੰਨਦੇ। ਜੇ ਰਈ ਹੋਰ ਆਖਣੇ ਨਾਉਂ ਉੱਤੇ ਆਵੇ ਤਾਂ ਉਹ ਨੂੰ ਤੁਸੀਂ ਮੰਨ ਲਓਗੇ।
- 44 ਭਲਾ, ਤੁਸੀਂ ਰਿੰਰੁ ਖਰਤੀਤ ਰਰ ਸੱਰਦੇ ਹੋ ਜਿਹੜੇ ਇੱਕ ਦੂਏ ਤੋਂ ਵਡਿਆਈ ਲੈਂਦੇ ਅਤੇ ਉਹ ਵਡਿਆਈ ਜੇ ਵਾਹਿਦ ਖਰਮੇਸੁਰ ਤੋਂ ਹੈ ਨਹੀਂ ਚਾਹੁੰਦੇ ਹੋ?
- 45 ਇਹ ਨਾ ਸਮਝੋ ਭਈ ਮੈਂ ਖਿਤਾ ਦੇ ਰੋਲ ਤੁਹਾਡੇ ਜੰਮੇ ਦੇਸ ਲਾਵਾਂਗਾ। ਇੱਕ ਹੈ ਤੁਹਾਡੇ ਜੰਮੇ ਦੇਸ ਲਾਉਣ ਵਾਲਾ ਅਰਥਾਤ ਮੁਸਾ ਜਿਹ ਦੇ ਉੱਤੇ ਤੁਸੀਂ ਆਮ ਰੱਖਦੇ ਹੋ।
- 46 ਜੇ ਤੁਸੀਂ ਮੁਸਾ ਦੀ ਖਰਤੀਤ ਰਰਦੇ ਤਾਂ ਮੇਰੀ ਵੀ ਖਰਤੀਤ ਰਰਦੇ ਰਿਉਂ ਜੇ ਉਸ ਨੇ ਮੇਰੇ ਹੱਕ ਵਿੱਚ ਲਿਖਿਆ ਸੀ।

47 ਖਰ ਜਾਂ ਤੁਸੀਂ ਉਹ ਦੀਆਂ ਲਿਖਤਾਂ ਦੀ ਖਰਤੀਤ ਨਹੀਂ ਰਹਦੇ ਤਾਂ ਮੇਰੀਆਂ ਗੱਲਾਂ ਦੀ ਰਿਵੋ ਖਰਤੀਤ ਰਹੇਗੇ ?

ਰਾਂਡ 6

- 1 ਇਹ ਦੇ ਖਿੱਛੋਂ ਯਿਸੂ ਗਲੀਲ ਦੀ ਯਰਥਾਤ ਤਿਬਰਿਯਾਮ ਦੀ ਝੀਲੋਂ ਯਾਰ ਚੱਲਿਆ ਗਿਆ।
- 2 ਆਤੇ ਵੱਡੀ ਭੀੜ ਉਹ ਦੇ ਮਗਰ ਹੋ ਤੁਰੀ ਰਿਉਰਿ ਉਨਹਾਂ ਨੇ ਉਹ ਨਿਸਾਨ ਡਿੱਠੇ ਜਿਹੜੇ ਉਸ ਨੇ ਰੋਗੀਆਂ ਉੱਤੇ ਵਿਖਾਏ ਸਨ।
- 3 ਫੇਰ ਯਿਸੂ ਯਹਾੜ ਉੱਤੇ ਚੜ੍ਹਿਆ ਆਰ ਉੱਥੇ ਆਪਣੇ ਚੇਲਿਆਂ ਦੇ ਮੰਗ ਬੈਠ ਗਿਆ।
- 4 ਯਹੂਦੀਆਂ ਦਾ ਖਸਾਗ ਨਾਮੇ ਤਿਉਗਾਰ ਨੇੜੇ ਸੀ।
- 5 ਉਥਰੰਤ ਯਿਸੂ ਨੇ ਜਾਂ ਆਖੀਆਂ ਚੁੱਕ ਕੇ ਇੱਕ ਵੱਡੀ ਭੀੜ ਆਪਣੀ ਵੱਲ ਆਉਂਦੀ ਡਿੱਠੀ ਤਾਂ ਫਿਲਿੱਥੁਸ ਨੂੰ ਆਖਿਆ ਕਿ ਆਸੀਂ ਇਨਹਾਂ ਦੇ ਖਾਣ ਲਈ ਰੋਟੀਆਂ ਰਿੱਥੋਂ ਮੁੱਲ ਲਈਏ ?
- 6 ਖਰ ਉਸ ਨੇ ਉਹ ਦੇ ਖਰਤਾਵੇ ਲਈ ਇਹ ਆਖਿਆ ਰਿਉਰਿ ਉਹ ਆਖ ਜਾਣਦਾ ਸੀ ਜੇ ਮੈਂ ਕੀ ਰਹਾਂਗਾ।
- 7 ਫਿਲਿੱਥੁਸ ਨੇ ਉਸ ਨੂੰ ਉੱਤਰ ਦਿੱਤਾ ਕਿ ਮੈਂ ਕੁਝ ਚੇਲਿਆਂ ਰੋਟੀਆਂ ਨਾਲ ਭੀ ਉਨਹਾਂ ਦਾ ਖੁਰਾ ਨਹੀਂ ਖਟਣਾ ਜੇ ਹਰੇਰ ਨੂੰ ਬੋੜਾ ਜਿਹਾ ਭੀ ਮਿਲੇ।
- 8 ਉਸ ਦੇ ਚੇਲਿਆਂ ਵਿੱਚੋਂ ਇੱਕ ਸਮਊਨ ਖਤਰਮ ਦੇ ਭਰਾ ਅੰਦਰਿਯਾਮ ਨੇ ਉਸ ਨੂੰ ਰਿਹਾ।
- 9 ਯੈਥੇ ਇੱਕ ਮੁੰਡਾ ਹੈ ਜਿਹ ਦੇ ਕੋਲ ਜਵਾਂ ਦੀਆਂ ਖੰਜ ਰੋਟੀਆਂ ਆਤੇ ਕੋ ਛੋਟੀਆਂ ਜਹੀਆਂ ਮੱਛੀਆਂ ਹਨ ਖਰ ਇੰਨਿਆਂ ਲੋਕਾਂ ਲਈ ਏਹ ਕੀ ਹਨ ?
- 10 ਤਾਂ ਯਿਸੂ ਨੇ ਆਖਿਆ , ਲੋਕਾਂ ਨੂੰ ਬਿਠਾਲ ਦਿਓ। ਉਸ ਥਾਂ ਬਹੁਤ ਘਾਗ ਸੀ ਮੇ ਮਰਦ ਜੇ ਗਿਣਤੀ ਵਿੱਚ ਖੰਜਕੁ ਗਜ਼ਾਰ ਸਨ ਬੈਠ ਗਏ।
- 11 ਤਦ ਯਿਸੂ ਨੇ ਰੋਟੀਆਂ ਲੈ ਲਈਆਂ ਆਤੇ ਸੁਕਰ ਕਰ ਕੇ ਉਨਹਾਂ ਬੈਠਿਆਂ ਹੋਇਆਂ ਨੂੰ ਵੰਡ ਦਿੱਤੀਆਂ ਆਰ ਉਸੇ ਤਰਾਂ ਮੱਛੀਆਂ ਵਿੱਚੋਂ ਵੀ ਜਿੰਨੀਆਂ ਉਹ ਚਾਹੁੰਦੇ ਸਨ।
- 12 ਆਤੇ ਜਾਂ ਉਹ ਰੱਜ ਗਏ ਤਾਂ ਉਹ ਨੇ ਆਪਣੇ ਚੇਲਿਆਂ ਨੂੰ ਆਖਿਆ ਕਿ ਬਚਿਆਂ ਹੋਇਆਂ ਟੁਕੜਿਆਂ ਨੂੰ ਇਕੱਠੇ ਕਰੋ ਭਈ ਕੁਝ ਖਰਾਬ ਨਾ ਹੋ ਜਾਵੇ।
- 13 ਮੇ ਉਨਹਾਂ ਨੇ ਇਕੱਠੇ ਕੀਤਾ ਆਤੇ ਜਵਾਂ ਦੀਆਂ ਉਨਹਾਂ ਖੰਜਾਂ ਰੋਟੀਆਂ ਦੇ ਟੁਕੜਿਆਂ ਨਾਲ ਜਿਹੜੇ ਖਾਣ ਵਾਲਿਆਂ ਤੋਂ ਬਚ ਰਹੇ ਸਨ ਬਾਰਾਂ ਟੋਕਰੀਆਂ ਭਰ ਦਿੱਤੀਆਂ।
- 14 ਉਥਰੰਤ ਉਨਹਾਂ ਲੋਕਾਂ ਨੇ ਇਹ ਨਿਸਾਨ ਜਿਹੜੀ ਉਸ ਨੇ ਵਿਖਾਇਆ ਸੀ ਵੇਖ ਕੇ ਰਿਹਾ ਕਿ ਸੱਚੀ ਮੁੱਚੀ ਇਹ ਉਹੋ ਨਬੀ ਹੈ ਜਿਹੜਾ ਜਗਤ ਵਿੱਚ ਆਉਣ ਵਾਲਾ ਹੈ !
- 15 ਮੇ ਜਾਂ ਯਿਸੂ ਨੂੰ ਮਲੂਮ ਹੋਇਆ ਜੇ ਉਹ ਮੈਨੂੰ ਬਦੇ ਬਦੀ ਫੜ ਕੇ ਖਾਤਸਾਗ ਬਣਾਉਣ ਲਈ ਆਉਣ ਲੱਗੇ ਹਨ ਤਾਂ ਆਖ ਇਕੱਲਾ ਫੇਰ ਯਹਾੜ ਨੂੰ ਚੱਲਿਆ ਗਿਆ।
- 16 ਜਾਂ ਸੰਝ ਹੋਈ ਤਾਂ ਉਸ ਦੇ ਚੇਲੇ ਝੀਲ ਵੱਲ ਉੱਤਰ ਗਏ।
- 17 ਆਤੇ ਬੋੜੀ ਉੱਤੇ ਚੜ੍ਹ ਕੇ ਝੀਲ ਦੇ ਖਾਰ ਰਫਰਨਾਗੁਮ ਵੱਲ ਚੱਲੇ। ਉਸ ਵੇਲੇ ਆਨਹੋਰਾ ਹੋ ਗਿਆ ਸੀ ਆਤੇ ਯਿਸੂ ਉਨਹਾਂ ਦੇ ਕੋਲ ਆਜੇ ਨਹੀਂ ਸੀ ਆਇਆ।
- 18 ਆਰ ਵੱਡੀ ਆਨਹੋਰੀ ਵੱਗਣ ਕਰਕੇ ਝੀਲ ਬਹੁਤ ਠਾਠਾਂ ਮਾਰਨ ਲੱਗੀ।
- 19 ਫੇਰ ਜਦ ਉਹ ਢਾਈ ਯਾ ਤਿੰਨ ਕੋਹ ਤੀਕੁਰ ਨਿੱਕਲ ਗਏ ਸਨ ਤਦ ਯਿਸੂ ਨੂੰ ਝੀਲ ਦੇ ਉੱਤੇ ਦੀ ਤੁਰਦਾ ਆਤੇ ਬੋੜੀ ਦੇ ਨੇੜੇ ਫੁਰਦਾ ਵੇਖਿਆ ਆਤੇ ਡਰ ਗਏ।
- 20 ਤਾਂ ਉਸ ਨੇ ਉਨਹਾਂ ਨੂੰ ਆਖਿਆ , ਮੈਂ ਹਾਂ , ਡਰੋ ਨਾ !
- 21 ਤਾਂ ਉਹ ਉਸ ਨੂੰ ਬੋੜੀ ਉੱਤੇ ਚੜ੍ਹਾ ਲੈਣ ਨੂੰ ਰਾਜੀ ਹੋਏ ਆਤੇ ਬੋੜੀ ਉੱਤੇ ਉਸ ਥਾਂ ਨੂੰ ਜਿੱਥੇ ਉਨਹਾਂ ਜਾਣਾ ਸੀ ਜਾ ਖੁੱਜੀ।
- 22 ਦੂਏ ਦਿਨ ਉਸ ਭੀੜ ਨੇ ਜੇ ਝੀਲ ਦੇ ਉਸ ਖਾਰ ਖੜੀ ਸੀ ਇਹ ਡਿੱਠਾ ਜੇ ਯੈਥੇ ਇੱਕ ਬੋੜੀ ਤੋਂ ਬਿਨਾ ਕੋਈ ਹੋਰ ਨਹੀਂ ਹੈ ਆਤੇ ਯਿਸੂ ਆਪਣੇ ਚੇਲਿਆਂ ਨਾਲ ਉਸ ਬੋੜੀ ਉੱਤੇ ਨਾ ਗਿਆ ਹੈ ਖਰ ਇਕੱਲੇ ਉਹ ਦੇ ਚੇਲੇ ਹੀ ਗਏ ਹਨ।
- 23 ਖਰ ਹੋਰ ਬੋੜੀਆਂ ਤਿਬਰਿਯਾਮ ਵੱਲੋਂ ਆਈਆਂ ਉਸ ਥਾਂ ਦੇ ਨੇੜੇ ਜਿੱਥੇ ਉਨਹਾਂ ਨੇ ਖਰਭੁ ਦੇ ਸੁਕਰ ਕਰਨ ਦੇ ਖਿੱਛੋਂ ਰੋਟੀ ਖਾਧੀ ਸੀ।
- 24 ਮੇ ਜਾਂ ਉਨਹਾਂ ਲੋਕਾਂ ਨੇ ਵੇਖਿਆ ਜੇ ਯੈਥੇ ਨਾ ਯਿਸੂ ਹੈ ਆਤੇ ਨਾ ਉਸ ਦੇ ਚੇਲੇ ਹਨ ਤਾਂ ਉਨਹਾਂ ਬੋੜੀਆਂ ਉੱਤੇ ਚੜ੍ਹੇ ਆਰ ਯਿਸੂ ਦੀ ਭਾਲ ਵਿੱਚ ਰਫਰਨਾਗੁਮ ਨੂੰ ਆਏ।
- 25 ਆਤੇ ਉਨਹਾਂ ਨੇ ਉਸ ਨੂੰ ਝੀਲ ਦੇ ਖਾਰ ਲੱਭ ਕੇ ਉਸ ਨੂੰ ਆਖਿਆ , ਸੁਆਮੀ ਜੀ ਤੁਸੀਂ ਯੈਥੇ ਕੱਠੇ ਆਏ ?
- 26 ਯਿਸੂ ਨੇ ਉਨਹਾਂ ਨੂੰ ਉੱਤਰ ਦਿੱਤਾ , ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ , ਤੁਸੀਂ ਮੈਨੂੰ ਇਸ ਲਈ ਨਹੀਂ ਭਾਲਦੇ ਜੇ ਤੁਸੀਂ ਨਿਸਾਨ ਵੇਖੋ ਖਰ ਇਸ ਲਈ ਜੇ ਤੁਸੀਂ ਉਨਹਾਂ ਰੋਟੀਆਂ ਵਿੱਚੋਂ ਖਾ ਕੇ ਰੱਜ ਗਏ।
- 27 ਨਾਮ ਹੋਣ ਵਾਲੇ ਭੋਜਨ ਦੇ ਲਈ ਮਿਹਨਤ ਨਾ ਕਰੋ ਮਗੋਂ ਉਸ ਭੋਜਨ ਲਈ ਜੇ ਸਦੀਖਰ ਜੀਉਣ ਤੀਕੁਰ ਰਹਿੰਦਾ ਹੈ ਜਿਹੜਾ ਮਨੁੱਖ ਦਾ ਖੁੱਤਰ ਤੁਹਾਨੂੰ ਦੇਵੇਗਾ ਰਿਉਰਿ ਖਿਤਾ ਖਰਮੇਸੁਰ ਨੇ ਉਸ ਉੱਤੇ ਮੇਹਰ ਕਰ ਦਿੱਤੀ ਹੈ।
- 28 ਤਾਂ ਉਨਹਾਂ ਉਸ ਨੂੰ ਆਖਿਆ ਕਿ ਖਰਮੇਸੁਰ ਦੇ ਕੰਮ ਦੇ ਕਰਨ ਨੂੰ ਆਸੀਂ ਕੀ ਕਰੀਏ ?
- 29 ਯਿਸੂ ਨੇ ਉਨਹਾਂ ਨੂੰ ਉੱਤਰ ਦਿੱਤਾ , ਖਰਮੇਸੁਰ ਦਾ ਕੰਮ ਏਹ ਹੈ ਕਿ ਜਿਸ ਨੂੰ ਉਨ ਭੋਜਿਆ ਹੈ ਉਸ ਉੱਤੇ ਤੁਸੀਂ ਨਿਹਚਾ ਕਰੋ।



- 30 ਤਾਂ ਉਨ੍ਹਾਂ ਉਸ ਨੂੰ ਆਖਿਆ, ਫੇਰ ਤੂੰ ਕਿਹੜੀ ਨਿਸ਼ਾਨ ਵਿਖਾਲਦਾ ਹੈਂ ਜੇ ਅਸੀਂ ਵੇਖ ਕੇ ਤੇਰੀ ਧਰਤੀਤ ਕਰੀਏ? ਤੂੰ ਕੀ ਕਰਮ ਕਰਦਾ ਹੈਂ?
- 31 ਸਾਡੇ ਵਡਿਆਂ ਨੇ ਉਜਾੜ ਵਿੱਚ ਮੰਨ ਖਾਧਾ ਜਿਵੇਂ ਲਿਖਿਆ ਹੋਇਆ ਹੈ ਕਿ ਉਸ ਨੇ ਉਨ੍ਹਾਂ ਨੂੰ ਆਰਾਮੋਂ ਰੋਟੀ ਖਾਣ ਨੂੰ ਦਿੱਤੀ।
- 32 ਉਧਰੰਤ ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਮੁਸਾ ਨੇ ਤੁਹਾਨੂੰ ਆਰਾਮੋਂ ਰੋਟੀ ਨਹੀਂ ਦਿੱਤੀ ਯਰ ਮੇਰਾ ਖਿਤਾ ਤੁਹਾਨੂੰ ਸੁਰਗੋਂ ਸੱਚੀ ਰੋਟੀ ਦਿੰਦਾ ਹੈ।
- 33 ਕਿਉਂਕਿ ਧਰਮੇਸੁਰ ਦੀ ਰੋਟੀ ਉਹ ਹੈ ਜੋ ਸੁਰਗੋਂ ਉੱਤਰਦੀ ਯਤੇ ਸੰਸਾਰ ਨੂੰ ਜੀਉਣ ਦਿੰਦੀ ਹੈ।
- 34 ਤਾਂ ਉਨ੍ਹਾਂ ਨੇ ਉਸ ਨੂੰ ਆਖਿਆ, ਧਰਭੁ ਜੀ ਸਾਨੂੰ ਸਦਾ ਇਹ ਰੋਟੀ ਦਿਯਾ ਕਰੋ।
- 35 ਯਿਸੂ ਨੇ ਉਨ੍ਹਾਂ ਨੂੰ ਆਖਿਆ, ਜੀਉਣ ਦੀ ਰੋਟੀ ਮੈਂ ਹਾਂ। ਜੇ ਮੇਰੇ ਕੋਲ ਆਉਂਦਾ ਹੈ ਉਹ ਮੂਲੋਂ ਭੁੱਖਾ ਨਾ ਹੋਵੇਗਾ ਯਤੇ ਜੇ ਮੇਰੇ ਉੱਤੇ ਨਿਹਚਾ ਕਰਦਾ ਹੈ ਮੈਂ ਕਦੇ ਵੀ ਤਿਹਾਇਆ ਨਾ ਹੋਵੇਗਾ।
- 36 ਧਰ ਮੈਂ ਤੁਹਾਨੂੰ ਆਖਿਆ ਸੀ ਜੇ ਤੁਸਾਂ ਮੈਨੂੰ ਡਿੱਠਾ ਹੈ ਯਰ ਤਾਂ ਵੀ ਨਿਹਚਾ ਨਹੀਂ ਕਰਦੇ।
- 37 ਜੇ ਕੁਝ ਖਿਤਾ ਮੈਨੂੰ ਦਿੰਦਾ ਹੈ ਮੇਰੇ ਕੋਲ ਆਵੇਗਾ ਯਤੇ ਜੇ ਮੇਰੇ ਕੋਲ ਆਉਂਦਾ ਹੈ ਮੈਂ ਕਦੇ ਵੀ ਉਹ ਨੂੰ ਕੱਢ ਨਾ ਦਿਆਂਗਾ।
- 38 ਕਿਉਂਕਿ ਮੈਂ ਸੁਰਗੋਂ ਉੱਤਰਿਆ ਹਾਂ ਇਸ ਲਈ ਨਹੀਂ ਜੋ ਆਪਣੀ ਮਰਜ਼ੀ ਸਗੋਂ ਉਹ ਦੀ ਮਰਜ਼ੀ ਦੇ ਅਨੁਸਾਰ ਚੱਲਾਂ ਜਿਹ ਨੇ ਮੈਨੂੰ ਘੱਲਿਆ।
- 39 ਯਤੇ ਜਿਹ ਨੇ ਮੈਨੂੰ ਘੱਲਿਆ ਉਹ ਦੀ ਮਰਜ਼ੀ ਇਹ ਹੈ ਭਈ ਸਭ ਕੁਝ ਜੋ ਉਹ ਨੇ ਮੈਨੂੰ ਦਿੱਤਾ ਹੈ ਉਸ ਵਿੱਚੋਂ ਮੈਂ ਕੁਝ ਨਾ ਗੁਆਵਾਂ ਸਗੋਂ ਉਸ ਨੂੰ ਅੰਤ ਦੇ ਦਿਨ ਜੀਉਂਦਾ ਉਠਾਵਾਂ।
- 40 ਮੇਰੇ ਖਿਤਾ ਦੀ ਇਹ ਮਰਜ਼ੀ ਹੈ ਕਿ ਹਰ ਕੋਈ ਜੋ ਖੁੱਤਰ ਨੂੰ ਵੇਖੇ ਯਤੇ ਉਸ ਉੱਤੇ ਨਿਹਚਾ ਕਰੇ ਮੈਂ ਸਦੀਧਰ ਜੀਉਣ ਯਾਵੇ ਯਤੇ ਮੈਂ ਉਹ ਨੂੰ ਅੰਤ ਦੇ ਦਿਨ ਜੀਉਂਦਾ ਉਠਾਵਾਂਗਾ।
- 41 ਉਧਰੰਤ ਯਹੂਦੀ ਉਸ ਉੱਤੇ ਬੁੜ ਬੁੜਾਉਣ ਲੱਗੇ ਇਸ ਲਈ ਜੋ ਉਹ ਨੇ ਇਹ ਆਖਿਆ ਸੀ ਭਈ ਜਿਹੜੀ ਰੋਟੀ ਸੁਰਗੋਂ ਉੱਤਰੀ ਉਹ ਮੈਂ ਹਾਂ।
- 42 ਯਤੇ ਓਹ ਬੋਲੇ, ਭਲਾ, ਇਹ ਯੁਸੁਫ ਦਾ ਖੁੱਤਰ ਯਿਸੂ ਨਹੀਂ ਜਿਹ ਦੇ ਮਾਂ ਖਿਉ ਨੂੰ ਅਸੀਂ ਜਾਣਦੇ ਹਾਂ? ਹੁਣ ਉਹ ਕਿਸ ਤਰਾਂ ਆਖਦਾ ਹੈ ਜੋ ਮੈਂ ਸੁਰਗੋਂ ਉੱਤਰਿਆ ਹਾਂ?
- 43 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਆਖਮ ਵਿੱਚ ਨਾ ਬੁੜਬੁੜਾਓ।
- 44 ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਖਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ ਯਤੇ ਮੈਂ ਅੰਤ ਦੇ ਦਿਨ ਉਹ ਨੂੰ ਜੀਉਂਦਾ ਉਠਾਵਾਂਗਾ।
- 45 ਨਬੀਆਂ ਦੀਆਂ ਖੋਬੀਆਂ ਵਿੱਚ ਇਹ ਲਿਖਿਆ ਹੋਇਆ ਹੈ ਭਈ ਓਹ ਸੱਭੇ ਧਰਮੇਸੁਰ ਦੇ ਸਿਖਾਏ ਹੋਏ ਹੋਣਗੇ। ਹਰੇਕ ਜਿਸ ਨੇ ਖਿਤਾ ਤੋਂ ਸੁਣਿਆ ਯਤੇ ਸਿੱਖਿਆ ਹੈ ਮੈਂ ਮੇਰੇ ਕੋਲ ਆਉਂਦਾ ਹੈ।
- 46 ਇਹ ਨਹੀਂ ਭਈ ਕਿਸੇ ਨੇ ਖਿਤਾ ਨੂੰ ਡਿੱਠਾ ਹੋਵੇ, ਬਿਨਾ ਉਹ ਦੇ ਜਿਹੜਾ ਧਰਮੇਸੁਰ ਦੀ ਵਲੋਂ ਹੈ ਓਨ ਤਾਂ ਖਿਤਾ ਨੂੰ ਡਿੱਠਾ ਹੈ।
- 47 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੇ ਨਿਹਚਾ ਕਰਦਾ ਹੈ ਸਦੀਧਰ ਜੀਉਣ ਉਸੇ ਦਾ ਹੈ।
- 48 ਜੀਉਣ ਦੀ ਰੋਟੀ ਮੈਂ ਹਾਂ।
- 49 ਤੁਹਾਡਿਆਂ ਖਿਉ ਦਾਦਿਆਂ ਨੇ ਉਜਾੜ ਵਿੱਚ ਮੰਨ ਖਾਧਾ ਯਤੇ ਮਰ ਗਏ।
- 50 ਜਿਹੜੀ ਰੋਟੀ ਸੁਰਗੋਂ ਉੱਤਰਦੀ ਹੈ ਭਈ ਮਨੁੱਖ ਉਸ ਵਿੱਚੋਂ ਖਾ ਕੇ ਨਾ ਮਰੇ ਮੈਂ ਇਹੋ ਹੈ।
- 51 ਉਹ ਜੀਉਂਦੀ ਰੋਟੀ ਜੋ ਸੁਰਗੋਂ ਉੱਤਰੀ ਮੈਂ ਮੈਂ ਹਾਂ। ਜੇ ਕੋਈ ਇਸ ਰੋਟੀਓਂ ਕੁਝ ਖਾਵੇ ਤਾਂ ਉਹ ਸਦਾ ਤੀਰੁ ਜੀਉਂਦਾ ਰਹੇਗਾ ਯਤੇ ਜੇ ਰੋਟੀ ਮੈਂ ਦਿਆਂਗਾ ਮੈਂ ਮੇਰਾ ਮਾਮ ਹੈ ਜਿਹੜਾ ਜਗਤ ਦੇ ਜੀਉਣ ਲਈ ਮੈਂ ਦਿਆਂਗਾ।
- 52 ਇਸ ਲਈ ਯਹੂਦੀ ਆਖਮ ਵਿੱਚ ਇਹ ਕਹਿ ਕੇ ਬਹਿਸਣ ਲੱਗੇ ਜੋ ਇਹ ਆਪਣਾ ਮਾਮ ਕਿੱਕਰ ਸਾਨੂੰ ਖਾਣ ਲਈ ਦੇ ਸੱਕਦਾ ਹੈ?
- 53 ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੇ ਤੁਸੀਂ ਮਨੁੱਖ ਦੇ ਖੁੱਤਰ ਦਾ ਮਾਮ ਨਾ ਖਾਓ ਯਤੇ ਉਹ ਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਉਣ ਨਹੀਂ ਹੈ।
- 54 ਜੇ ਕੋਈ ਮੇਰਾ ਮਾਮ ਖਾਂਦਾ ਯਤੇ ਮੇਰਾ ਲਹੂ ਪੀਂਦਾ ਹੈ ਸਦੀਧਰ ਜੀਉਣ ਉਸੇ ਦਾ ਹੈ ਯਤੇ ਮੈਂ ਅੰਤ ਦੇ ਦਿਨ ਉਹ ਨੂੰ ਜੀਉਂਦਾ ਉਠਾਵਾਂਗਾ।
- 55 ਕਿਉਂਕਿ ਮੇਰਾ ਮਾਮ ਸੱਚ ਮੁੱਚ ਖਾਣ ਦੀ ਯਤੇ ਮੇਰਾ ਲਹੂ ਸੱਚ ਮੁੱਚ ਪੀਣ ਦੀ ਵਸਤੂ ਹੈ।
- 56 ਜੇ ਮੇਰਾ ਮਾਮ ਖਾਂਦਾ ਯਤੇ ਮੇਰਾ ਲਹੂ ਪੀਂਦਾ ਹੈ ਮੈਂ ਮੇਰੇ ਵਿੱਚ ਰਹਿੰਦਾ ਹੈ ਯਰ ਮੈਂ ਉਸ ਵਿੱਚ।
- 57 ਜਿਸ ਤਰਾਂ ਜੀਉਂਦੇ ਖਿਤਾ ਨੇ ਮੈਨੂੰ ਭੋਜਿਆ ਯਤੇ ਮੈਂ ਖਿਤਾ ਦੇ ਕਾਰਨ ਜੀਉਂਦਾ ਹਾਂ ਉਸੇ ਤਰਾਂ ਜਿਹੜਾ ਮੈਨੂੰ ਖਾਂਦਾ ਹੈ ਮੈਂ ਮੇਰੇ ਕਾਰਨ ਜੀਏਗਾ।
- 58 ਜੇ ਰੋਟੀ ਸੁਰਗੋਂ ਉੱਤਰੀ ਮੈਂ ਇਹੋ ਹੈ। ਜਿਵੇਂ ਵਡਿਆਂ ਨੇ ਖਾਧੀ ਯਤੇ ਮਰ ਗਏ ਮੈਂ ਨਹੀਂ ਧਰ ਜਿਹੜਾ ਇਹ ਰੋਟੀ ਖਾਂਦਾ ਹੈ ਉਹ ਸਦਾ ਜੀਉਂਦਾ ਰਹੇਗਾ।
- 59 ਉਹ ਨੇ ਕਫਰਨਾਹੂਮ ਦੀ ਇੱਕ ਸਮਾਜ ਵਿੱਚ ਉਧਦੇਸ ਦਿੰਦਿਆਂ ਏਹ ਗੱਲਾਂ ਆਖੀਆਂ।
- 60 ਇਸ ਲਈ ਉਹ ਦੇ ਚੇਲਿਆਂ ਵਿੱਚੋਂ ਬਹੁਤਿਆਂ ਨੇ ਸੁਣ ਕੇ ਆਖਿਆ ਜੇ ਇਹ ਯੋਬੀ ਗੱਲ ਹੈ, ਇਹ ਨੂੰ ਕੌਣ ਸੁਣ ਸੱਕਦਾ ਹੈ?
- 61 ਧਰ ਯਿਸੂ ਨੇ ਜੋ ਆਪਣੇ ਮਨ ਵਿੱਚ ਇਹ ਜਾਣਿਆ ਭਈ ਮੇਰੇ ਚੇਲੇ ਇਸ ਗੱਲ ਉੱਤੇ ਬੁੜਬੁੜਾਉਂਦੇ ਹਨ ਉਨ੍ਹਾਂ ਨੂੰ ਆਖਿਆ ਕਿ ਇਸ ਤੋਂ ਤੁਹਾਨੂੰ ਠੇਕਰ ਲੱਗਦੀ ਹੈ?

- 62 ਫੇਰ ਸੀ ਹੋਵੇਗਾ ਜੇਰਰ ਤੁਸੀਂ ਮਨੁੱਖ ਦੇ ਖੁੱਤਰ ਨੂੰ ਉਤਾਹਾਂ ਚੜ੍ਹਦਾ ਵੇਖੋਗੇ ਜਿੱਥੇ ਉਹ ਧਹਿਲਾਂ ਸੀ?
- 63 ਜੀਉਦਾਤਾ ਤਾਂ ਆਤਮਾ ਹੈ। ਮਾਮ ਤੋਂ ਕੁਝ ਲਾਭ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਉਹ ਆਤਮਾ ਹਨ ਅਤੇ ਜੀਉਣ ਹਨ।
- 64 ਧਰ ਤੁਹਾਡੇ ਵਿੱਚੋਂ ਕਿੰਨੇ ਹੀ ਹਨ ਜੋ ਨਿਹਚਾ ਨਹੀਂ ਕਰਦੇ ਕਿਉਂਕਿ ਯਿਸੂ ਮੁੱਢੋਂ ਜਾਣਦਾ ਸੀ ਕਿ ਕਿਹੜੇ ਹਨ ਜਿਹੜੇ ਨਿਹਚਾ ਨਹੀਂ ਕਰਦੇ ਅਤੇ ਕੌਣ ਹੈ ਜੋ ਮੈਨੂੰ ਫੜਵਾਏਗਾ।
- 65 ਉਸ ਨੇ ਆਖਿਆ, ਇਸ ਕਾਰਨ ਮੈਂ ਤੁਹਾਨੂੰ ਇਹ ਆਖਿਆ ਹੈ ਕਿ ਕੋਈ ਮੇਰੇ ਕੋਲ ਨਹੀਂ ਆ ਸਕਦਾ ਜੇਰਰ ਇਹ ਖਿਤਾ ਦੀ ਵੱਲੋਂ ਉਹ ਨੂੰ ਬਖਸ਼ਿਆ ਨਾ ਗਿਆ ਹੋਵੇ।
- 66 ਇਸ ਗੱਲ ਤੋਂ ਉਹ ਦੇ ਚੇਲਿਆਂ ਵਿੱਚੋਂ ਬਹੁਤੇ ਖਿਫਾਹਾਂ ਨੂੰ ਫਿਰ ਗਏ ਅਤੇ ਮੁੜ ਉਹ ਦੇ ਨਾਲ ਨਾ ਚੱਲੇ।
- 67 ਉਥਰੰਤ ਯਿਸੂ ਨੇ ਉਨ੍ਹਾਂ ਥਾਰਾਂ ਨੂੰ ਆਖਿਆ, ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ ?
- 68 ਸਮਝਿਓ ਧਰਮ ਨੇ ਉਹ ਨੂੰ ਉੱਤਰ ਦਿੱਤਾ, ਧਰਭੁ ਜੀ ਆਸੀਂ ਕਿਹ ਦੇ ਕੋਲ ਜਾਈਏ ? ਸਦੀਖਰ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ।
- 69 ਆਰ ਆਸਾਂ ਤਾਂ ਨਿਹਚਾ ਕੀਤੀ ਅਤੇ ਜਾਣਿਆ ਹੈ ਕਿ ਤੂੰ ਧਰਮੇਸੁਰ ਦਾ ਧਵਿੱਤਰ ਖੁਰਖ ਹੈਂ।
- 70 ਯਿਸੂ ਨੇ ਉਨ੍ਹਾਂ ਨੂੰ ਅੱਗੋਂ ਆਖਿਆ, ਕੀ ਮੈਂ ਤੁਸਾਂ ਥਾਰਾਂ ਨੂੰ ਨਹੀਂ ਚੁਣਿਆ ? ਅਤੇ ਤੁਹਾਡੇ ਵਿੱਚੋਂ ਇੱਕ ਜਣਾ ਸਤਾਨ ਹੈ!
- 71 ਇਹ ਉਸ ਨੇ ਸਮਝਿਓ ਇਸਕਰਿਯੇਤੀ ਦੇ ਖੁੱਤਰ ਯਹੂਦਾ ਦੇ ਵਿਖੇ ਆਖਿਆ ਕਿਉਂਕਿ ਉਹੋ ਉਸ ਨੂੰ ਫੜਵਾਉਣਾ ਚਾਹੁੰਦਾ ਅਤੇ ਉਨ੍ਹਾਂ ਥਾਰਾਂ ਵਿੱਚੋਂ ਇੱਕ ਸੀ।

## ਕਾਂਡ 7

- 1 ਇਹ ਦੇ ਖਿੱਛੋਂ ਯਿਸੂ ਗਲੀਲ ਵਿੱਚ ਫਿਰਦਾ ਰਿਹਾ ਕਿਉਂਕਿ ਉਹ ਨੇ ਯਹੂਦਿਯਾ ਵਿੱਚ ਫਿਰਨਾ ਨਾ ਚਾਹਿਆ ਇਸ ਲਈ ਜੋ ਯਹੂਦੀ ਉਹ ਦੇ ਮਾਰ ਸੁੱਟਣ ਦੇ ਮਗਰ ਖਏ ਸਨ।
- 2 ਅਤੇ ਯਹੂਦੀਆਂ ਦਾ ਡੇਰਿਆਂ ਦਾ ਧਰਬ ਨੇੜੇ ਸੀ।
- 3 ਇਸ ਲਈ ਉਹ ਦੇ ਭਰਾਵਾਂ ਨੇ ਉਹ ਨੂੰ ਆਖਿਆ, ਐਥੋਂ ਤੁਰ ਕੇ ਯਹੂਦਿਯਾ ਵਿੱਚ ਜਾਹ ਭਈ ਤੇਰੇ ਕੰਮਾਂ ਨੂੰ ਜੋ ਤੂੰ ਕਰਦਾ ਹੈਂ ਤੇਰੇ ਚੇਲੇ ਵੀ ਵੇਖਣ।
- 4 ਕਿਉਂਕਿ ਕੋਈ ਗੁਪਤ ਵਿੱਚ ਕੁਝ ਨਹੀਂ ਕਰਦਾ ਹੈ ਜੋ ਉਹ ਉੱਥਾ ਹੋਣਾ ਚਾਹੁੰਦਾ ਹੋਵੇ। ਜੋ ਤੂੰ ਇਹ ਕੰਮ ਕਰਦਾ ਹੈਂ ਤਾਂ ਆਖ ਨੂੰ ਜਗਤ ਉੱਤੇ ਧਰਗਟ ਕਰ।
- 5 ਉਹ ਦੇ ਭਰਾ ਵੀ ਉਸ ਉੱਤੇ ਨਿਹਚਾ ਨਹੀਂ ਕੀ ਕਰਦੇ।
- 6 ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੇਰਾ ਵੇਲਾ ਅਜੇ ਨਹੀਂ ਆਇਆ ਧਰ ਤੁਹਾਡਾ ਵੇਲਾ ਨਿੱਤ ਤਿਆਰ ਰਹਿੰਦਾ ਹੈ।
- 7 ਜਗਤ ਤੁਹਾਡੇ ਨਾਲ ਵੈਰ ਨਹੀਂ ਕਰ ਸਕਦਾ ਧਰ ਮੇਰੇ ਨਾਲ ਵੈਰ ਕਰਦਾ ਹੈ ਕਿਉਂ ਜੋ ਮੈਂ ਉਸ ਉੱਤੇ ਸਾਖੀ ਦਿੰਦਾ ਹਾਂ ਭਈ ਉਹ ਦੇ ਕੰਮ ਬੁਰੇ ਹਨ।
- 8 ਤੁਸੀਂ ਇਸ ਤਿਉਹਾਰ ਉੱਤੇ ਜਾਓ। ਮੈਂ ਅਜੇ ਇਸ ਤਿਉਹਾਰ ਉੱਤੇ ਨਹੀਂ ਜਾਂਦਾ ਕਿਉਂਕਿ ਮੇਰਾ ਵੇਲਾ ਅਜੇ ਖੁਰਾ ਨਹੀਂ ਹੋਇਆ।
- 9 ਅਤੇ ਉਹ ਏਹ ਗੱਲਾਂ ਉਨ੍ਹਾਂ ਨੂੰ ਕਹਿ ਕੇ ਗਲੀਲ ਵਿੱਚ ਰਿਹਾ।
- 10 ਧਰ ਜਾਂ ਉਹ ਦੇ ਭਰਾ ਤਿਉਹਾਰ ਉੱਤੇ ਚੱਲੇ ਗਏ ਤਾਂ ਉਹ ਆਖ ਵੀ ਤੁਰ ਖਿਆ, ਧਰਗਟ ਨਹੀਂ ਧਰ ਮਾਨੋ ਗੁਪਤ ਵਿੱਚ।
- 11 ਉਥਰੰਤ ਯਹੂਦੀ ਉਹ ਨੂੰ ਤਿਉਹਾਰ ਦੇ ਕੱਠ ਵਿੱਚ ਲੱਭਣ ਲੱਗੇ ਅਤੇ ਖੋਲੇ, ਉਹ ਕਿੱਥੇ ਹੈ ?
- 12 ਲੋਕਾਂ ਵਿੱਚ ਉਹ ਦੇ ਵਿਖੇ ਬਹੁਤ ਚਰਚਾ ਹੋ ਰਹੀ ਸੀ। ਕਈ ਕੁ ਆਖਦੇ ਸਨ ਕਿ ਉਹ ਭਲਾ ਮਾਨਸ ਹੈ ਧਰ ਹੋਰ ਆਖਦੇ ਸਨ, ਨਹੀਂ, ਸਗੋਂ ਉਹ ਲੋਕਾਂ ਨੂੰ ਭਰਮਾਉਂਦਾ ਹੈ।
- 13 ਧਰ ਤਾਂ ਵੀ ਯਹੂਦੀਆਂ ਦੇ ਡਰ ਦੇ ਮਾਰੇ ਕੋਈ ਉਹ ਦੀ ਗੱਲ ਖੋਲ੍ਹ ਕੇ ਨਹੀਂ ਕਰਦਾ ਸੀ।
- 14 ਤਿਉਹਾਰ ਦੇ ਦਿਨ ਗੁਣ ਅੱਧੇ ਥੀਤ ਗਏ ਸਨ ਕਿ ਯਿਸੂ ਹੈਰਲ ਵਿੱਚ ਜਾ ਕੇ ਉਥਰੰਤ ਦੇਣ ਲੱਗਾ।
- 15 ਤਾਂ ਯਹੂਦੀ ਆਚਰਜ ਮੰਨ ਕੇ ਖੋਲੇ, ਬਿਨ ਧੜ੍ਹੇ ਇਹ ਨੂੰ ਵਿਦਿਆ ਕਿੱਥੋਂ ਆਈ ਹੈ ?
- 16 ਮੈਂ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹ ਦੀ ਹੈ ਜਿਨ੍ਹਾਂ ਮੈਨੂੰ ਖੱਲਿਆ।
- 17 ਜੋ ਕੋਈ ਉਹ ਦੀ ਮਰਜੀ ਖੂਰੀ ਕਰਨੀ ਚਾਹੇ ਤਾਂ ਉਹ ਇਸ ਸਿੱਖਿਆ ਦੇ ਵਿਖੇ ਜਾਣੇਗਾ ਭਈ ਇਹ ਧਰਮੇਸੁਰ ਤੋਂ ਹੈ ਯਾ ਮੈਂ ਆਪਣੀ ਵੱਲੋਂ ਖੋਲਦਾ ਹਾਂ।
- 18 ਜੋ ਕੋਈ ਆਪਣੀ ਵੱਲੋਂ ਖੋਲਦਾ ਹੈ ਮੈਂ ਆਪਣੀ ਹੀ ਵਡਿਆਈ ਚਾਹੁੰਦਾ ਹੈ ਧਰ ਜਿਹੜਾ ਆਪਣੇ ਭੇਜਣ ਵਾਲੇ ਦੀ ਵਡਿਆਈ ਚਾਹੁੰਦਾ ਹੈ ਉਹੋ ਸੱਚਾ ਹੈ ਅਤੇ ਉਹ ਦੇ ਵਿੱਚ ਕੁਝਰਮ ਨਹੀਂ ਹੈ।
- 19 ਕੀ ਮੁਸਾ ਨੇ ਤੁਹਾਨੂੰ ਸਰਾ ਨਹੀਂ ਦਿੱਤੀ ? ਧਰ ਤੁਹਾਡੇ ਵਿੱਚੋਂ ਕੋਈ ਸਰਾ ਉੱਤੇ ਨਹੀਂ ਚੱਲਦਾ। ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਕਿਉਂ ਖਏ ਹੋ ?
- 20 ਲੋਕਾਂ ਨੇ ਉੱਤਰ ਦਿੱਤਾ, ਤੈਨੂੰ ਤਾਂ ਭੂਤ ਚਿੰਬੜਿਆ ਹੋਇਆ ਹੈ। ਕੌਣ ਤੇਰੇ ਮਾਰ ਸੁੱਟਣ ਦੇ ਮਗਰ ਖਿਆ ਹੈ ?
- 21 ਯਿਸੂ ਨੇ ਅੱਗੋਂ ਉਨ੍ਹਾਂ ਨੂੰ ਆਖਿਆ, ਮੈਂ ਇੱਕ ਕੰਮ ਕੀਤਾ ਅਤੇ ਤੁਸੀਂ ਸੱਭੇ ਆਚਰਜ ਮੰਨਦੇ ਹੋ।

- 22 ਇਸ ਰਾਸ਼ਨ ਮੁਸਾ ਨੇ ਤੁਹਾਨੂੰ ਸੁੰਨਤ ਦੀ ਸੀਤ ਦਿੱਤੀ ਹੈ ਭਾਵੇਂ ਉਹ ਮੁਸਾ ਤੋਂ ਨਹੀਂ ਧਰ ਖਿਉ ਦਾਦਿਆਂ ਤੋਂ ਹੈ, ਅਤੇ ਤੁਸੀਂ ਸਬਤ ਦੇ ਦਿਨ ਮਨੁੱਖ ਦੀ ਸੁੰਨਤ ਰਹਦੇ ਹੋ।
- 23 ਜਾਂ ਸਬਤ ਦੇ ਦਿਨ ਮਨੁੱਖ ਦੀ ਸੁੰਨਤ ਰੀਤੀ ਜਾਂਦੀ ਹੈ ਇਸ ਵਰਕੇ ਜੋ ਮੁਸਾ ਦੀ ਸਰਾ ਟੁੱਟ ਨਾ ਜਾਏ ਤਾਂ ਵੀ ਤੁਸੀਂ ਮੇਰੇ ਉੱਤੇ ਇਸ ਲਈ ਖੁਣਮਦੇ ਹੋ ਜੋ ਮੈਂ ਸਬਤ ਦੇ ਦਿਨ ਇੱਕ ਮਨੁੱਖ ਨੂੰ ਬਿਲਕੁਲ ਚੰਗਾ ਰੀਤਾ?
- 24 ਵਿਖਾਵੇ ਦੇ ਆਨੁਸਾਰ ਨਿਆਉਂ ਨਾ ਰਹੇ ਧਰੰਤੁ ਸੱਚਾ ਨਿਆਉਂ ਰਹੇ।
- 25 ਤਾਂ ਯਹੂਸਲਮ ਦੇ ਲੋਕਾਂ ਵਿੱਚੋਂ ਕਈ ਆਖਦੇ ਸਨ, ਕੀ ਇਹ ਉਹੋ ਨਹੀਂ ਜਿਹ ਦੇ ਮਾਰ ਸੁੱਟਣ ਦੇ ਮਗਰ ਉਹ ਖਏ ਹਨ ?
- 26 ਅਰ ਵੇਖੋ ਉਹ ਤਾਂ ਖੁਲ੍ਹੇ ਬਚਨ ਖਿਆ ਬੋਲਦਾ ਹੈ ਅਤੇ ਉਹ ਉਸ ਨੂੰ ਕੁਝ ਨਹੀਂ ਆਖਦੇ। ਕੀ ਸਰਦਾਰਾਂ ਨੇ ਸੱਚ ਜਾਣ ਲਿਆ ਜੋ ਇਹੋ ਮਸੀਹ ਹੈ ?
- 27 ਧਰ ਅਸੀਂ ਇਹ ਨੂੰ ਜਾਣਦੇ ਹਾਂ ਜੋ ਕਿੱਥੋਂ ਦਾ ਹੈ ਧਰ ਜਾਂ ਮਸੀਹ ਆਉਗਾ ਤਾਂ ਕੋਈ ਨਹੀਂ ਜਾਣੂ ਜੋ ਉਹ ਕਿੱਥੋਂ ਦਾ ਹੈ।
- 28 ਇਸ ਵਰਕੇ ਯਿਸੂ ਹੈਰਲ ਵਿੱਚ ਉਧਦੇਸ਼ ਵਰਦਾ ਇਹ ਉੱਚੀ ਬੋਲਿਆ ਭਈ ਤੁਸੀਂ ਤਾਂ ਮੈਨੂੰ ਜਾਣਦੇ, ਨਾਲੇ ਇਹ ਵੀ ਜਾਣਦੇ ਹੋ ਜੋ ਮੈਂ ਕਿੱਥੋਂ ਦਾ ਹਾਂ। ਮੈਂ ਆਖਣੇ ਆਖ ਨਹੀਂ ਆਇਆ ਧਰ ਜਿਨਹ ਮੈਨੂੰ ਘੱਲਿਆ ਮੇ ਸੱਚਾ ਹੈ ਜਿਹ ਨੂੰ ਤੁਸੀਂ ਨਹੀਂ ਜਾਣਦੇ।
- 29 ਮੈਂ ਉਹ ਨੂੰ ਜਾਣਦਾ ਹਾਂ ਕਿਉਂ ਜੋ ਮੈਂ ਉਹ ਦੀ ਵੱਲੋਂ ਹਾਂ ਅਤੇ ਉਹ ਨੇ ਮੈਨੂੰ ਘੱਲਿਆ।
- 30 ਤਦ ਉਹ ਉਸ ਦੇ ਫੜਨ ਦੇ ਮਗਰ ਖਏ ਧਰ ਕਿਨਹੋ ਉਸ ਉੱਤੇ ਹੱਥ ਨਾ ਧਾਇਆ ਇਸ ਲਈ ਜੋ ਉਸ ਦਾ ਵੇਲਾ ਅਜੇ ਨਹੀਂ ਸੀ ਆਇਆ।
- 31 ਧਰ ਉਨਹਾਂ ਲੋਕਾਂ ਵਿੱਚੋਂ ਬਹੁਤਿਆਂ ਨੇ ਉਸ ਉੱਤੇ ਨਿਹਚਾ ਰੀਤੀ ਅਤੇ ਬੋਲੇ ਕਿ ਜਾਂ ਮਸੀਹ ਆਉਗਾ ਤਾਂ ਭਲਾ, ਉਹ ਉਨਹਾਂ ਨਿਸ਼ਾਨਾਂ ਨਾਲੋਂ ਜਿਹੜੇ ਇਸ ਨੇ ਵਿਖਾਲੇ ਹਨ ਕੁਝ ਵੱਧ ਵਿਖਾਲੂ ?
- 32 ਫਰੀਸੀਆਂ ਨੇ ਉਹ ਦੇ ਵਿਖੇ ਲੋਕਾਂ ਦੀ ਇਹ ਚਰਚਾ ਸੁਣੀ ਤਾਂ ਧਰਧਾਨ ਜਾਜਰਾਂ ਅਤੇ ਫਰੀਸੀਆਂ ਨੇ ਸਿਧਾਗੀ ਘੱਲੇ ਜੋ ਉਹ ਨੂੰ ਫੜ ਲੈਣ।
- 33 ਮੇ ਯਿਸੂ ਨੇ ਆਖਿਆ, ਅਜੇ ਥੋੜਾ ਚਿਰ ਮੈਂ ਤੁਹਾਡੇ ਨਾਲ ਹਾਂ ਅਤੇ ਜਿਨ ਮੈਨੂੰ ਘੱਲਿਆ ਉਹ ਦੇ ਕੋਲ ਚੱਲਿਆ ਜਾਂਦਾ ਹਾਂ।
- 34 ਤੁਸੀਂ ਮੈਨੂੰ ਭਾਲੋਗੇ ਅਤੇ ਮੈਨੂੰ ਨਾ ਲੱਭੋਗੇ ਧਰ ਜਿੱਥੇ ਮੈਂ ਹਾਂ ਤੁਸੀਂ ਆ ਨਹੀਂ ਸੱਕਦੇ।
- 35 ਉਧਰੰਤ ਯਹੂਦੀਆਂ ਨੇ ਆਖਮ ਵਿੱਚ ਆਖਿਆ, ਉਹ ਕਿੱਥੇ ਜਾਊ ਜੋ ਅਸੀਂ ਉਹ ਨੂੰ ਨਾ ਲੱਭਾਂਗੇ ? ਭਲਾ, ਉਹ ਉਨਹਾਂ ਕੋਲ ਜਾਊ ਜਿਹੜੇ ਯੂਨਾਨੀਆਂ ਵਿੱਚ ਖਿੱਡੇ ਹੋਏ ਹਨ ਅਤੇ ਯੂਨਾਨੀਆਂ ਨੂੰ ਉਧਦੇਸ਼ ਕਰੂ ?
- 36 ਇਹ ਕੀ ਗੱਲ ਹੈ ਜਿਹੜੀ ਉਹ ਨੇ ਆਖੀ ਕਿ ਤੁਸੀਂ ਮੈਨੂੰ ਭਾਲੋਗੇ ਅਤੇ ਮੈਨੂੰ ਨਾ ਲੱਭੋਗੇ ਅਰ ਜਿੱਥੇ ਮੈਂ ਹਾਂ ਤੁਸੀਂ ਨਹੀਂ ਆ ਸੱਕਦੇ ?
- 37 ਖਿਫਲੇ ਦਿਨ ਜਿਹੜਾ ਤਿਉਹਾਰ ਦਾ ਵੱਡਾ ਦਿਨ ਸੀ ਯਿਸੂ ਖੜਾ ਹੋਇਆ ਅਤੇ ਇਹ ਕਹਿ ਕੇ ਉੱਚੀ ਬੋਲਿਆ ਭਈ ਜੋ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਧੀਵੇ !
- 38 ਜੋ ਕੋਈ ਮੇਰੇ ਉੱਤੇ ਨਿਹਚਾ ਵਰਦਾ ਹੈ ਲਿਖਤ ਆਨੁਸਾਰ ਅੰਮਿਰਤ ਜਲ ਦੀਆਂ ਨਦੀਆਂ ਉਹ ਦੇ ਅੰਦਰੋਂ ਵਗਣਗੀਆਂ !
- 39 ਧਰ ਉਹ ਨੇ ਇਹ ਗੱਲ ਆਤਮਾ ਦੇ ਵਿਖੇ ਆਖੀ ਜਿਹੜਾ ਉਨਹਾਂ ਨੂੰ ਧਰਾਧਤ ਹੋਣਾ ਸੀ ਜਿਨਹਾਂ ਉਸ ਉੱਤੇ ਨਿਹਚਾ ਰੀਤੀ ਕਿਉਂਕਿ ਆਤਮਾ ਅਜੇ ਦਿੱਤਾ ਨਾ ਗਿਆ ਸੀ ਇਸ ਲਈ ਜੋ ਯਿਸੂ ਦਾ ਤੇਜ ਅਜੇ ਧਰਾਧਮ ਨਹੀਂ ਸੀ ਹੋਇਆ।
- 40 ਤਾਂ ਭੀੜ ਵਿੱਚੋਂ ਕਈਆਂ ਨੇ ਏਹ ਗੱਲਾਂ ਸੁਣ ਕੇ ਆਖਿਆ, ਸੱਚੀ ਮੁੱਚੀ ਇਹ ਉਹੋ ਨਥੀ ਹੈ !
- 41 ਦੂਜਿਆਂ ਨੇ ਆਖਿਆ, ਇਹ ਮਸੀਹ ਹੈ ! ਧਰ ਕਈਆਂ ਨੇ ਆਖਿਆ, ਭਲਾ, ਮਸੀਹ ਗਲੀਲ ਵਿੱਚੋਂ ਆਉਂਦਾ ਹੈ ?
- 42 ਕੀ ਕੁਝ ਨੇ ਨਹੀਂ ਆਖਿਆ ਜੋ ਮਸੀਹ ਦਾਊਦ ਦੀ ਅੰਮ ਵਿੱਚੋਂ ਅਤੇ ਬੈਤਲਹਮ ਦੀ ਨਗਰੀ ਤੋਂ ਜਿੱਥੇ ਦਾਊਦ ਸੀ ਆਉਂਦਾ ਹੈ ?
- 43 ਮੇ ਉਹ ਦੇ ਵਰਨ ਲੋਕਾਂ ਵਿੱਚ ਫੁੱਟ ਧੈ ਗਈ।
- 44 ਅਤੇ ਉਨਹਾਂ ਵਿੱਚੋਂ ਕਿੰਨੇ ਚਾਹੁੰਦੇ ਸਨ ਭਈ ਇਹ ਨੂੰ ਫੜ ਲਈਏ ਧਰ ਕਿਸੇ ਨੇ ਉਸ ਉੱਤੇ ਹੱਥ ਨਾ ਧਾਏ।
- 45 ਉਧਰੰਤ ਉਹ ਸਿਧਾਗੀ ਧਰਧਾਨ ਜਾਜਰਾਂ ਅਤੇ ਫਰੀਸੀਆਂ ਕੋਲ ਆਏ ਅਤੇ ਉਨਹਾਂ ਨੇ ਉਨਹਾਂ ਨੂੰ ਆਖਿਆ, ਤੁਸੀਂ ਉਹ ਨੂੰ ਕਿਉਂ ਨਾ ਲਿਆਏ?
- 46 ਸਿਧਾਗੀਆਂ ਨੇ ਉੱਤਰ ਦਿੱਤਾ, ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਰੀਤਾ !
- 47 ਤਾਂ ਫਰੀਸੀਆਂ ਨੇ ਉਨਹਾਂ ਨੂੰ ਉੱਤਰ ਦਿੱਤਾ, ਕੀ ਤੁਸੀਂ ਭੀ ਭਰਮਾਏ ਗਏ ?
- 48 ਭਲਾ, ਸਰਦਾਰਾਂ ਅਤੇ ਫਰੀਸੀਆਂ ਵਿੱਚੋਂ ਕਿਹ ਨੇ ਉਸ ਉੱਤੇ ਨਿਹਚਾ ਰੀਤੀ ਹੈ ?
- 49 ਧਰ ਲਾਨਤ ਹੈ ਇਨਹਾਂ ਲੋਕਾਂ ਉੱਤੇ ਜਿਹੜੇ ਸਰਾ ਨੂੰ ਨਹੀਂ ਜਾਣਦੇ ਹਨ !
- 50 ਨਿਕੁਦੇਮੁਸ ਨੇ ਜਿਹੜਾ ਧਹਿਲਾਂ ਯਿਸੂ ਦੇ ਕੋਲ ਆਇਆ ਅਤੇ ਉਨਹਾਂ ਵਿੱਚੋਂ ਇੱਕ ਸੀ ਉਨਹਾਂ ਨੂੰ ਆਖਿਆ।
- 51 ਕੀ ਸਾਡੀ ਸਰਾ ਕਿਸੇ ਮਨੁੱਖ ਨੂੰ ਉਹ ਦੀ ਸੁਣਨ ਅਤੇ ਇਹ ਜਾਣਨ ਤੋਂ ਧਹਿਲਾਂ ਭਈ ਉਹ ਕੀ ਵਰਦਾ ਹੈਗਾ ਕੋਸੀ ਠਹਿਰਾਉਂਦੀ ਹੈ ?
- 52 ਉਨਹਾਂ ਨੇ ਉਸ ਨੂੰ ਉੱਤਰ ਦਿੱਤਾ, ਭਲਾ, ਤੂੰ ਭੀ ਗਲੀਲ ਤੋਂ ਹੈਂ ?
- 53 ਭਲਾ ਅਤੇ ਵੇਖ, ਜੋ ਗਲੀਲ ਵਿੱਚੋਂ ਕੋਈ ਨਥੀ ਨਹੀਂ ਉੱਠਦਾ।

ਕਾਂਡ 8

1 [ਫੇਰ ਹਰੇਰ ਆਖੇ ਆਖਣੇ ਧਰ ਗਿਆ ਧਰ ਯਿਸੂ ਜੈਤੂਨ ਦੇ ਧਗੜ ਨੂੰ ਸਿਧਾਰਿਆ।

- 2 ਅਤੇ ਸਵੇਰ ਨੂੰ ਉਹ ਹੈਰਲ ਵਿੱਚ ਫੇਰ ਆਇਆ ਅਤੇ ਸਭ ਲੋਕ ਉਹ ਦੇ ਕੋਲ ਆਏ ਅਰ ਉਹ ਬੈਠ ਕੇ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ ।
- 3 ਤਾਂ ਗੁਰਬੀ ਅਤੇ ਫਰੀਮੀ ਇੱਕ ਤੀਵੀਂ ਨੂੰ ਲਿਆਏ ਜਿਹੜੀ ਜਨਾਹ ਵਿੱਚ ਫੜੀ ਗਈ ਸੀ ਅਤੇ ਉਸ ਨੂੰ ਵਿਚਾਰਾ ਖੜੀ ਕਰ ਕੇ
- 4 ਉਹ ਨੂੰ ਰਿਹਾ, ਗੁਰੂ ਜੀ ਇਹ ਤੀਵੀਂ ਠੀਕ ਜਨਾਹ ਦੇ ਵੇਲੇ ਫੜੀ ਗਈ ਹੈ ।
- 5 ਅਤੇ ਮੁਸਾ ਨੇ ਤੁਰੰਤ ਵਿੱਚ ਮਾਨੂੰ ਗੁਰਮ ਦਿੱਤਾ ਹੈ ਜੋ ਏਹੋ ਜਹੀਆਂ ਨੂੰ ਖੱਬਰਾਂ ਨਾਲ ਮਾਰ ਸੁੱਟੇ । ਫੇਰ ਤੂੰ ਇਹ ਦੇ ਹੱਕ ਵਿੱਚ ਕੀ ਆਖਦਾ ਹੈ ?
- 6 ਯਰ ਉਨ੍ਹਾਂ ਨੇ ਉਹ ਦੇ ਯਰਤਾਉਣ ਲਈ ਇਹ ਗੱਲ ਕਹੀ ਸੀ ਭਈ ਉਸ ਉੱਤੇ ਉਜ ਨਾਉਣ ਦਾ ਮੌਕਾ ਮਿਲੇ । ਤਾਂ ਯਿਸੂ ਹਿਠਾਹਾਂ ਨਿਉਂ ਕੇ ਉਂਗਲ ਨਾਲ ਯਰਤੀ ਉੱਤੇ ਲਿਖਣ ਲੱਗਾ ।
- 7 ਜਾਂ ਉਹ ਉਸ ਤੋਂ ਖੁੰਛੀ ਗਏ ਤਾਂ ਉਹ ਨੇ ਸਿੱਧੇ ਹੋ ਕੇ ਉਨ੍ਹਾਂ ਨੂੰ ਆਖਿਆ ਕਿ ਜਿਹੜਾ ਤੁਹਾਡੇ ਵਿੱਚੋਂ ਨਿਰਦੋਖ ਹੋਵੇ ਉਹ ਧਹਿਲਾਂ ਉਸ ਨੂੰ ਖੱਬਰ ਮਾਰੇ ।
- 8 ਫੇਰ ਹਿਠਾਹਾਂ ਨਿਉਂ ਕੇ ਉਂਗਲ ਨਾਲ ਯਰਤੀ ਉੱਤੇ ਲਿਖਣ ਲੱਗਾ ।
- 9 ਇਹ ਸੁਣ ਕੇ ਉਹ ਵੱਡਿਆਂ ਤੋਂ ਲੈਕੇ ਛੋਟਿਆਂ ਤੀਕ ਇੱਕ ਇੱਕ ਕਰਕੇ ਨਿੱਕਲ ਗਏ ਅਤੇ ਯਿਸੂ ਇਕੱਲਾ ਰਹਿ ਗਿਆ ਅਤੇ ਉਹ ਤੀਵੀਂ ਵਿਚਾਰਾ ਖੜੀ ਰਹੀ ।
- 10 ਤਾਂ ਯਿਸੂ ਨੇ ਸਿੱਧੇ ਹੋ ਕੇ ਉਹ ਨੂੰ ਆਖਿਆ, ਹੇ ਤਰੀਮਤ ਉਹ ਕਿੱਥੇ ਹਨ ? ਕੀ ਕਿਸੇ ਨੇ ਤੇਰੇ ਉੱਤੇ ਸਜ਼ਾ ਦਾ ਗੁਰਮ ਨਾ ਦਿੱਤਾ ?
- 11 ਉਹ ਬੋਲੀ, ਯਰਭੂ ਜੀ, ਕਿਸੇ ਨੇ ਵੀ ਨਹੀਂ । ਤਾਂ ਯਿਸੂ ਨੇ ਕਿਹਾ, ਮੈਂ ਵੀ ਨਹੀਂ ਦਿੰਦਾ । ਜਾਹ, ਏਦੋਂ ਅੱਗੇ ਫੇਰ ਧਾਧ ਨਾ ਕਰੀਂ ।]
- 12 ਉਧਰੰਤ ਯਿਸੂ ਨੇ ਫੇਰ ਉਨ੍ਹਾਂ ਨੂੰ ਆਖਿਆ ਕਿ ਜਗਤ ਦਾ ਚਾਨਣ ਮੈਂ ਹਾਂ । ਜਿਹੜਾ ਮੇਰੇ ਖਿੱਛੇ ਤੁਰਦਾ ਹੈ ਅਨਹੇਰੇ ਵਿੱਚ ਕਦੇ ਨਾ ਚੱਲੇਗਾ ਮਗੋਂ ਉਹ ਦੇ ਕੋਲ ਜੀਉਣ ਦਾ ਚਾਨਣ ਹੋਵੇਗਾ ।
- 13 ਇਸ ਲਈ ਫਰੀਮੀਆਂ ਨੇ ਉਹ ਨੂੰ ਕਿਹਾ, ਤੂੰ ਆਖਣੇ ਉੱਤੇ ਆਧੇ ਸਾਖੀ ਦਿੰਦਾ ਹੈਂ । ਤੇਰੀ ਸਾਖੀ ਸੱਚੀ ਨਹੀਂ ।
- 14 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਭਾਵੇਂ ਮੈਂ ਆਖਣੇ ਉੱਤੇ ਆਧੇ ਸਾਖੀ ਦਿੰਦਾ ਹਾਂ ਤਾਂ ਵੀ ਮੇਰੀ ਸਾਖੀ ਸੱਚੀ ਹੈ ਕਿਉਂ ਜੋ ਮੈਂ ਜਾਣਦਾ ਹਾਂ ਭਈ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥਰ ਨੂੰ ਜਾਂਦਾ ਹਾਂ ਯਰ ਤੁਸੀਂ ਨਹੀਂ ਜਾਣਦੇ ਭਈ ਮੈਂ ਕਿੱਥੋਂ ਆਉਂਦਾ ਅਤੇ ਕਿੱਥਰ ਨੂੰ ਜਾਂਦਾ ਹਾਂ ।
- 15 ਤੁਸੀਂ ਸਰੀਰ ਦੇ ਅਨੁਸਾਰ ਨਿਆਉਂ ਕਰਦੇ ਹੋ । ਮੈਂ ਕਿਸੇ ਦਾ ਨਿਆਉਂ ਨਹੀਂ ਕਰਦਾ ।
- 16 ਯਰ ਜੇ ਮੈਂ ਨਿਆਉਂ ਕਰਾਂ ਤਾਂ ਵੀ ਮੇਰਾ ਨਿਆਉਂ ਸੱਚਾ ਹੈ ਕਿਉਂ ਜੋ ਮੈਂ ਇਕੱਲਾ ਨਹੀਂ ਹਾਂ ਯਰ ਮੈਂ ਅਤੇ ਮੇਰਾ ਘੱਲਣ ਵਾਲਾ ।
- 17 ਤੁਹਾਡੀ ਸਰਾ ਵਿੱਚ ਇਹ ਲਿਖਿਆ ਹੋਇਆ ਹੈ ਕਿ ਦੋ ਮਨੁੱਖਾਂ ਦੀ ਸਾਖੀ ਸੱਚੀ ਹੁੰਦੀ ਹੈ ।
- 18 ਇੱਕ ਤਾਂ ਮੈਂ ਹਾਂ ਜੋ ਆਖਣੇ ਉੱਤੇ ਸਾਖੀ ਦਿੰਦਾ ਹਾਂ ਅਤੇ ਇੱਕ ਮੇਰਾ ਧਿਤਾ ਜਿਨਹ ਮੈਨੂੰ ਘੱਲਿਆ ਮੇਰੇ ਉੱਤੇ ਸਾਖੀ ਦਿੰਦਾ ਹੈ ।
- 19 ਤਾਂ ਉਨ੍ਹਾਂ ਉਸ ਨੂੰ ਆਖਿਆ, ਕਿੱਥੇ ਹੈ ਤੇਰਾ ਧਿਤਾ ? ਯਿਸੂ ਨੇ ਉੱਤਰ ਦਿੱਤਾ, ਤੁਸੀਂ ਨਾ ਮੈਨੂੰ ਜਾਣਦੇ ਹੋ, ਨਾ ਮੇਰੇ ਧਿਤਾ ਨੂੰ । ਜੇ ਤੁਸੀਂ ਮੈਨੂੰ ਜਾਣਦੇ ਤਾਂ ਮੇਰੇ ਧਿਤਾ ਨੂੰ ਵੀ ਜਾਣਦੇ ।
- 20 ਉਹ ਨੇ ਹੈਰਲ ਵਿੱਚ ਉਪਦੇਸ਼ ਕਰਦੇ ਹੋਏ ਏਹ ਗੱਲਾਂ ਖਜਾਨੇ ਦੇ ਅੰਦਰ ਆਖੀਆਂ ਅਰ ਕਿਸੇ ਨੇ ਉਹ ਨੂੰ ਨਾ ਫੜਿਆ ਕਿਉਂ ਜੋ ਉਹ ਦਾ ਵੇਲਾ ਅਜੇ ਨਹੀਂ ਸੀ ਆਇਆ ।
- 21 ਉਸ ਨੇ ਫੇਰ ਉਨ੍ਹਾਂ ਨੂੰ ਆਖਿਆ, ਮੈਂ ਤਾਂ ਚੱਲਿਆ ਜਾਂਦਾ ਹਾਂ ਅਰ ਤੁਸੀਂ ਮੈਨੂੰ ਭਾਲੋਗੇ ਅਤੇ ਆਖਣੇ ਧਾਧ ਵਿੱਚ ਮਰੇਗੇ । ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸੱਕਦੇ ।
- 22 ਉਧਰੰਤ ਯਹੂਦੀਆਂ ਨੇ ਕਿਹਾ, ਭਲਾ, ਉਹ ਆਖਣਾ ਘਾਤ ਕਰੂ ? ਉਹ ਜੋ ਆਖਦਾ ਹੈ ਭਈ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸੱਕਦੇ ?
- 23 ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਹੇਠੋਂ ਦੇ ਹੋ, ਮੈਂ ਉੱਤੋਂ ਦਾ ਹਾਂ । ਤੁਸੀਂ ਇਸ ਜਗਤ ਤੋਂ ਹੋ, ਮੈਂ ਇਸ ਜਗਤ ਤੋਂ ਨਹੀਂ ਹਾਂ ।
- 24 ਇਸ ਲਈ ਮੈਂ ਤੁਹਾਨੂੰ ਆਖਿਆ ਜੇ ਤੁਸੀਂ ਆਖਣੇ ਧਾਧਾਂ ਵਿੱਚ ਮਰੇਗੇ ਕਿਉਂਕਿ ਜੇ ਤੁਸੀਂ ਮੇਰੀ ਯਰਤੀਤ ਨਾ ਕਰੋ ਕਿ ਮੈਂ ਉਹੋ ਹਾਂ ਤਾਂ ਆਖਣੇ ਧਾਧਾਂ ਵਿੱਚ ਮਰੇਗੇ ।
- 25 ਤਾਂ ਉਨ੍ਹਾਂ ਨੇ ਉਸ ਨੂੰ ਕਿਹਾ, ਤੂੰ ਹੋ ਕੌਣ ? ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਉਹੋ ਹਾਂ ਜੋ ਮੁੱਢੋਂ ਤੁਹਾਨੂੰ ਦੱਸਦਾ ਆਇਆ ।
- 26 ਤੁਹਾਡੇ ਹੱਕ ਵਿੱਚ ਮੈਂ ਬਹੁਤ ਕੁਝ ਕਹਿਣਾ ਹੈ ਅਤੇ ਨਿਆਉਂ ਕਰਨਾ ਹੈ ਯਰ ਜਿਨ ਮੈਨੂੰ ਘੱਲਿਆ ਉਹ ਸੱਚਾ ਹੈ ਅਤੇ ਜਿਹੜੀਆਂ ਗੱਲਾਂ ਮੈਂ ਉਸ ਕੋਲੋਂ ਸੁਣੀਆਂ ਸੋਈ ਜਗਤ ਨੂੰ ਕਹਿੰਦਾ ਹਾਂ ।
- 27 ਉਹ ਨਾ ਸਮਝੇ ਜੋ ਉਹ ਮਾਨੂੰ ਧਿਤਾ ਦੇ ਵਿਖੇ ਆਖਦਾ ਹੈ ।
- 28 ਤਾਂ ਯਿਸੂ ਨੇ ਆਖਿਆ ਕਿ ਜਾਂ ਤੁਸੀਂ ਮਨੁੱਖ ਦੇ ਖੁੱਤਰ ਨੂੰ ਉੱਚਾ ਕਰੋਗੇ ਤਾਂ ਜਾਣੋਗੇ ਭਈ ਮੈਂ ਉਹੋ ਹਾਂ ਅਤੇ ਇਹ ਜੋ ਮੈਂ ਆਖਣੀ ਵੱਲੋਂ ਕੁਝ ਨਹੀਂ ਕਰਦਾ ਯਰ ਜਿੱਦਾਂ ਧਿਤਾ ਨੇ ਮੈਨੂੰ ਸਿਖਲਿਆ ਹੈ ਉਦਾਂ ਹੀ ਮੈਂ ਏਹ ਗੱਲਾਂ ਆਖਦਾ ਹਾਂ ।
- 29 ਅਰ ਜਿਨਹ ਮੈਨੂੰ ਘੱਲਿਆ ਉਹ ਮੇਰੇ ਸੰਗ ਹੈ । ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ ਕਿਉਂ ਜੋ ਮੈਂ ਸਦਾ ਉਹ ਕੰਮ ਕਰਦਾ ਹਾਂ ਜਿਹੜੇ ਉਸ ਨੂੰ ਭਾਉਂਦੇ ਹਨ ।
- 30 ਉਹ ਦੇ ਏਹ ਗੱਲਾਂ ਆਖਦਿਆਂ ਬਹੁਤਿਆਂ ਨੇ ਉਹ ਦੇ ਉੱਤੇ ਨਿਹਚਾ ਕੀਤੀ ।
- 31 ਤਾਂ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਜਿਨਹਾਂ ਉਹ ਦੀ ਯਰਤੀਤ ਕੀਤੀ ਸੀ ਆਖਿਆ, ਜੇ ਤੁਸੀਂ ਮੇਰੇ ਬਚਨ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚਲੇ ਹੋ ।
- 32 ਅਰ ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜਾਦ ਕਰੇਗੀ ।

- 33 ਉਨ੍ਹਾਂ ਉੱਤਰ ਦਿੱਤਾ ਕਿ ਅਸੀਂ ਅਬਰਾਹਾਮ ਦੀ ਅੰਸ ਹਾਂਗੇ ਅਰ ਵਦੇ ਰਿਸੇ ਦੇ ਗੁਲਾਮੀ ਵਿੱਚ ਨਹੀਂ ਰਹੇ। ਤੂੰ ਕਿੱਤਰ ਆਖਦਾ ਹੈਂ ਜੋ ਤੁਸੀਂ ਅਜ਼ਾਦ ਕੀਤੇ ਜਾਓਗੇ ?
- 34 ਕਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਹਰੇਕ ਜੋ ਧਾਧ ਰਦਾ ਹੈ ਸੇ ਧਾਧ ਦਾ ਗੁਲਾਮ ਹੈ।
- 35 ਅਤੇ ਗੁਲਾਮ ਸਦਾ ਘਰ ਵਿੱਚ ਨਹੀਂ ਰਹਿੰਦਾ। ਖੁੱਤਰ ਸਦਾ ਰਹਿੰਦਾ ਹੈ।
- 36 ਇਸ ਲਈ ਜੇ ਖੁੱਤਰ ਤੁਹਾਨੂੰ ਅਜ਼ਾਦ ਕਰੇ ਤਾਂ ਠੀਕ ਤੁਸੀਂ ਅਜ਼ਾਦ ਹੋਵੋਗੇ।
- 37 ਮੈਂ ਜਾਣਦਾ ਹਾਂ ਜੋ ਤੁਸੀਂ ਅਬਰਾਹਾਮ ਦੀ ਅੰਸ ਹੋ ਧਰ ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਖਏ ਹੋ ਇਸ ਲਈ ਜੇ ਤੁਹਾਡੇ ਵਿੱਚ ਮੇਰੇ ਬਚਨ ਲਈ ਥਾਂ ਨਹੀਂ ਹੈ।
- 38 ਮੈਂ ਜੋ ਕੁਝ ਆਖਣੇ ਖਿਤਾ ਦੇ ਕੋਲ ਵੇਖਿਆ ਹੈ ਸੋਈ ਰਹਿੰਦਾ ਹਾਂ। ਫੇਰ ਤੁਸਾਂ ਵੀ ਜੋ ਕੁਝ ਆਖਣੇ ਖਿਉ ਦੇ ਕੋਲੋਂ ਸੁਣਿਆ ਹੈ ਸੇ ਕਰਦੇ ਹੋ।
- 39 ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, ਸਾਡਾ ਖਿਤਾ ਅਬਰਾਹਾਮ ਹੈ। ਕਿਸੂ ਨੇ ਉਨ੍ਹਾਂ ਨੂੰ ਆਖਿਆ, ਜੇ ਤੁਸੀਂ ਅਬਰਾਹਾਮ ਦੀ ਉਲਾਦ ਹੁੰਦੇ ਤਾਂ ਅਬਰਾਹਾਮ ਜਿਹੇ ਕੰਮ ਕਰਦੇ।
- 40 ਧਰ ਗੁਣ ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਖਏ ਹੋ ਜੋ ਇਹ ਜਿਹਾ ਮਨੁੱਖ ਹਾਂ ਜਿਨ੍ਹ ਤੁਹਾਨੂੰ ਉਹ ਸੱਚੀ ਗੱਲ ਦੱਸੀ ਹੈ ਜਿਹੜੀ ਮੈਂ ਧਰਮੇਸੁਰ ਕੋਲੋਂ ਸੁਣੀ। ਇਹ ਤਾਂ ਅਬਰਾਹਾਮ ਨੇ ਨਹੀਂ ਕੀਤਾ।
- 41 ਤੁਸੀਂ ਆਖਣੇ ਖਿਉ ਜਿਹੇ ਕੰਮ ਕਰਦੇ ਹੋ। ਉਨ੍ਹਾਂ ਨੇ ਉਸ ਨੂੰ ਆਖਿਆ, ਅਸੀਂ ਹਰਾਮ ਦੇ ਨਹੀਂ ਹਾਂ। ਸਾਡਾ ਖਿਤਾ ਇੱਕ ਉਹ ਧਰਮੇਸੁਰ ਹੈ।
- 42 ਕਿਸੂ ਨੇ ਉਨ੍ਹਾਂ ਨੂੰ ਆਖਿਆ, ਜੇ ਧਰਮੇਸੁਰ ਤੁਹਾਡਾ ਖਿਤਾ ਹੁੰਦਾ ਤਾਂ ਤੁਸੀਂ ਮੈਨੂੰ ਖਿਆਰ ਕਰਦੇ ਇਸ ਲਈ ਜੇ ਮੈਂ ਧਰਮੇਸੁਰ ਤੋਂ ਨਿੱਕਲਿਆ ਅਤੇ ਆਇਆ ਹਾਂ ਕਿਉਂਕਿ ਮੈਂ ਆਧ ਤੋਂ ਆਧ ਨਹੀਂ ਆਇਆ ਧਰ ਉਹ ਨੇ ਮੈਨੂੰ ਖੱਲਿਆ।
- 43 ਤੁਸੀਂ ਮੇਰੇ ਕੋਲ ਕਿਉਂ ਨਹੀਂ ਸਮਝਦੇ ? ਇਸੇ ਲਈ ਜੇ ਮੇਰਾ ਬਚਨ ਸੁਣ ਨਹੀਂ ਸੱਕਦੇ।
- 44 ਤੁਸੀਂ ਆਖਣੇ ਖਿਉ ਸਤਾਨ ਤੋਂ ਹੋ ਅਤੇ ਆਖਣੇ ਖਿਉ ਦੀਆਂ ਕਾਮਨਾਂ ਦੇ ਅਨੁਸਾਰ ਕਰਨਾ ਚਾਹੁੰਦੇ ਹੋ। ਉਹ ਤਾਂ ਮੁੱਢੋਂ ਮਨੁੱਖ ਘਾਤਰ ਮੀ ਅਤੇ ਸਚਿਆਈ ਉੱਤੇ ਟਿਕਿਆ ਨਾ ਰਿਹਾ ਕਿਉਂਕਿ ਉਸ ਵਿੱਚ ਸਚਿਆਈ ਹੈ ਨਹੀਂ। ਜਦ ਉਹ ਝੂਠ ਕੋਲਦਾ ਹੈ ਤਾਂ ਉਹ ਆਖਣੀਆਂ ਹੀ ਕੱਚਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਖਤਰ ਹੈ।
- 45 ਧਰ ਇਸ ਕਾਰਨ ਜੇ ਮੈਂ ਸਤ ਆਖਦਾ ਹਾਂ ਤੁਸੀਂ ਮੇਰੀ ਧਰਤੀ ਤ ਨਹੀਂ ਕਰਦੇ ਹੋ।
- 46 ਕੋਣ ਤੁਹਾਡੇ ਵਿੱਚੋਂ ਮੇਰੇ ਉੱਤੇ ਗੁਨਾਹ ਸਾਬਤ ਕਰਦਾ ਹੈ ? ਜੇ ਮੈਂ ਸਤ ਆਖਦਾ ਹਾਂ ਤਾਂ ਤੁਸੀਂ ਕਿਉਂ ਮੇਰੀ ਧਰਤੀ ਤ ਨਹੀਂ ਕਰਦੇ ਹੋ ?
- 47 ਜੇ ਧਰਮੇਸੁਰ ਤੋਂ ਹੈ ਸੇ ਧਰਮੇਸੁਰ ਦੇ ਬਚਨ ਸੁਣਦਾ ਹੈ। ਤੁਸੀਂ ਇਸੇ ਕਾਰਨ ਨਹੀਂ ਸੁਣਦੇ ਜੋ ਤੁਸੀਂ ਧਰਮੇਸੁਰ ਤੋਂ ਨਹੀਂ ਹੋ।
- 48 ਯਹੂਦੀਆਂ ਨੇ ਉਹ ਨੂੰ ਉੱਤਰ ਦਿੱਤਾ, ਕੀ ਅਸੀਂ ਠੀਕ ਨਹੀਂ ਰਹਿੰਦੇ ਜੋ ਤੂੰ ਸਾਮਰੀ ਹੋ ਅਤੇ ਤੈਨੂੰ ਇੱਕ ਭੂਤ ਚਿੰਬੜਿਆ ਹੋਇਆ ਹੈਗਾ ?
- 49 ਕਿਸੂ ਨੇ ਉੱਤਰ ਦਿੱਤਾ, ਮੈਨੂੰ ਭੂਤ ਨਹੀਂ ਚਿੰਬੜਿਆ ਹੋਇਆ ਹੈ ਧਰ ਮੈਂ ਆਖਣੇ ਖਿਤਾ ਦਾ ਆਦਰ ਕਰਦਾ ਹਾਂ ਅਤੇ ਤੁਸੀਂ ਮੇਰਾ ਨਿਆਦਰ ਕਰਦੇ ਹੋ।
- 50 ਧਰ ਮੈਂ ਆਖਣੀ ਵਡਿਆਈ ਨਹੀਂ ਭਾਲਦਾ। ਇੱਕ ਹੈ ਜੋ ਭਾਲਦਾ ਅਤੇ ਨਿਆਉਂ ਕਰਦਾ ਹੈ।
- 51 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੇ ਕੋਈ ਮੇਰੇ ਬਚਨ ਦੀ ਖਾਲਨਾ ਕਰੇ ਤਾਂ ਉਹ ਮੂਲੋਂ ਕਦੇ ਮੌਤ ਨਾ ਵੇਖੇਗਾ।
- 52 ਯਹੂਦੀਆਂ ਨੇ ਉਹ ਨੂੰ ਆਖਿਆ, ਗੁਣ ਅਸੀਂ ਜਾਣ ਗਏ ਜੋ ਤੈਨੂੰ ਇੱਕ ਭੂਤ ਚਿੰਬੜਿਆ ਹੋਇਆ ਹੈ ! ਅਬਰਾਹਾਮ ਮਰ ਗਿਆ, ਨਾਲੇ ਨਬੀ ਵੀ ਅਤੇ ਤੂੰ ਆਖਦਾ ਹੈਂ ਭਈ ਜੇ ਕੋਈ ਮੇਰੇ ਬਚਨ ਦੀ ਖਾਲਨਾ ਕਰੇ ਤਾਂ ਉਹ ਮੌਤ ਦਾ ਸੁਆਦ ਮੂਲੋਂ ਕਦੇ ਨਾ ਚੱਖੇ।
- 53 ਭਲਾ, ਤੂੰ ਸਾਡੇ ਖਿਤਾ ਅਬਰਾਹਾਮ ਨਾਲੋਂ ਜੋ ਮਰ ਗਿਆ ਹੈ ਵੱਡਾ ਹੈ ? ਨਾਲੇ ਨਬੀ ਵੀ ਮਰ ਗਏ। ਤੂੰ ਆਧ ਨੂੰ ਕੀ ਬਣਾਉਂਦਾ ਹੈਂ ?
- 54 ਕਿਸੂ ਨੇ ਉੱਤਰ ਦਿੱਤਾ, ਜੇ ਮੈਂ ਆਖਣੀ ਵਡਿਆਈ ਕਰਾਂ ਤਾਂ ਮੇਰੀ ਵਡਿਆਈ ਕੁਝ ਨਹੀਂ ਹੈ ਜੋ ਮੇਰੀ ਵਡਿਆਈ ਕਰਦਾ ਹੈ ਸੇ ਮੇਰਾ ਖਿਤਾ ਹੈ ਜਿਹ ਨੂੰ ਤੁਸੀਂ ਆਖਦੇ ਹੋ ਜੋ ਉਹ ਸਾਡਾ ਧਰਮੇਸੁਰ ਹੈ।
- 55 ਅਤੇ ਤੁਸਾਂ ਉਹ ਨੂੰ ਨਹੀਂ ਜਾਤਾ ਧਰ ਮੈਂ ਉਹ ਨੂੰ ਜਾਣਦਾ ਹਾਂ ਅਰ ਜੇ ਮੈਂ ਆਖਾਂ ਭਈ ਮੈਂ ਉਹ ਨੂੰ ਨਹੀਂ ਜਾਣਦਾ ਤਾਂ ਤੁਹਾਡੇ ਵਾਂਝੇ ਝੂਠਾ ਹੋਵਾਂਗਾ ਧਰ ਮੈਂ ਉਹ ਨੂੰ ਜਾਣਦਾ ਹਾਂ ਅਤੇ ਉਹ ਦੇ ਬਚਨ ਦੀ ਖਾਲਨਾ ਕਰਦਾ ਹਾਂ।
- 56 ਤੁਹਾਡਾ ਖਿਤਾ ਅਬਰਾਹਾਮ ਮੇਰਾ ਦਿਨ ਵੇਖਣ ਨੂੰ ਅਨੰਦ ਮੀ ਅਰ ਉਸ ਨੇ ਵੇਖਿਆ ਅਤੇ ਧਰਮਿੰਨ ਹੋਇਆ।
- 57 ਤਾਂ ਯਹੂਦੀਆਂ ਨੇ ਉਹ ਨੂੰ ਆਖਿਆ, ਤੇਰੀ ਉਮਰ ਤਾਂ ਅਜੇ ਖੰਜਾਗਾਂ ਵਰਿਗਾਂ ਦੀ ਨਹੀਂ ਤੈਂ ਅਬਰਾਹਾਮ ਨੂੰ ਵੇਖਿਆ ਹੈ ?
- 58 ਕਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਅਬਰਾਹਾਮ ਦੇ ਹੋਣ ਤੋਂ ਧਰਿਲਾਂ ਮੈਂ ਹਾਂ।
- 59 ਉਧਰੰਤ ਉਨ੍ਹਾਂ ਉਸ ਦੇ ਮਾਰਨ ਨੂੰ ਖੰਬਰ ਚੁੱਕੇ ਧਰ ਕਿਸੂ ਨੇ ਆਖਣੇ ਤਾਈਂ ਲਕੋਇਆ ਅਤੇ ਕੋਲੋਂ ਬਾਹਰ ਚੱਲਿਆ ਗਿਆ।

## ਕਾਂਡ 9

- 1 ਜਾਂ ਉਹ ਚੱਲਿਆ ਜਾਂਦਾ ਸੀ ਤਾਂ ਉਸ ਨੇ ਇੱਕ ਮਨੁੱਖ ਵੇਖਿਆ ਜਿਹੜਾ ਜਮਾਂਦਰੂ ਅੰਨ੍ਹਾ ਸੀ।
- 2 ਅਰ ਉਸ ਦੇ ਚੋਲਿਆਂ ਨੇ ਉਸ ਨੂੰ ਖੁੰਢਿਆ, ਸੁਆਮੀ ਜੀ ਕਿਹ ਨੇ ਧਾਧ ਕੀਤਾ ਇਸ ਨੇ ਯਾ ਇਹ ਦੇ ਮਾਧਿਆਂ ਨੇ ਜੋ ਇਹ ਅੰਨ੍ਹਾ ਜੰਮਿਆ ਹੈ ?

- 3 ਯਿਸੂ ਨੇ ਉੱਤਰ ਦਿੱਤਾ, ਨਾ ਤਾਂ ਇਸ ਨੇ ਧਾਧ ਰੀਤਾ ਨਾ ਇਹ ਦੇ ਮਾਧਿਆਂ ਨੇ ਧਰ ਇਹ ਇਸ ਲਈ ਹੋਇਆ ਜੇ ਧਰਮੇਸੁਰ ਦੇ ਰੰਮ ਉਮ ਵਿੱਚ ਧਰਮਟ ਵੀਤੇ ਜਾਣ।
- 4 ਮਾਨੂੰ ਚਾਹੀਦਾ ਹੈ ਕਿ ਦਿਨ ਹੁੰਦੇ ਹੁੰਦੇ ਉਹ ਦੇ ਰੰਮ ਰਹੀਏ ਜਿਨ੍ਹ ਮੈਨੂੰ ਘੱਲਿਆ। ਰਾਤ ਚੱਲੀ ਆਉਂਦੀ ਹੈ ਜਦੋਂ ਕੋਈ ਰੰਮ ਨਹੀਂ ਰਹ ਮੱਰਦਾ।
- 5 ਜਦ ਤੀਰੁ ਮੈਂ ਜਗਤ ਵਿੱਚ ਹਾਂ ਮੈਂ ਜਗਤ ਦਾ ਚਾਨਣ ਹਾਂ।
- 6 ਉਮ ਨੇ ਇਹ ਗੱਲਾਂ ਰਹਿ ਕੇ ਧਰਤੀ ਉੱਤੇ ਬੁੱਝਿਆ ਅਤੇ ਬੁੱਝ ਨਾਲ ਮਿੱਟੀ ਗੋਈ ਅਰ ਉਹ ਮਿੱਟੀ ਉਹ ਦੀਆਂ ਅੱਖੀਆਂ ਉੱਤੇ ਮਲੀ।
- 7 ਅਤੇ ਉਮ ਨੂੰ ਆਖਿਆ, ਜਾਹ ਮਿਲੋਆਮ ਦੇ ਕੁੰਡ ਵਿੱਚ ਜਿਹ ਦਾ ਅਰਥ ਹੈ ਭੋਜਿਆ ਹੋਇਆ ਯੇ ਸੁੱਟ। ਮੇ ਉਹ ਨੇ ਜਾ ਕੇ ਯੋਤੀਆਂ ਅਤੇ ਸੁਜਾਖਾ ਹੋ ਕੇ ਚੱਲਾ ਆਇਆ।
- 8 ਇਸ ਲਈ ਗੁਆਂਢੀਆਂ ਨੇ ਅਤੇ ਜਿਨ੍ਹਾਂ ਅੱਗੇ ਉਹ ਨੂੰ ਵੇਖਿਆ ਮੀ ਜੇ ਉਹ ਮੰਗਤਾ ਹੈ ਰਿਹਾ, ਕੀ ਇਹ ਉਹੋ ਨਹੀਂ ਜਿਹੜਾ ਬੈਠਾ ਭੀਖ ਮੰਗਦਾ ਹੁੰਦਾ ਮੀ ?
- 9 ਇੱਕਨਾਂ ਆਖਿਆ, ਇਹ ਉਹੋ ਹੈ। ਇੱਕਨਾਂ ਆਖਿਆ, ਨਹੀਂ ਧਰ ਉਮ ਵਰਗਾ ਹੈ। ਉਮ ਆਖਿਆ, ਮੈਂ ਉਹੋ ਹਾਂ।
- 10 ਇਸ ਲਈ ਉਨ੍ਹਾਂ ਨੇ ਉਹ ਨੂੰ ਰਿਹਾ, ਫੇਰ ਤੇਰੀਆਂ ਅੱਖਾਂ ਰਿਮ ਤਰਾਂ ਖੁਲ੍ਹ ਗਈਆਂ ?
- 11 ਉਹ ਨੇ ਉੱਤਰ ਦਿੱਤਾ ਕਿ ਉਮ ਮਨੁੱਖ ਨੇ ਜਿਹ ਦਾ ਨਾਮ ਯਿਸੂ ਹੈ ਮਿੱਟੀ ਗੋ ਕੇ ਮੋਰੀਆਂ ਅੱਖਾਂ ਉੱਤੇ ਮਲੀ ਅਰ ਮੈਨੂੰ ਆਖਿਆ, ਮਿਲੋਆਮ ਵਿੱਚ ਜਾ ਕੇ ਯੇ ਸੁੱਟ ਮੇ ਮੈਂ ਜਾ ਕੇ ਯੇ ਸੁੱਟੀਆਂ ਅਤੇ ਸੁਜਾਖਾ ਹੋ ਗਿਆ !
- 12 ਤਾਂ ਉਨ੍ਹਾਂ ਉਹ ਨੂੰ ਆਖਿਆ ਕਿ ਉਹ ਕਿੱਥੇ ਹੈ ? ਉਹ ਬੋਲਿਆ, ਮੈਂ ਨਹੀਂ ਜਾਣਦਾ।
- 13 ਉਹ ਉਮ ਨੂੰ ਜਿਹੜਾ ਅੱਗੇ ਅੰਨ੍ਹਾ ਮੀ ਫਰੀਮੀਆਂ ਕੋਲ ਲਿਆਏ।
- 14 ਅਰ ਜਿਸ ਦਿਨ ਯਿਸੂ ਨੇ ਮਿੱਟੀ ਗੋ ਕੇ ਉਹ ਦੀਆਂ ਅੱਖੀਆਂ ਖੋਲ੍ਹ ਦਿੱਤੀਆਂ ਉਹ ਦਿਨ ਸਬਤ ਦਾ ਮੀ।
- 15 ਤਾਂ ਫਰੀਮੀਆਂ ਨੇ ਫੇਰ ਉਮ ਤੋਂ ਪੁੱਛਿਆ, ਤੂੰ ਕਿੱਤਰ ਸੁਜਾਖਾ ਹੋ ਗਿਆ ? ਉਹ ਨੇ ਉਨ੍ਹਾਂ ਨੂੰ ਰਿਹਾ ਕਿ ਉਨ ਮੋਰੀਆਂ ਅੱਖਾਂ ਤੇ ਗਿੱਲੀ ਮਿੱਟੀ ਲਾਈ ਅਤੇ ਮੈਂ ਯੋਤੀਆਂ ਅਰ ਗੁਣ ਵੇਖਦਾ ਹਾਂ।
- 16 ਉਧਰੰਤ ਫਰੀਮੀਆਂ ਵਿੱਚੋਂ ਕਿੱਨਿਆਂ ਨੇ ਰਿਹਾ, ਇਹ ਮਨੁੱਖ ਧਰਮੇਸੁਰ ਦੀ ਵੱਲੋਂ ਨਹੀਂ ਜੇ ਸਬਤ ਦੇ ਦਿਨ ਨੂੰ ਨਹੀਂ ਮੰਨਦਾ। ਧਰ ਹੋਰਨਾਂ ਆਖਿਆ, ਧਾਧੀ ਮਨੁੱਖ ਏਹੋ ਜੇਹੇ ਨਿਸਾਨ ਕਿੱਤਰ ਵਿਖਾਲ ਮੱਰਦਾ ਹੈ ? ਮੇ ਉਨ੍ਹਾਂ ਵਿੱਚ ਫੁੱਟ ਯੈ ਗਈ।
- 17 ਉਨ੍ਹਾਂ ਉਮ ਅੰਨ੍ਹੇ ਨੂੰ ਫੇਰ ਆਖਿਆ ਕਿ ਉਹ ਨੇ ਜੇ ਤੇਰੀਆਂ ਅੱਖਾਂ ਖੋਲ੍ਹੀਆਂ ਤੂੰ ਉਹ ਦੇ ਵਿਖੇ ਕੀ ਰਹਿੰਦਾ ਹੈ ? ਉਹ ਬੋਲਿਆ, ਉਹ ਨਬੀ ਹੈ।
- 18 ਧਰ ਯਹੂਦੀਆਂ ਨੇ ਇਹ ਗੱਲ ਸਤ ਨਾ ਮੰਨੀ ਜੇ ਉਹ ਅੰਨ੍ਹਾ ਮੀ ਅਤੇ ਸੁਜਾਖਾ ਹੋ ਗਿਆ ਜਿੰਨਾ ਚਿਰ ਉਮ ਸੁਜਾਖੇ ਹੋਏ ਹੋਏ ਦੇ ਮਾਧਿਆਂ ਨੂੰ ਨਾ ਸੱਦਿਆ।
- 19 ਅਤੇ ਇਹ ਰਹਿ ਕੇ ਉਨ੍ਹਾਂ ਤੋਂ ਨਾ ਪੁੱਛਿਆ, ਕੀ ਇਹ ਤੁਹਾਡਾ ਪੁੱਤਰ ਹੈ ਜਿਹ ਨੂੰ ਤੁਸੀਂ ਆਖਦੇ ਹੋ ਭਈ ਉਹ ਅੰਨ੍ਹਾ ਜੰਮਿਆ ਮੀ ? ਫੇਰ ਗੁਣ ਕਿੱਤਰ ਵੇਖਦਾ ਹੈ ?
- 20 ਉਹ ਦੇ ਮਾਧਿਆਂ ਨੇ ਉੱਤਰ ਦਿੱਤਾ, ਅਸੀਂ ਜਾਣਦੇ ਹਾਂ ਜੇ ਇਹ ਮਾਡਾ ਪੁੱਤਰ ਹੈ ਅਤੇ ਇਹ ਭੀ ਕਿ ਉਹ ਅੰਨ੍ਹਾ ਜੰਮਿਆ ਮੀ।
- 21 ਧਰ ਮਾਨੂੰ ਧਤਾ ਨਹੀਂ ਜੇ ਉਹ ਗੁਣ ਕਿੱਤਰ ਵੇਖਦਾ ਹੈ ਅਤੇ ਇਹ ਭੀ ਨਹੀਂ ਮਾਨੂੰ ਧਤਾ ਹੈ ਭਈ ਕਿਹ ਨੇ ਉਹ ਦੀਆਂ ਅੱਖਾਂ ਖੋਲ੍ਹੀਆਂ। ਉਸੇ ਕੋਲੋਂ ਪੁੱਛ ਲਓ, ਉਹ ਸਿਆਣਾ ਹੈ, ਉਹ ਆਧਣੀ ਗੱਲ ਆਧੇ ਦੱਸੁ।
- 22 ਉਹ ਦੇ ਮਾਧਿਆਂ ਨੇ ਯਹੂਦੀਆਂ ਤੋਂ ਡਰ ਕੇ ਮਾਧੇ ਏਹ ਗੱਲਾਂ ਰਹੀਆਂ ਕਿਉਂ ਜੇ ਯਹੂਦੀਆਂ ਨੇ ਏਕਾ ਕਰ ਲਿਆ ਮੀ ਭਈ ਜੇ ਕੋਈ ਉਹ ਨੂੰ ਮਸੀਹ ਕਰਕੇ ਮੰਨ ਲਵੇ ਤਾਂ ਉਹ ਸਮਾਜ ਵਿੱਚੋਂ ਫੇਰਿਆ ਜਾਵੇ।
- 23 ਇਸ ਕਾਰਨ ਉਹ ਦੇ ਮਾਧਿਆਂ ਨੇ ਰਿਹਾ ਕਿ ਉਹ ਸਿਆਣਾ ਹੈ, ਉਸੇ ਨੂੰ ਪੁੱਛ ਲਓ।
- 24 ਉਧਰੰਤ ਉਨ੍ਹਾਂ ਨੇ ਉਸ ਮਨੁੱਖ ਨੂੰ ਜਿਹੜਾ ਅੰਨ੍ਹਾ ਮੀ ਦੂਈ ਵਾਰ ਸੱਦਿਆ ਅਤੇ ਉਹ ਨੂੰ ਆਖਿਆ ਕਿ ਧਰਮੇਸੁਰ ਦੀ ਵਡਿਆਈ ਕਰ। ਅਸੀਂ ਜਾਣਦੇ ਹਾਂ ਜੇ ਇਹ ਮਨੁੱਖ ਧਾਧੀ ਹੈ।
- 25 ਤਾਂ ਉਸ ਉੱਤਰ ਦਿੱਤਾ ਭਈ ਉਹ ਧਾਧੀ ਹੈ ਕਿ ਨਹੀਂ ਮੇ ਮੈਂ ਨਹੀਂ ਜਾਣਦਾ। ਇੱਕ ਗੱਲ ਮੈਂ ਜਾਣਦਾ ਹਾਂ ਕਿ ਮੈਂ ਜੇ ਅੰਨ੍ਹਾ ਮੀ ਗੁਣ ਵੇਖਦਾ ਹਾਂ।
- 26 ਇਸ ਲਈ ਉਨ੍ਹਾਂ ਉਸ ਨੂੰ ਰਿਹਾ ਜੇ ਉਨ ਤੇਰੇ ਨਾਲ ਕੀ ਰੀਤਾ ? ਰਿਮ ਤਰਾਂ ਤੇਰੀਆਂ ਅੱਖਾਂ ਖੋਲ੍ਹੀਆਂ ?
- 27 ਉਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤਾਂ ਗੁਣੇ ਤੁਹਾਨੂੰ ਦੱਸਿਆ ਮੀ ਅਤੇ ਤੁਸਾਂ ਸੁਣਿਆ ਹੀ ਨਾ। ਕਿਉਂ ਫੇਰ ਸੁਣਨਾ ਚਾਹੁੰਦੇ ਹੋ ? ਭਲਾ, ਤੁਸੀਂ ਭੀ ਉਹ ਦੇ ਚੇਲੇ ਹੋਣਾ ਚਾਹੁੰਦੇ ਹੋ ?
- 28 ਤਾਂ ਉਨ੍ਹਾਂ ਉਸ ਨੂੰ ਗਾਲਾਂ ਕੱਢ ਕੇ ਆਖਿਆ, ਉਹ ਦਾ ਚੇਲਾ ਤੂੰਏਂ ਹੈ ਧਰ ਅਸੀਂ ਮੁਸਾ ਦੇ ਚੇਲੇ ਹਾਂਗੇ।
- 29 ਅਸੀਂ ਜਾਣਦੇ ਹਾਂ ਜੇ ਧਰਮੇਸੁਰ ਨੇ ਮੁਸਾ ਦੇ ਨਾਲ ਗੱਲਾਂ ਕੀਤੀਆਂ ਹਨ ਧਰ ਇਹ ਨੂੰ ਨਹੀਂ ਜਾਣਦੇ ਭਈ ਕਿੱਥੋਂ ਹੈ।
- 30 ਉਸ ਮਨੁੱਖ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਇਹੋ ਤਾਂ ਅਚਰਜ ਦੀ ਗੱਲ ਹੈ ਜੇ ਤੁਸੀਂ ਨਹੀਂ ਜਾਣਦੇ ਭਈ ਉਹ ਕਿੱਥੋਂ ਹੈ ਅਤੇ ਉਸ ਨੇ ਮੋਰੀਆਂ ਅੱਖੀਆਂ ਖੋਲ੍ਹ ਦਿੱਤੀਆਂ !
- 31 ਅਸੀਂ ਤਾਂ ਜਾਣਦੇ ਹਾਂਗੇ ਜੇ ਧਰਮੇਸੁਰ ਧਾਧੀਆਂ ਦੀ ਨਹੀਂ ਸੁਣਦਾ ਧਰ ਜੇ ਕੋਈ ਧਰਮੇਸੁਰ ਦਾ ਭਗਤ ਹੋਵੇ ਅਤੇ ਉਹ ਦੀ ਮਰਜੀ ਉੱਤੇ ਚੱਲੇ ਤਾਂ ਉਹ ਦੀ ਸੁਣਦਾ ਹੈ।
- 32 ਜਗਤ ਦੇ ਮੁੱਢੋਂ ਇਹ ਕਦੇ ਨਹੀਂ ਸੁਣਿਆ ਗਿਆ ਜੇ ਕਿਨ੍ਹੇ ਜਮਾਂਦਰੂ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ ਹੋਣ !
- 33 ਜੇ ਇਹ ਧਰਮੇਸੁਰ ਦੀ ਵੱਲੋਂ ਨਾ ਹੁੰਦਾ ਤਾਂ ਕੁਝ ਨਾ ਕਰ ਮੱਰਦਾ।

- 34 ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, ਤੂੰ ਤਾਂ ਨਿਰਾ ਖੁਰਾ ਧਾਧਾਂ ਵਿੱਚ ਜੰਮਿਆ ਹੈਂ, ਫੇਰ ਮਾਨੂੰ ਸਿਖਲਾਉਂਦਾ ਹੈਂ ? ਅਤੇ ਉਨ੍ਹਾਂ ਉਸ ਨੂੰ ਛੇਰ ਦਿੱਤਾ।
- 35 ਯਿਸੂ ਨੇ ਸੁਣਿਆ ਜੇ ਉਨ੍ਹਾਂ ਉਹ ਨੂੰ ਛੇਰ ਦਿੱਤਾ ਅਤੇ ਉਹ ਨੂੰ ਲੱਭ ਕੇ ਆਖਿਆ, ਕੀ ਤੂੰ ਖਰਮੇਸੁਰ ਦੇ ਖੁੱਤਰ ਉੱਤੇ ਨਿਰਚਾ ਕਰਦਾ ਹੈਂ ?
- 36 ਉਹ ਨੇ ਉੱਤਰ ਦਿੱਤਾ, ਖਰਭੁ ਜੀ, ਉਹ ਕੋਣ ਹੈ ਜੇ ਮੈਂ ਉਸ ਉੱਤੇ ਨਿਰਚਾ ਕਰਾਂ ?
- 37 ਯਿਸੂ ਨੇ ਉਹ ਨੂੰ ਆਖਿਆ, ਤੂੰ ਉਸ ਨੂੰ ਵੇਖਿਆ ਭੀ ਹੈ ਅਤੇ ਨਾਲੇ ਉਹ ਜੇ ਤੇਰੇ ਮੰਗ ਗੱਲਾਂ ਕਰਦਾ ਹੈ ਸੋਈ ਹੈ।
- 38 ਤਾਂ ਉਹ ਬੋਲਿਆ, ਖਰਭੁ ਜੀ ਮੈਂ ਨਿਰਚਾ ਕਰਦਾ ਹਾਂ ! ਅਤੇ ਉਸ ਨੂੰ ਮੱਥਾ ਟੇਕਿਆ।
- 39 ਯਿਸੂ ਨੇ ਆਖਿਆ, ਮੈਂ ਨਿਆਉਂ ਲਈ ਇਸ ਜਗਤ ਵਿੱਚ ਆਇਆ ਭਈ ਜਿਹੜੇ ਨਹੀਂ ਵੇਖਦੇ ਹਨ ਉਹ ਵੇਖਣ ਅਤੇ ਜਿਹੜੇ ਵੇਖਦੇ ਹਨ ਉਹ ਉਹ ਅੰਨ੍ਹੇ ਹੋ ਜਾਣ।
- 40 ਫਰੀਸੀਆਂ ਵਿੱਚੋਂ ਉਨ੍ਹਾਂ ਨੇ ਜੇ ਉਸ ਦੇ ਨਾਲ ਸਨ ਏਹ ਗੱਲਾਂ ਸੁਣੀਆਂ ਅਤੇ ਉਸ ਨੂੰ ਆਖਿਆ, ਭਲਾ, ਅਸੀਂ ਭੀ ਅੰਨ੍ਹੇ ਹਾਂ ?
- 41 ਯਿਸੂ ਨੇ ਉਨ੍ਹਾਂ ਨੂੰ ਆਖਿਆ, ਜੇ ਤੁਸੀਂ ਅੰਨ੍ਹੇ ਹੁੰਦੇ ਤਾਂ ਤੁਹਾਡਾ ਧਾਧ ਨਾ ਹੁੰਦਾ ਖਰ ਗੁਣ ਜੇ ਤੁਸੀਂ ਆਖਦੇ ਹੋ ਭਈ ਅਸੀਂ ਵੇਖਦੇ ਹਾਂ ਇਸ ਲਈ ਤੁਹਾਡਾ ਧਾਧ ਬਣਿਆ ਰਹਿੰਦਾ ਹੈ।

## ਕਾਂਡ 10

- 1 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿਹੜਾ ਭੇਡਾਂ ਦੇ ਬਾੜੇ ਵਿੱਚ ਬੁਧੇ ਬਾਣੀਂ ਨਹੀਂ ਵੜਦਾ ਖਰ ਹੋਰ ਧਾਮਿਓਂ ਚੜ੍ਹਦਾ ਹੈ ਉਹ ਚੋਰ ਅਤੇ ਡਾਰੂ ਹੈ।
- 2 ਖਰ ਜਿਹੜਾ ਬੁਧੇ ਬਾਣੀਂ ਵੜਦਾ ਹੈ ਉਹ ਭੇਡਾਂ ਦਾ ਆਖਾਲੀ ਹੈ।
- 3 ਉਹ ਦੇ ਲਈ ਦਰਬਾਨ ਖੋਲ੍ਹ ਦਿੰਦਾ ਹੈ ਅਤੇ ਭੇਡਾਂ ਉਹ ਦਾ ਬੋਲ ਸੁਣਦੀਆਂ ਹਨ ਅਤੇ ਉਹ ਆਖਣੀਆਂ ਭੇਡਾਂ ਨੂੰ ਨਾਉਂ ਲੈ ਲੈ ਕੇ ਬੁਲਾਉਂਦਾ ਹੈ ਅਰ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ।
- 4 ਜਦ ਉਹ ਆਖਣੀ ਸਾਰੀਆਂ ਭੇਡਾਂ ਨੂੰ ਕੱਢ ਚੁੱਕਦਾ ਹੈ ਤਾਂ ਉਨ੍ਹਾਂ ਦੇ ਅੱਗੇ ਅੱਗੇ ਤੁਰ ਪੈਂਦਾ ਹੈ ਅਤੇ ਭੇਡਾਂ ਉਹ ਦੇ ਮਗਰ ਮਗਰ ਲੱਗੀਆਂ ਜਾਂਦੀਆਂ ਹਨ ਕਿਉਂ ਜੇ ਉਹ ਉਸ ਦੀ ਅਵਾਜ਼ ਧਛਾਣਦੀਆਂ ਹਨ।
- 5 ਉਹ ਖਰਾਏ ਦੇ ਮਗਰ ਕਦੇ ਨਾ ਜਾਣਗੀਆਂ ਸਗੋਂ ਉਸ ਤੋਂ ਨੱਸ ਜਾਣਗੀਆਂ ਕਿਉਂਕਿ ਖਰਾਏਆਂ ਦੀ ਅਵਾਜ਼ ਨਹੀਂ ਧਛਾਣਦੀਆਂ।
- 6 ਯਿਸੂ ਨੇ ਇਹ ਦਰਸਾਉਂਦਾ ਉਨ੍ਹਾਂ ਨੂੰ ਆਖਿਆ ਖਰ ਉਹ ਨਾ ਸਮਝੇ ਭਈ ਏਹ ਕੀ ਗੱਲਾਂ ਹਨ ਜਿਹੜੀਆਂ ਉਹ ਮਾਨੂੰ ਆਖਦਾ ਹੈ।
- 7 ਇਸ ਲਈ ਯਿਸੂ ਨੇ ਫੇਰ ਉਨ੍ਹਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੇ ਭੇਡਾਂ ਦਾ ਬੁਧਾ ਮੈਂ ਹਾਂ।
- 8 ਸਭ ਜਿੰਨੇ ਮੈਥੋਂ ਅੱਗੇ ਆਏ ਸੇ ਚੋਰ ਅਤੇ ਡਾਰੂ ਹਨ ਖਰ ਭੇਡਾਂ ਨੇ ਉਨ੍ਹਾਂ ਦੀ ਨਾ ਸੁਣੀ।
- 9 ਉਹ ਬੁਧਾ ਮੈਂ ਹਾਂ। ਮੇਰੇ ਬਾਣੀਂ ਜੇ ਕੋਈ ਵੜੇ ਤਾਂ ਉਹ ਬਚਾਇਆ ਜਾਵੇਗਾ ਅਤੇ ਅੰਦਰ ਬਾਹਰ ਆਇਆ ਜਾਇਆ ਕਰੇਗਾ ਅਤੇ ਚਾਰਾ ਖਾਵੇਗਾ।
- 10 ਚੋਰ ਨਹੀਂ ਆਉਂਦਾ ਖਰ ਇਸ ਲਈ ਜੇ ਚੁਗਾਵੇ ਅਰ ਵੱਢੇ ਅਤੇ ਨਾਮ ਕਰੇ। ਮੈਂ ਇਸ ਲਈ ਆਇਆ ਭਈ ਉਨ੍ਹਾਂ ਨੂੰ ਜੀਉਣ ਮਿਲੇ ਸਗੋਂ ਚੋਖਾ ਮਿਲੇ।
- 11 ਅੱਛਾ ਆਖਾਲੀ ਮੈਂ ਹਾਂ। ਅੱਛਾ ਆਖਾਲੀ ਭੇਡਾਂ ਲਈ ਆਖਣੀ ਜਾਨ ਦਿੰਦਾ ਹੈ।
- 12 ਜੇ ਰਾਮਾ ਹੈ ਅਤੇ ਆਖਾਲੀ ਨਹੀਂ ਜਿਹ ਦੀਆਂ ਭੇਡਾਂ ਆਖਣੀਆਂ ਨਹੀਂ ਹਨ ਸੇ ਬਥਿਆੜ ਨੂੰ ਆਉਂਦਾ ਵੇਖ ਕੇ ਭੇਡਾਂ ਨੂੰ ਛੱਡਦਾ ਅਤੇ ਭੱਜ ਜਾਂਦਾ ਹੈ ਅਰ ਬਥਿਆੜ ਉਨ੍ਹਾਂ ਨੂੰ ਫੜ ਲੈਂਦਾ ਅਤੇ ਖਿੰਡਾ ਦਿੰਦਾ ਹੈ।
- 13 ਉਹ ਇਸ ਲਈ ਭੱਜਦਾ ਹੈ ਜੇ ਉਹ ਰਾਮਾ ਹੈ ਅਤੇ ਭੇਡਾਂ ਦੀ ਚਿੰਤਾ ਨਹੀਂ ਕਰਦਾ।
- 14 ਅੱਛਾ ਆਖਾਲੀ ਮੈਂ ਹਾਂ ਅਤੇ ਮੈਂ ਆਖਣੀਆਂ ਭੇਡਾਂ ਨੂੰ ਸਿਆਣਦਾ ਹਾਂ ਅਤੇ ਮੋਰੀਆਂ ਆਖਣੀਆਂ ਭੇਡਾਂ ਮੈਨੂੰ ਸਿਆਣਦੀਆਂ ਹਨ।
- 15 ਜਿਸ ਖਰਕਾਰ ਖਿਤਾ ਮੈਨੂੰ ਸਿਆਣਦਾ ਹੈ ਅਰ ਮੈਂ ਖਿਤਾ ਨੂੰ ਸਿਆਣਦਾ ਹਾਂ। ਮੈਂ ਭੇਡਾਂ ਦੇ ਬਦਲੇ ਆਖਣੀ ਜਾਨ ਦਿੰਦਾ ਹਾਂ।
- 16 ਅਤੇ ਮੋਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਬਾੜੇ ਦੀਆਂ ਨਹੀਂ। ਮੈਨੂੰ ਚਾਹੀਦਾ ਹੈ ਜੇ ਉਨ੍ਹਾਂ ਨੂੰ ਵੀ ਲਿਆਵਾਂ ਅਰ ਉਹ ਮੋਰੀ ਆਵਾਜ਼ ਸੁਣਨਗੀਆਂ ਅਤੇ ਇੱਕੋ ਇੱਕੜ ਅਤੇ ਇੱਕੋ ਆਖਾਲੀ ਹੋਵੇਗਾ।
- 17 ਖਿਤਾ ਮੈਨੂੰ ਇਸ ਲਈ ਖਿਆਰ ਕਰਦਾ ਹੈ ਕਿ ਮੈਂ ਆਖਣੀ ਜਾਨ ਦਿੰਦਾ ਹਾਂ ਤਾਂ ਜੇ ਉਹ ਨੂੰ ਫੇਰ ਲਵਾਂ।
- 18 ਕੋਈ ਉਸ ਨੂੰ ਮੈਥੋਂ ਖੋਹੇਂਦਾ ਨਹੀਂ ਖਰ ਮੈਂ ਆਖੇ ਉਸ ਨੂੰ ਦਿੰਦਾ ਹਾਂ। ਮੋਰਾ ਇਖਤਿਆਰ ਹੈ ਜੇ ਉਹ ਨੂੰ ਦੇਵਾਂ ਅਤੇ ਮੋਰਾ ਇਖਤਿਆਰ ਹੈ ਜੇ ਉਹ ਨੂੰ ਫੇਰ ਲਵਾਂ। ਇਹ ਗੁਰਮ ਮੈਂ ਆਖਣੇ ਖਿਤਾ ਕੋਲੋਂ ਖਾਇਆ ਹੈ।
- 19 ਇਨ੍ਹਾਂ ਬਚਨਾਂ ਦੇ ਕਾਰਨ ਯਹੂਦੀਆਂ ਵਿੱਚ ਫੇਰ ਫੁੱਟ ਪੈ ਗਈ।
- 20 ਅਰ ਬਹੁਤੇ ਉਨ੍ਹਾਂ ਵਿੱਚੋਂ ਬੋਲੇ ਭਈ ਉਹ ਨੂੰ ਭੂਤ ਚਿੰਬੜਿਆ ਹੋਇਆ ਹੈ ਅਤੇ ਉਹ ਕਮਲਾ ਹੈ ! ਕਾਹਨੂੰ ਤੁਸੀਂ ਉਹ ਦੀ ਸੁਣਦੇ ਹੋ ?
- 21 ਹੋਰਨਾਂ ਆਖਿਆ, ਏਹ ਗੱਲਾਂ ਭੂਤ ਦੇ ਗਿਰਮੇ ਹੋਏ ਦੀਆਂ ਨਹੀਂ ਹਨ। ਭੂਤ ਭਲਾ, ਅੰਨ੍ਹੇ ਦੀਆਂ ਅੱਖਾਂ ਖੋਲ੍ਹ ਸੱਕਦਾ ਹੈ ?
- 22 ਯਹੂਸਲਮ ਵਿੱਚ ਖਰਤਿਮਠਾ ਦਾ ਤਿਉਹਾਰ ਆਇਆ। ਉਹ ਸਿਆਲ ਦੀ ਰੁੱਤ ਸੀ।
- 23 ਅਤੇ ਯਿਸੂ ਹੈਰਲ ਦੇ ਸੁਲੇਮਾਨ ਦੇ ਦਲਾਨ ਵਿੱਚ ਫਿਰਦਾ ਸੀ।

- 24 ਇਸ ਲਈ ਯਹੂਦੀਆਂ ਨੇ ਉਸ ਦੇ ਦੁਆਲੇ ਇਕੱਠੇ ਹੋ ਕੇ ਉਸ ਨੂੰ ਆਖਿਆ, ਤੂੰ ਕਦਰ ਤਾਈਂ ਮਾਨੂੰ ਦੁਬਧਾ ਵਿੱਚ ਰੱਖੇਂਗਾ ? ਜੇ ਤੂੰ ਮਸੀਹ ਹੈਂ ਤਾਂ ਖੋਲ੍ਹ ਕੇ ਮਾਨੂੰ ਦੱਸ ਦਿਹ।
- 25 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤਾਂ ਤੁਹਾਨੂੰ ਦੱਸਿਆ ਯਰ ਤੁਸੀਂ ਯਰਤੀਤ ਨਹੀਂ ਕਰਦੇ। ਜਿਹੜੇ ਕੰਮ ਮੈਂ ਆਖਣੇ ਖਿਤਾ ਦੇ ਨਾਮ ਤੇ ਕਰਦਾ ਹਾਂ ਉਹ ਮੇਰੇ ਉੱਤੇ ਸਾਖੀ ਦਿੰਦੇ ਹਨ।
- 26 ਯਰ ਤੁਸੀਂ ਯਰਤੀਤ ਨਹੀਂ ਕਰਦੇ ਕਿਉਂ ਜੋ ਮੋਰੀਆਂ ਭੇਡਾਂ ਵਿੱਚੋਂ ਨਹੀਂ ਹੋ।
- 27 ਮੋਰੀਆਂ ਭੇਡਾਂ ਮੋਰੀ ਆਵਾਜ਼ ਸੁਣਦੀਆਂ ਹਨ ਯਰ ਮੈਂ ਉਨ੍ਹਾਂ ਨੂੰ ਸਿਆਣਦਾ ਹਾਂ ਯਤੇ ਉਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ।
- 28 ਮੈਂ ਉਨ੍ਹਾਂ ਨੂੰ ਸਦੀਖਰ ਜੀਉਣ ਦਿੰਦਾ ਹਾਂ ਯਰ ਉਨ੍ਹਾਂ ਦਾ ਸਦੀਖਰਾਲ ਤੀਕੁ ਕਦੇ ਨਾਮ ਨਾ ਹੋਵੇਗਾ, ਨਾ ਕੋਈ ਉਨ੍ਹਾਂ ਨੂੰ ਮੇਰੇ ਹੱਥੋਂ ਖੋਹ ਲਵੇਗਾ।
- 29 ਮੇਰਾ ਖਿਤਾ ਜਿਹ ਨੇ ਮੈਨੂੰ ਉਹ ਦਿੱਤੀਆਂ ਹਨ ਸਭਨਾਂ ਤੋਂ ਵੱਡਾ ਹੈ ਯਤੇ ਕੋਈ ਖਿਤਾ ਦੇ ਹੱਥੋਂ ਉਨ੍ਹਾਂ ਨੂੰ ਖੋਹ ਨਹੀਂ ਸੱਕਦਾ।
- 30 ਮੈਂ ਯਰ ਖਿਤਾ ਇੱਕੋ ਹਾਂ।
- 31 ਯਹੂਦੀਆਂ ਨੇ ਫੇਰ ਖੱਬਰ ਚੁੱਕੇ ਜੋ ਉਹ ਨੂੰ ਖਬਰਾਹ ਕਰਨ।
- 32 ਯਿਸੂ ਨੇ ਆੱਗੋਂ ਉਨ੍ਹਾਂ ਨੂੰ ਆਖਿਆ, ਮੈਂ ਤੁਹਾਨੂੰ ਖਿਤਾ ਦੀ ਵੱਲੋਂ ਯਨੇਰ ਚੰਗੇ ਕੰਮ ਵਿਖਾਏ। ਉਨ੍ਹਾਂ ਵਿੱਚੋਂ ਕਿਹੜੇ ਕੰਮ ਦੇ ਬਦਲੇ ਤੁਸੀਂ ਮੈਨੂੰ ਖਬਰਾਹ ਕਰਦੇ ਹੋ ?
- 33 ਯਹੂਦੀਆਂ ਨੇ ਉਹ ਨੂੰ ਉੱਤਰ ਦਿੱਤਾ ਕਿ ਯਸੀਂ ਤੈਨੂੰ ਚੰਗੇ ਕੰਮ ਖਿੱਛੇ ਖਬਰਾਹ ਨਹੀਂ ਕਰਦੇ ਯਰ ਕੁਫਰ ਖਿੱਛੇ ਯਤੇ ਇਸ ਲਈ ਜੇ ਤੂੰ ਮਨੁੱਖ ਹੈਂ ਕੇ ਆਖਣੇ ਆਖ ਨੂੰ ਯਰਮੇਸੁਰ ਬਣਾਉਂਦਾ ਹੈਂ।
- 34 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਤੁਹਾਡੀ ਸਰਾ ਵਿੱਚ ਇਹ ਨਹੀਂ ਲਿਖਿਆ ਹੋਇਆ ਹੈ ਕਿ ਮੈਂ ਆਖਿਆ, ਤੁਸੀਂ ਦਿਉਤੇ ਹੋ ?
- 35 ਜੇਕਰ ਉਸ ਨੇ ਉਨ੍ਹਾਂ ਨੂੰ ਦਿਉਤੇ ਆਖਿਆ ਜਿਨ੍ਹਾਂ ਦੇ ਕੋਲ ਯਰਮੇਸੁਰ ਦੀ ਬਾਣੀ ਆਈ, ਯਤੇ ਲਿਖਤ ਖੰਡਣ ਨਹੀਂ ਹੋ ਸੱਕਦੀ,
- 36 ਤਾਂ ਜਿਹ ਨੂੰ ਖਿਤਾ ਨੇ ਖਵਿੱਤਰ ਕਰ ਕੇ ਜਗਤ ਵਿੱਚ ਘੱਲਿਆ, ਕੀ ਤੁਸੀਂ ਉਹ ਨੂੰ ਇਹ ਆਖਦੇ ਹੋ ਕੋਈ ਤੂੰ ਕੁਫਰ ਕਰਦਾ ਹੈਂ ਇਸ ਲਈ ਜੇ ਮੈਂ ਕਿਹਾ ਸੀ ਕਿ ਮੈਂ ਯਰਮੇਸੁਰ ਦਾ ਖੁੱਤਰ ਹਾਂ ?
- 37 ਜੇ ਮੈਂ ਆਖਣੇ ਖਿਤਾ ਜੇਹੇ ਕੰਮ ਨਹੀਂ ਕਰਦਾ ਤਾਂ ਮੋਰੀ ਯਰਤੀਤ ਨਾ ਕਰੋ।
- 38 ਯਰ ਜੇ ਮੈਂ ਕਰਦਾ ਹਾਂ ਤਾਂ ਭਾਵੇਂ ਮੋਰੀ ਯਰਤੀਤ ਨਾ ਕਰੋ ਤਦ ਵੀ ਉਨ੍ਹਾਂ ਕੰਮਾਂ ਦੀ ਯਰਤੀਤ ਕਰੋ ਤਾਂ ਤੁਸੀਂ ਜਾਣੋ ਯਤੇ ਸਮਝੋ ਜੋ ਖਿਤਾ ਮੇਰੇ ਵਿੱਚ ਯਤੇ ਮੈਂ ਖਿਤਾ ਦੇ ਵਿੱਚ ਹਾਂ।
- 39 ਉਹ ਫੇਰ ਉਸ ਦੇ ਫੜਨ ਦੇ ਮਗਰ ਲੱਗੇ ਯਰ ਉਹ ਉਨ੍ਹਾਂ ਦੇ ਹੱਥੋਂ ਨਿੱਕਲ ਗਿਆ।
- 40 ਉਹ ਫੇਰ ਯਰਦਨ ਦੇ ਯਾਰ ਉਸ ਥਾਂ ਨੂੰ ਚੱਲਿਆ ਗਿਆ ਜਿੱਥੇ ਯਹਿਲਾਂ ਯੁਹੰਨਾ ਬਖਤਿਸਮਾ ਦਿੰਦਾ ਸੀ ਯਰ ਉੱਥੇ ਟਿਰਿਆ।
- 41 ਬਖੇਰੇ ਉਸ ਕੋਲ ਆਏ ਯਤੇ ਬੋਲੇ ਕਿ ਯੁਹੰਨਾ ਨੇ ਤਾਂ ਕੋਈ ਨਿਸ਼ਾਨ ਨਹੀਂ ਵਿਖਾਇਆ ਯਰ ਜੇ ਕੁਝ ਯੁਹੰਨਾ ਨੇ ਇਹ ਦੇ ਹੱਕ ਵਿੱਚ ਆਖਿਆ ਸੇਂ ਸਤ ਸੀ।
- 42 ਯਰ ਉੱਥੇ ਬਹੁਤਿਆਂ ਨੇ ਉਸ ਉੱਤੇ ਨਿਹਚਾ ਕੀਤੀ।

## ਕਾਂਡ 11

- 1 ਮਰਿਯਮ ਯਰ ਉਹ ਦੀ ਭੈਣ ਮਾਰਥਾ ਦੀ ਨਗਰੀ ਬੈਤਾਨਿਆ ਦਾ ਲਾਜ਼ਰ ਨਾਮੇ ਇੱਕ ਮਨੁੱਖ ਬਿਮਾਰ ਸੀ।
- 2 ਇਹ ਉਹੋ ਮਰਿਯਮ ਸੀ ਜਿਨ੍ਹਾਂ ਯਰਭ ਨੂੰ ਯਤਰ ਮਲਿਆ ਯਰ ਆਖਣਿਆਂ ਵਾਲਾਂ ਨਾਲ ਉਹ ਦੇ ਚਰਨ ਖੁੰਝੇ ਸਨ। ਉਸੇ ਦਾ ਭਰਾ ਲਾਜ਼ਰ ਬਿਮਾਰ ਸੀ।
- 3 ਇਸ ਲਈ ਦੋਹਾਂ ਭੈਣਾਂ ਨੇ ਉਹ ਨੂੰ ਕਹਾ ਭੇਜਿਆ ਕਿ ਯਰਭ ਜੀ ਵੇਖ ਜਿਸ ਨਾਲ ਤੂੰ ਗਿਤ ਕਰਦਾ ਹੈਂ ਸੇਂ ਬਿਮਾਰ ਹੈਂ।
- 4 ਯਿਸੂ ਨੇ ਸੁਣ ਕੇ ਕਿਹਾ, ਇਹ ਬਿਮਾਰੀ ਮੌਤ ਦੀ ਨਹੀਂ ਸਗੋਂ ਯਰਮੇਸੁਰ ਦੀ ਵਡਿਆਈ ਦੇ ਨਿਮਿੱਤ ਹੈ ਜੋ ਇਸ ਤੋਂ ਯਰਮੇਸੁਰ ਦੇ ਖੁੱਤਰ ਦੀ ਵਡਿਆਈ ਹੋਵੇ।
- 5 ਯਿਸੂ ਮਾਰਥਾ ਨੂੰ ਯਤੇ ਉਹ ਦੀ ਭੈਣ ਯਰ ਲਾਜ਼ਰ ਨੂੰ ਖਿਆਰ ਕਰਦਾ ਸੀ।
- 6 ਸੇਂ ਜਾਂ ਉਸ ਨੇ ਸੁਣਿਆ ਕੋਈ ਉਹ ਬਿਮਾਰ ਹੈ ਤਾਂ ਉਹ ਜਿੱਥੇ ਸੀ ਉਸ ਵੇਲੇ ਦੇ ਦਿਨ ਉੱਥੇ ਹੀ ਕਿਹਾ।
- 7 ਤਦ ਇਹ ਦੇ ਖਿੱਛੇ ਉਸ ਨੇ ਚੇਲਿਆਂ ਨੂੰ ਆਖਿਆ, ਯਾਓ ਯਸੀਂ ਫੇਰ ਯਹੂਦਿਆਂ ਨੂੰ ਚੱਲੀਏ।
- 8 ਚੇਲਿਆਂ ਨੇ ਉਸ ਨੂੰ ਆਖਿਆ, ਸੁਆਮੀ ਜੀ ਯਹੂਦੀ ਤੈਨੂੰ ਗੁਣੇ ਖਬਰਾਹ ਕਰਨਾ ਚਾਹੁੰਦੇ ਸਨ ਯਤੇ ਤੂੰ ਫੇਰ ਉੱਥੇ ਜਾਂਦਾ ਹੈਂ ?
- 9 ਯਿਸੂ ਨੇ ਉੱਤਰ ਦਿੱਤਾ, ਕੀ ਦਿਨ ਭਰ ਦੇ ਬਾਰਾਂ ਘੰਟੇ ਨਹੀਂ ਹਨ ? ਜੇ ਕੋਈ ਦਿਨ ਨੂੰ ਤੁਰੇ ਤਾਂ ਉਹ ਠੇਕਰ ਨਹੀਂ ਖਾਂਦਾ ਕਿਉਂ ਜੋ ਉਹ ਇਸ ਜਗਤ ਦਾ ਚਾਨਣ ਵੇਖਦਾ ਹੈ।
- 10 ਯਰ ਜੇ ਕੋਈ ਗਤ ਨੂੰ ਤੁਰੇ ਤਾਂ ਠੇਕਰ ਖਾਂਦਾ ਹੈ ਕਿਉਂ ਜੋ ਉਹ ਦੇ ਵਿੱਚ ਚਾਨਣ ਨਹੀਂ ਹੈ।
- 11 ਉਸ ਨੇ ਇਹ ਗੱਲਾਂ ਆਖੀਆਂ ਯਤੇ ਇਹ ਦੇ ਮਗਰੋਂ ਉਨ੍ਹਾਂ ਨੂੰ ਕਿਹਾ ਕਿ ਸਾਡਾ ਮਿੱਤਰ ਲਾਜ਼ਰ ਸੇਂ ਗਿਆ ਹੈ ਯਰ ਮੈਂ ਜਾਂਦਾ ਹਾਂ ਕੋਈ ਉਹ ਨੂੰ ਜਗਾਵਾਂ।
- 12 ਉਥੇ ਚੇਲਿਆਂ ਨੇ ਉਸ ਨੂੰ ਆਖਿਆ, ਯਰਭ ਜੀ ਜੇ ਉਹ ਸੇਂ ਗਿਆ ਹੈ ਤਾਂ ਬਚ ਜਾਊ।
- 13 ਯਿਸੂ ਨੇ ਤਾਂ ਉਹ ਦੀ ਮੌਤ ਦੀ ਗੱਲ ਕੀਤੀ ਸੀ ਯਰ ਉਹ ਸਮਝੇ ਜੋ ਉਸ ਨੇ ਨੀਂਦ ਦੇ ਯਰਾਮ ਦੀ ਗੱਲ ਆਖੀ ਹੈ।



- 14 ਉਪਰੰਤ ਯਿਸੂ ਨੇ ਉਨ੍ਹਾਂ ਨੂੰ ਸਾਫ਼ ਸਾਫ਼ ਆਖ ਦਿੱਤਾ ਜੋ ਲਾਜ਼ਰ ਮਰ ਗਿਆ ਹੈ।
- 15 ਅਤੇ ਮੈਂ ਤੁਹਾਡੀ ਖਾਤਰ ਧਰਮਿੰਨ ਹਾਂ ਜੋ ਮੈਂ ਉੱਥੇ ਨਾ ਸਾਂ ਤਾਂ ਜੋ ਤੁਸੀਂ ਨਿਹਚਾ ਕਰੋ। ਧਰ ਆਉ, ਉਸ ਕੋਲ ਚੱਲੀਏ।
- 16 ਤਾਂ ਬੇਮਾ ਨੇ ਜਿਹੜਾ ਦੀਦੁਮੁਸ ਕਰਕੇ ਸੱਦੀਦਾ ਹੈ ਆਪਣੇ ਗੁਰਭਾਈਆਂ ਨੂੰ ਰਿਹਾ, ਆਉ ਆਸੀਂ ਭੀ ਚੱਲੀਏ ਭਈ ਉਹ ਦੇ ਨਾਲ ਮਰੀਏ।
- 17 ਫੇਰ ਯਿਸੂ ਨੇ ਆਣ ਕੇ ਮਲੂਮ ਕੀਤਾ ਜੋ ਉਹ ਨੂੰ ਕਬਰ ਵਿੱਚ ਪਏ ਚਾਰ ਦਿਨ ਹੋ ਚੁੱਕੇ ਹਨ।
- 18 ਬੈਤਾਨਿਯਾ ਯਰੂਸਲਮ ਦੇ ਨੇੜੇ ਕੋਰੁ ਵਾਟ ਸੀ।
- 19 ਅਰ ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰਿਯਮ ਦੇ ਕੋਲ ਆਏ ਹੋਏ ਸਨ ਜੋ ਉਨ੍ਹਾਂ ਦੇ ਭਰਾ ਦੇ ਵਿਖੇ ਉਨ੍ਹਾਂ ਦਾ ਮਨ ਯਰਾਵਾ ਕਰਨ।
- 20 ਉਪਰੰਤ ਮਾਰਥਾ ਨੇ ਜਾਂ ਸੁਣਿਆ ਕਿ ਯਿਸੂ ਆਉਂਦਾ ਹੈ ਤਾਂ ਉਸ ਨੂੰ ਮਿਲਣ ਗਈ ਪਰ ਮਰਿਯਮ ਘਰ ਵਿੱਚ ਬੈਠੀ ਰਹੀ।
- 21 ਤਦ ਮਾਰਥਾ ਨੇ ਯਿਸੂ ਨੂੰ ਆਖਿਆ, ਪਰਭੂ ਜੀ ਜੇ ਤੂੰ ਐਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ।
- 22 ਅਤੇ ਮੈਂ ਗੁਣ ਭੀ ਜਾਣਦੀ ਹਾਂ ਭਈ ਜੇ ਕੁਝ ਤੂੰ ਪਰਮੇਸੁਰ ਤੋਂ ਮੰਗੋਂ ਮੈਂ ਪਰਮੇਸੁਰ ਤੈਨੂੰ ਦੇਵਾਂ।
- 23 ਯਿਸੂ ਨੇ ਉਹ ਨੂੰ ਆਖਿਆ, ਤੇਰਾ ਭਰਾ ਜੀ ਉੱਠੇਗਾ।
- 24 ਮਾਰਥਾ ਨੇ ਉਸ ਨੂੰ ਆਖਿਆ, ਮੈਂ ਜਾਣਦੀ ਹਾਂ ਜੋ ਰਿਆਮਤ ਨੂੰ ਅੰਤ ਦੇ ਦਿਨ ਉਹ ਜੀ ਉੱਠੇ।
- 25 ਯਿਸੂ ਨੇ ਉਹ ਨੂੰ ਰਿਹਾ, ਰਿਆਮਤ ਅਤੇ ਜੀਉਣ ਮੈਂ ਹਾਂ। ਜੇ ਮੇਰੇ ਉੱਤੇ ਨਿਹਚਾ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ।
- 26 ਅਤੇ ਹਰ ਕੋਈ ਜਿਹੜਾ ਜੀਉਂਦਾ ਹੈ ਅਰ ਮੇਰੇ ਉੱਤੇ ਨਿਹਚਾ ਕਰਦਾ ਹੈ ਮੈਂ ਸਦੀਪਕਾਲ ਤੀਰੁ ਕਰਦੇ ਨਾ ਮਰੇਗਾ। ਕੀ ਤੂੰ ਇਸ ਗੱਲ ਦੀ ਪਰਤੀਤ ਕਰਦੀ ਹੈਂ ?
- 27 ਉਨ ਉਸ ਨੂੰ ਆਖਿਆ, ਹਾਂ, ਪਰਭੂ ਮੈਂ ਪਰਤੀਤ ਕੀਤੀ ਹੈ ਜੋ ਤੂੰ ਹੀ ਮਸੀਹ ਹੈਂ ਪਰਮੇਸੁਰ ਦਾ ਪੁੱਤਰ ਜਿਹੜਾ ਜਗਤ ਵਿੱਚ ਆਉਣ ਵਾਲਾ ਸੀ।
- 28 ਇਹ ਕਹਿ ਕੇ ਉਹ ਚੱਲੀ ਗਈ ਅਤੇ ਆਪਣੀ ਭੈਣ ਮਰਿਯਮ ਨੂੰ ਚੁੱਪ ਕੀਤੀ ਸੱਦ ਕੇ ਬੋਲੀ, ਗੁਰੂ ਆਇਆ ਹੋਇਆ ਹੈ ਅਤੇ ਤੈਨੂੰ ਸੱਦਦਾ ਹੈ।
- 29 ਜਾਂ ਉਹ ਨੇ ਇਹ ਗੱਲ ਸੁਣੀ ਤਾਂ ਝੱਟ ਉੱਠ ਕੇ ਉਸ ਦੇ ਕੋਲ ਗਈ।
- 30 ਯਿਸੂ ਅਜੇ ਖਿੰਡ ਵਿੱਚ ਨਹੀਂ ਸੀ ਆਇਆ ਪਰ ਉਸੇ ਥਾਂ ਸੀ ਜਿੱਥੇ ਮਾਰਥਾ ਉਸ ਨੂੰ ਮਿਲੀ ਸੀ।
- 31 ਫੇਰ ਉਹ ਯਹੂਦੀ ਜਿਹੜੇ ਉਹ ਦੇ ਨਾਲ ਘਰ ਵਿੱਚ ਸਨ ਅਤੇ ਉਹ ਦਾ ਮਨ ਯਰਾਉਂਦੇ ਸਨ ਜਾਂ ਮਰਿਯਮ ਨੂੰ ਵੇਖਿਆ ਜੋ ਉਹ ਛੇਤੀ ਨਾਲ ਉੱਠ ਕੇ ਬਾਹਰ ਨੂੰ ਚੱਲੀ ਗਈ ਤਾਂ ਇਹ ਸਮਝ ਕੇ ਭਈ ਉਹ ਕਬਰ ਉੱਤੇ ਰੋਣ ਜਾਂਦੀ ਹੈ ਉਹ ਦੇ ਮਗਰ ਹੋ ਤੁਰੇ।
- 32 ਮੈਂ ਜਾਂ ਮਰਿਯਮ ਉਸ ਥਾਂ ਆਈ ਜਿੱਥੇ ਯਿਸੂ ਸੀ ਤਾਂ ਉਸ ਨੂੰ ਵੇਖ ਕੇ ਉਸ ਦੇ ਪੈਰੀਂ ਪਈ ਅਤੇ ਉਸ ਨੂੰ ਆਖਿਆ, ਪਰਭੂ ਜੇ ਤੂੰ ਐਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ।
- 33 ਉਪਰੰਤ ਜਾਂ ਯਿਸੂ ਨੇ ਉਹ ਨੂੰ ਰੋਂਦਿਆਂ ਅਤੇ ਉਨ੍ਹਾਂ ਯਹੂਦੀਆਂ ਨੂੰ ਵੀ ਜੋ ਉਹ ਦੇ ਨਾਲ ਆਏ ਸਨ ਰੋਂਦੇ ਵੇਖਿਆ ਤਾਂ ਆਤਮਾ ਵਿੱਚ ਕਲਪਿਆ ਅਤੇ ਅਬਰਾਹਾਮ।
- 34 ਅਰ ਆਖਿਆ, ਤੁਸਾਂ ਉਹ ਨੂੰ ਕਿੱਥੇ ਰੱਖਿਆ ਹੈ ? ਉਨ੍ਹਾਂ ਉਸ ਨੂੰ ਆਖਿਆ, ਪਰਭੂ ਜੀ ਆ ਵੇਖ।
- 35 ਯਿਸੂ ਰੋਇਆ।
- 36 ਇਸ ਤੇ ਯਹੂਦੀ ਬੋਲੇ, ਵੇਖੋ ਇਹ ਉਸ ਨਾਲ ਕਿੱਡਾ ਹਿਤ ਕਰਦਾ ਸੀ !
- 37 ਪਰ ਕਈ ਉਨ੍ਹਾਂ ਵਿੱਚੋਂ ਬੋਲੇ, ਕੀ ਇਹ ਜਿਹ ਨੇ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ ਯੈਨਾ ਭੀ ਨਾ ਕਰ ਸਕਿਆ ਜੋ ਇਹ ਮਨੁੱਖ ਨਾ ਮਰਦਾ ?
- 38 ਤਾਂ ਯਿਸੂ ਆਪਣੇ ਜੀ ਵਿੱਚ ਫੇਰ ਕਲਪਦਾ ਹੋਇਆ ਕਬਰ ਉੱਤੇ ਆਇਆ। ਉਹ ਇੱਕ ਗੁਫਾ ਸੀ ਅਤੇ ਉਸ ਉੱਤੇ ਇੱਕ ਪੱਥਰ ਪਰਿਆ ਹੋਇਆ ਸੀ।
- 39 ਯਿਸੂ ਨੇ ਆਖਿਆ, ਇਸ ਪੱਥਰ ਨੂੰ ਹਟਾ ਦਿਓ। ਉਸ ਮੁਕਦੇ ਦੀ ਭੈਣ ਮਾਰਥਾ ਨੇ ਉਸ ਨੂੰ ਆਖਿਆ, ਪਰਭੂ ਜੀ ਉਸ ਕੋਲੋਂ ਤਾਂ ਗੁਣ ਸੜ੍ਹਾਨ ਆਉਂਦੀ ਹੈ ਕਿਉਂ ਜੋ ਉਹ ਨੂੰ ਚਾਰ ਦਿਨ ਹੋਏ ਹਨ।
- 40 ਯਿਸੂ ਨੇ ਉਹ ਨੂੰ ਰਿਹਾ, ਕੀ ਮੈਂ ਤੈਨੂੰ ਨਹੀਂ ਆਖਿਆ ਭਈ ਜੇ ਤੂੰ ਪਰਤੀਤ ਕਰੋਂ ਤਾਂ ਪਰਮੇਸੁਰ ਦੀ ਵਡਿਆਈ ਵੇਖੋਗੀ ?
- 41 ਮੈਂ ਉਨ੍ਹਾਂ ਉਸ ਪੱਥਰ ਨੂੰ ਹਟਾ ਦਿੱਤਾ ਅਤੇ ਯਿਸੂ ਨੇ ਅੱਖਾਂ ਉਤਾਰ ਕੇ ਆਖਿਆ, ਹੇ ਪਿਤਾ ਮੈਂ ਤੇਰਾ ਸੁਕਰ ਕਰਦਾ ਹਾਂ ਜੋ ਤੂੰ ਮੇਰੀ ਸੁਣੀ।
- 42 ਅਤੇ ਮੈਂ ਜਾਣਿਆ ਜੋ ਤੂੰ ਮੇਰੀ ਸਦਾ ਸੁਣਦਾ ਹੈਂ ਪਰ ਇਨ੍ਹਾਂ ਲੋਕਾਂ ਦੇ ਕਾਰਨ ਜਿਹੜੇ ਆਲੇ ਦੁਆਲੇ ਖੜੇ ਹਨ ਮੈਂ ਇਹ ਆਖਿਆ ਤਾਂ ਉਹ ਪਰਤੀਤ ਕਰਨ ਜੋ ਤੂੰ ਮੈਨੂੰ ਖੱਲਿਆ।
- 43 ਇਹ ਕਹਿ ਕੇ ਉੱਚੀ ਜਵਾਜ਼ ਮਾਰੀ ਕਿ ਲਾਜ਼ਰ, ਬਾਹਰ ਆ !
- 44 ਉਹ ਜਿਹੜਾ ਮੋਇਆ ਹੋਇਆ ਸੀ ਕਠਨ ਨਾਲ ਜੱਥ ਪੈਰ ਬੱਧੇ ਹੋਏ ਬਾਹਰ ਨਿੱਕਲ ਆਇਆ ਅਰ ਉਹ ਦੇ ਮੂੰਹ ਉੱਤੇ ਰੁਮਾਲ ਵਲਹੇਇਆ ਹੋਇਆ ਸੀ ! ਯਿਸੂ ਨੇ ਉਨ੍ਹਾਂ ਨੂੰ ਆਖਿਆ, ਉਹ ਨੂੰ ਖੋਲ੍ਹੋ ਅਤੇ ਜਾਣ ਦਿਓ।
- 45 ਤਦੋਂ ਬਬੇਰਿਆਂ ਨੇ ਉਨ੍ਹਾਂ ਯਹੂਦੀਆਂ ਵਿੱਚੋਂ ਜਿਹੜੇ ਮਰਿਯਮ ਕੋਲ ਆਏ ਸਨ ਇਹ ਜੋ ਕੁਝ ਯਿਸੂ ਨੇ ਕੀਤਾ ਵੇਖ ਕੇ ਉਸ ਉੱਤੇ ਨਿਹਚਾ ਕੀਤੀ।
- 46 ਪਰ ਉਨ੍ਹਾਂ ਵਿੱਚੋਂ ਕਈਆਂ ਨੇ ਫਰੀਸੀਆਂ ਦੇ ਕੋਲ ਜਾ ਕੇ ਉਹ ਕੰਮ ਜਿਹੜੇ ਯਿਸੂ ਨੇ ਕੀਤੇ ਸਨ ਦੱਸ ਦਿੱਤੇ।

- 47 ਇਸ ਲਈ ਧਰਯਾਨ ਜਾਜਰਾਂ ਅਤੇ ਫਰੀਮੀਆਂ ਨੇ ਮਹਾ ਸਭਾ ਇਕੱਠੀ ਕਰ ਕੇ ਕਿਹਾ, ਅਸੀਂ ਕੀ ਕਰਦੇ ਹਾਂ, ਕਿਉਂ ਜੋ ਇਹ ਮਨੁੱਖ ਬਹੁਤ ਨਿਮਾਨ ਵਿਖਾਉਂਦਾ ਹੈ ?
- 48 ਜੇ ਅਸੀਂ ਉਸ ਨੂੰ ਐਵੇਂ ਛੱਡ ਦੇਈਏ ਤਾਂ ਸਭ ਉਸ ਉੱਤੇ ਨਿਰਧਾਰ ਕਰਨਗੇ ਅਤੇ ਰੋਮੀ ਆ ਜਾਣਗੇ ਅਤੇ ਨਾਲੇ ਸਾਡੀ ਜਗਾ ਅਤੇ ਨਾਲੇ ਸਾਡੀ ਕੋਮ ਵੀ ਲੈ ਲੈਣਗੇ ।
- 49 ਅਰ ਉਨ੍ਹਾਂ ਵਿੱਚੋਂ ਕਿਆਫਾ ਨਾਮੇ ਇੱਕ ਨੇ ਜਿਹੜਾ ਉਸ ਮਾਲ ਸਰਦਾਰ ਜਾਜਰ ਮੀ ਉਨ੍ਹਾਂ ਨੂੰ ਆਖਿਆ, ਤੁਸੀਂ ਕੁਝ ਨਹੀਂ ਜਾਣਦੇ ।
- 50 ਅਤੇ ਨਹੀਂ ਮੋਚਦੇ ਹੋ ਭਈ ਤੁਹਾਡੇ ਲਈ ਇਹੋ ਚੰਗਾ ਹੈ ਜੋ ਇੱਕ ਮਨੁੱਖ ਲੋਕਾਂ ਦੇ ਬਦਲੇ ਮਰੇ , ਨਾ ਕਿ ਸਾਰੀ ਕੋਮ ਦਾ ਨਾਸ ਹੋਵੇ ।
- 51 ਧਰ ਇਹ ਉਸ ਨੇ ਆਖਣੀ ਵੱਲੋਂ ਨਹੀਂ ਕਿਹਾ ਧਰ ਇਸ ਕਾਰਨ ਜੋ ਉਹ ਉਸ ਮਾਲ ਸਰਦਾਰ ਜਾਜਰ ਮੀ ਅਗੰਮ ਗਿਆਨ ਨਾਲ ਖਬਰ ਦਿੱਤੀ ਜੋ ਕਿਸੇ ਉਸ ਕੋਮ ਦੇ ਬਦਲੇ ਮਰਨ ਨੂੰ ਮੀ ।
- 52 ਅਤੇ ਨਿਰਾ ਉਸੇ ਕੋਮ ਦੇ ਬਦਲੇ ਨਹੀਂ ਸਗੋਂ ਇਸ ਲਈ ਵੀ ਜੋ ਉਹ ਧਰਮੇਸੁਰ ਦਿਆਂ ਬਾਲਕਾਂ ਨੂੰ ਜੋ ਖਿੰਡੇ ਹੋਏ ਹਨ ਇਕੱਠਿਆਂ ਕਰ ਕੇ ਇੱਕੋ ਬਣਾਵੇ ।
- 53 ਮੇ ਉਨ੍ਹਾਂ ਨੇ ਉਸੇ ਦਿਨ ਤੋਂ ਮਤਾ ਧਰਾਇਆ ਭਈ ਉਸ ਨੂੰ ਜਾਨੋਂ ਮਾਰਨ ।
- 54 ਇਸ ਕਾਰਨ ਕਿਸੇ ਫੇਰ ਯਹੂਦੀਆਂ ਵਿੱਚ ਖੁਲ੍ਹਮ-ਖੁਲ੍ਹਾ ਨਾ ਫਿਰਿਆ ਧਰ ਉੱਥੋਂ ਉਜਾੜ ਦੇ ਲਾਗੇ ਦੇ ਦੇਸ ਵਿੱਚ ਇਫਰਾਈਮ ਕਰਕੇ ਇੱਕ ਨਗਰ ਨੂੰ ਗਿਆ ਅਤੇ ਚੋਲਿਆਂ ਸਣੇ ਉੱਥੇ ਰਿਹਾ ।
- 55 ਧਰ ਯਹੂਦੀਆਂ ਦਾ ਧਮਾਗ ਨਾਮੇ ਤਿਉਹਾਰ ਨੇੜੇ ਮੀ ਅਤੇ ਅਨੇਕ ਲੋਕ ਆਧ ਨੂੰ ਸੁੱਧ ਕਰਨ ਲਈ ਤਿਉਹਾਰ ਤੋਂ ਧਹਿਲਾਂ ਖਿੰਡ ਖਿੰਡ ਤੋਂ ਯਰੂਸਲਮ ਨੂੰ ਗਏ ।
- 56 ਮੇ ਉਨ੍ਹਾਂ ਨੇ ਕਿਸੇ ਦੀ ਭਾਲ ਕੀਤੀ ਅਤੇ ਜੈਰਲ ਵਿੱਚ ਖੜੇ ਹੋ ਕੇ ਆਖੇ ਵਿੱਚੀਂ ਕਹਿਣ ਲੱਗੇ, ਤੁਸੀਂ ਕੀ ਸਮਝਦੇ ਹੋ ਕਿ ਉਹ ਇਸ ਤਿਉਹਾਰ ਉੱਤੇ ਨਹੀਂ ਆਉਂਦਾ ?
- 57 ਅਤੇ ਧਰਯਾਨ ਜਾਜਰਾਂ ਅਰ ਫਰੀਮੀਆਂ ਨੇ ਹੁਕਮ ਕੀਤਾ ਮੀ ਕਿ ਜੇ ਕੋਈ ਜਾਣਦਾ ਹੋਵੇ ਜੋ ਉਹ ਕਿੱਥੇ ਹੈ ਤਾਂ ਦੱਸ ਦੇਵੇ ਭਈ ਉਹ ਉਸ ਨੂੰ ਫੜ ਲੈਣ ।

## ਕਾਂਡ 12

- 1 ਫੇਰ ਧਮਾਗ ਤੋਂ ਛੇ ਦਿਨ ਧਹਿਲਾਂ ਕਿਸੇ ਬੈਤਅਨਿਯਾ ਵਿੱਚ ਆਇਆ ਜਿੱਥੇ ਲਾਜਰ ਮੀ ਜਿਹ ਨੂੰ ਕਿਸੇ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਮੀ ।
- 2 ਮੇ ਉੱਥੇ ਉਨ੍ਹਾਂ ਉਸ ਦੇ ਲਈ ਭੋਜਨ ਤਿਆਰ ਕੀਤਾ ਅਤੇ ਮਾਰਥਾ ਟਹਿਲ ਕਰਦੀ ਮੀ ਧਰ ਲਾਜਰ ਉਨ੍ਹਾਂ ਵਿੱਚੋਂ ਇੱਕ ਮੀ ਜਿਹੜੇ ਉਹ ਦੇ ਨਾਲ ਖਾਣ ਬੈਠੇ ਸਨ ।
- 3 ਤਦ ਮਰਿਯਮ ਨੇ ਅੱਧ ਮੋਰ ਮਹਿੰਗ ਮੁੱਲਾ ਜਟਾ ਮਾਮੀ ਦਾ ਖਰਾ ਅਤਰ ਲੈ ਕੇ ਕਿਸੇ ਦੇ ਚਰਨਾਂ ਨੂੰ ਮਲਿਆ ਅਤੇ ਆਖਣੇ ਵਾਲਾਂ ਨਾਲ ਉਹ ਦੇ ਚਰਨ ਖੁੰਝੇ ਅਤੇ ਖਰ ਅਤਰ ਦੀ ਬਾਸਨਾ ਨਾਲ ਭਰ ਗਿਆ ।
- 4 ਧਰ ਉਹ ਦੇ ਚੋਲਿਆਂ ਵਿੱਚੋਂ ਯਹੂਦਾ ਇਸਰਰਿਯੋਤੀ ਨੇ ਜਿਨ ਉਸ ਨੂੰ ਫੜਵਾਉਣਾ ਮੀ ਆਖਿਆ ,
- 5 ਇਹ ਅਤਰ ਕੁਝ ਮੇ ਰੁਖਣੇ ਨੂੰ ਵੇਚ ਕੇ ਕੰਗਾਲਾਂ ਨੂੰ ਕਿਉਂ ਨਾ ਦਿੱਤਾ ਗਿਆ ?
- 6 ਧਰ ਉਹ ਨੇ ਇਹ ਗੱਲ ਇਸ ਕਾਰਨ ਨਹੀਂ ਆਖੀ ਜੋ ਕੰਗਾਲਾਂ ਦੀ ਚਿੰਤਾ ਕਰਦਾ ਮੀ ਧਰ ਇਸ ਕਾਰਨ ਜੋ ਉਹ ਚੋਰ ਮੀ ਅਤੇ ਗੁਬਲੀ ਉਹ ਦੇ ਕੋਲ ਰਹਿੰਦੀ ਮੀ ਅਰ ਜੋ ਕੁਝ ਉਸ ਵਿੱਚ ਧਾਇਆ ਜਾਂਦਾ ਉਹ ਲੈ ਜਾਂਦਾ ਮੀ ।
- 7 ਤਾਂ ਕਿਸੇ ਨੇ ਆਖਿਆ, ਉਹ ਨੂੰ ਇਹ ਮੇਰੇ ਕਠਨਾਉਣ ਕਠਨਾਉਣ ਦੇ ਦਿਨ ਲਈ ਰੱਖਣ ਦਿਹ ।
- 8 ਕੰਗਾਲ ਤਾਂ ਸਦਾ ਤੁਹਾਡੇ ਨਾਲ ਹਨ ਧਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ ।
- 9 ਤਦ ਯਹੂਦੀਆਂ ਦੇ ਬਹੁਤ ਸਾਰੇ ਲੋਕ ਜਾਣ ਗਏ ਭਈ ਉਹ ਉੱਥੇ ਹੈ ਅਤੇ ਉਹ ਆਏ ਨਿਰਾ ਕਿਸੇ ਖਿੱਛੇ ਨਹੀਂ ਸਗੋਂ ਇਸ ਲਈ ਵੀ ਜੋ ਲਾਜਰ ਨੂੰ ਵੇਖਣ ਜਿਹ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਮੀ ।
- 10 ਧਰ ਧਰਯਾਨ ਜਾਜਰਾਂ ਨੇ ਮਤਾ ਧਰਾਇਆ ਜੋ ਲਾਜਰ ਨੂੰ ਵੀ ਜਾਨੋਂ ਮਾਰ ਦੇਈਏ ।
- 11 ਕਿਉਂਕਿ ਉਹ ਦੇ ਕਾਰਨ ਯਹੂਦੀਆਂ ਵਿੱਚੋਂ ਬਾਹਲੇ ਲੋਕ ਚੱਲੇ ਗਏ ਅਤੇ ਕਿਸੇ ਉੱਤੇ ਨਿਰਧਾਰ ਕਰਦੇ ਸਨ ।
- 12 ਦੂਜੇ ਦਿਨ ਬਹੁਤ ਸਾਰੇ ਲੋਕ ਜੋ ਤਿਉਹਾਰ ਤੇ ਆਏ ਹੋਏ ਸਨ ਜਦ ਉਨ੍ਹਾਂ ਨੇ ਸੁਣਿਆ ਜੋ ਕਿਸੇ ਯਰੂਸਲਮ ਨੂੰ ਆਉਂਦਾ ਹੈ ।
- 13 ਖਚੁਰਾਂ ਦੀਆਂ ਟਹਿਣੀਆਂ ਲੈ ਕੇ ਉਹ ਦੇ ਮਿਲਣ ਨੂੰ ਨਿਕਲੇ ਅਤੇ ਉੱਚੀ ਦਿੱਤੀ ਬੋਲਣ ਲੱਗੇ, ਹੋਮਨਾ ! ਯੰਨ ਉਹ ਜਿਹੜਾ ਧਰਭੁ ਦੇ ਨਾਮ ਉੱਤੇ ਆਉਂਦਾ ਹੈ ਅਤੇ ਇਸਰਾਏਲ ਦਾ ਧਾਤਮਾਗ ਹੈ !
- 14 ਅਤੇ ਕਿਸੇ ਨੇ ਇੱਕ ਗਯੀ ਦਾ ਬੱਚਾ ਧਾਇਆ ਅਤੇ ਉਸ ਉੱਤੇ ਸਵਾਰ ਹੋਇਆ ਜਿਵੇਂ ਲਿਖਿਆ ਹੋਇਆ ਹੈ ।
- 15 ਮੀਯੇਨ ਦੀ ਬੇਟੀ, ਨਾ ਡਰ, ਵੇਖ ਤੇਰਾ ਧਾਤਮਾਗ ਗਯੀ ਦੇ ਬੱਚੇ ਤੇ ਸਵਾਰ ਹੋ ਕੇ ਆਉਂਦਾ ਹੈ ।
- 16 ਉਹ ਦੇ ਚੋਲਿਆਂ ਨੇ ਧਹਿਲਾਂ ਏਹ ਗੱਲਾਂ ਨਾ ਸਮਝੀਆਂ ਧਰ ਜਾਂ ਕਿਸੇ ਆਖਣੇ ਤੇਜ ਨੂੰ ਧਹੁੰਚਿਆ ਤਾਂ ਉਨ੍ਹਾਂ ਨੂੰ ਚੇਤੇ ਆਇਆ ਜੋ ਏਹ ਗੱਲਾਂ ਉਸੇ ਵਿਖੇ ਲਿਖੀਆਂ ਹੋਈਆਂ ਸਨ ਅਤੇ ਉਨ੍ਹਾਂ ਉਸ ਦੇ ਨਾਲ ਏਹ ਕੋਮ ਕੀਤੇ ਸਨ ।
- 17 ਤਦ ਉਨ੍ਹਾਂ ਲੋਕਾਂ ਨੇ ਜਿਹੜੇ ਉਸ ਵੇਲੇ ਉਹ ਦੇ ਨਾਲ ਸਨ ਜਦ ਉਹ ਨੇ ਲਾਜਰ ਨੂੰ ਕਬਰੋਂ ਬਾਹਰ ਸੱਦਿਆ ਅਤੇ ਮੁਰਦਿਆਂ ਵਿੱਚੋਂ ਜਿਵਾਲਿਆ ਮੀ ਸਾਖੀ ਦਿੱਤੀ ।

- 18 ਇਸ ਵਰਕੇ ਵੀ ਲੋਕ ਉਹ ਨੂੰ ਜਾ ਮਿਲੇ ਕਿਉਂ ਜੋ ਉਨ੍ਹਾਂ ਸੁਣਿਆ ਸੀ ਭਈ ਉਸ ਨੇ ਇਹ ਨਿਸ਼ਾਨ ਵਿਖਾਇਆ ।
- 19 ਤਾਂ ਫਰੀਸੀ ਆਖਮ ਵਿੱਚ ਰਹਿਣ ਲੱਗੇ, ਤੁਸੀਂ ਵੇਖਦੇ ਹੋ ਜੋ ਤੁਹਾਥੋਂ ਕੁਝ ਨਹੀਂ ਬਣਿ ਆਉਂਦਾ । ਵੇਖੋ ਜਗਤ ਉਹ ਦੇ ਖਿੱਛੇ ਲੱਗ ਤੁਰਿਆ !
- 20 ਜਿਹੜੇ ਲੋਕ ਤਿਉਹਾਰ ਉੱਤੇ ਬੰਦਗੀ ਕਰਨ ਆਏ ਉਨ੍ਹਾਂ ਵਿੱਚ ਕਈ ਯੂਨਾਨੀ ਸਨ ।
- 21 ਮੇ ਉਹ ਫਿਲਿੱਪੁਸ ਦੇ ਕੋਲ ਜੋ ਗਲੀਲ ਦੇ ਬੈਤਸੈਦੇ ਦਾ ਸੀ ਆਏ ਅਤੇ ਉਹ ਦੇ ਅੱਗੇ ਆਰਜ ਕਰ ਕੇ ਆਖਿਆ, ਜੀ, ਅਸਾਂ ਯਿਸੂ ਦਾ ਦਰਸਣ ਕਰਨਾ ਹੈ ।
- 22 ਫਿਲਿੱਪੁਸ ਨੇ ਆਣ ਕੇ ਅੰਦਰੁਖਾਮ ਨੂੰ ਰਹਿ ਦਿੱਤਾ ਅਤੇ ਅੰਦਰੁਖਾਮ ਅਰ ਫਿਲਿੱਪੁਸ ਨੇ ਆਣ ਕੇ ਯਿਸੂ ਨੂੰ ਆਖਿਆ ।
- 23 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਵੇਲਾ ਆ ਖੁੱਜਿਆ ਹੈ ਜੋ ਮਨੁੱਖ ਦੇ ਖੁੱਤਰ ਦੀ ਵਡਿਆਈ ਕੀਤੀ ਜਾਏ ।
- 24 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਕਣਕ ਦਾ ਦਾਣਾ ਜੋ ਜ਼ਮੀਨ ਵਿੱਚ ਥੈ ਕੇ ਨਾ ਮਰੇ ਤਾਂ ਉਹ ਇਕੱਲਾ ਹੀ ਰਹਿੰਦਾ ਹੈ ਪਰ ਜੇ ਮਰੇ ਤਾਂ ਬਹੁਤ ਮਾਰਾ ਫਲ ਦਿੰਦਾ ।
- 25 ਜਿਹੜਾ ਆਖਣੀ ਜਾਨ ਨਾਲ ਹਿਤ ਕਰਦਾ ਹੈ ਉਹ ਉਸ ਨੂੰ ਗੁਆਉਂਦਾ ਅਤੇ ਜਿਹੜਾ ਇਸ ਜਗਤ ਵਿੱਚ ਆਖਣੀ ਜਾਨ ਨਾਲ ਵੈਰ ਰੱਖਦਾ ਹੈ ਉਹ ਸਦੀਘਰ ਜੀਉਣ ਤਾਈਂ ਉਹ ਦੀ ਸੁੱਢਿਆ ਕਰੇਗਾ ।
- 26 ਜੇ ਕੋਈ ਮੇਰੀ ਸੇਵਾ ਕਰੇ ਤਾਂ ਮੇਰੇ ਖਿੱਛੇ ਹੋ ਤੁਰੇ ਅਰ ਜਿੱਥੇ ਮੈਂ ਹਾਂ ਮੇਰਾ ਸੇਵਕ ਭੀ ਉੱਥੇ ਹੋਵੇਗਾ । ਜੇ ਕੋਈ ਮੇਰੀ ਸੇਵਾ ਕਰੇ ਤਾਂ ਧਿਤਾ ਉਹ ਦਾ ਆਦਰ ਕਰੇਗਾ ।
- 27 ਗੁਣ ਮੇਰਾ ਜੀ ਅਬਰਾਉਂਦਾ ਹੈ ਅਤੇ ਮੈਂ ਕੀ ਆਖਾਂ ? ਹੋ ਧਿਤਾ ਮੈਨੂੰ ਇਸ ਘੜੀ ਤੋਂ ਬਚਾ ? ਪਰ ਇਸੇ ਲਈ ਮੈਂ ਇਸ ਘੜੀ ਤੀਕੁ ਆਇਆ ਹਾਂ ।
- 28 ਹੋ ਧਿਤਾ ਆਖਣੇ ਨਾਮ ਨੂੰ ਵਡਿਆਈ ਦੇਹ । ਤਦੋਂ ਏਹ ਸੁਰਗੀ ਬਾਣੀ ਆਈ ਜੋ ਮੈਂ ਉਹ ਨੂੰ ਵਡਿਆਈ ਦਿੱਤੀ ਹੈ ਅਰ ਫੇਰ ਵੀ ਦਿਆਂਗਾ ।
- 29 ਤਦ ਲੋਕਾਂ ਨੇ ਜਿਹੜੇ ਕੋਲ ਖਲੋਤੇ ਸਨ ਜਾਂ ਇਹ ਸੁਣਿਆ ਤਾਂ ਰਹਿਣ ਲੱਗੇ ਜੋ ਬੱਦਲ ਗਰਜਿਆ ਹੈ । ਹੋਰਨਾਂ ਆਖਿਆ, ਦੂਤ ਨੇ ਇਹ ਦੇ ਨਾਲ ਗੱਲ ਕੀਤੀ ਹੈ ।
- 30 ਯਿਸੂ ਨੇ ਉੱਤਰ ਦਿੱਤਾ ਕਿ ਇਹ ਸਬਦ ਮੇਰੇ ਲਈ ਨਹੀਂ ਪਰ ਤੁਹਾਡੇ ਲਈ ਆਇਆ ਹੈ ।
- 31 ਗੁਣ ਇਸ ਜਗਤ ਦਾ ਨਿਆਉਂ ਹੁੰਦਾ ਹੈ । ਗੁਣ ਇਸ ਜਗਤ ਦਾ ਸਰਦਾਰ ਬਾਹਰ ਰੱਢਿਆ ਜਾਵੇਗਾ ।
- 32 ਅਰ ਜੇ ਮੈਂ ਘਰਤੀ ਉੱਤੇ ਉੱਚਾ ਕੀਤਾ ਜਾਵਾਂ ਤਾਂ ਮਾਰਿਆਂ ਨੂੰ ਆਖਣੀ ਵੱਲ ਖਿੱਚਾਂਗਾ ।
- 33 ਉਸ ਨੇ ਇਹ ਆਖਿਆ ਭਈ ਧਿਤਾ ਦੇਵੇ ਜੋ ਉਹ ਨੇ ਆਖ ਰਿਹੜੀ ਮੈਂ ਤੇ ਨਾਲ ਮਰਨਾ ਸੀ ।
- 34 ਇਸ ਕਾਰਨ ਲੋਕਾਂ ਨੇ ਉਹ ਨੂੰ ਉੱਤਰ ਦਿੱਤਾ, ਅਸਾਂ ਸਰਾ ਵਿੱਚੋਂ ਸੁਣਿਆ ਹੈ ਜੋ ਮਸੀਹ ਸਦਾ ਰਹੂ । ਫੇਰ ਤੂੰ ਕਿੱਥਰ ਆਖਦਾ ਹੈਂ ਭਈ ਮਨੁੱਖ ਦੇ ਖੁੱਤਰ ਦਾ ਉੱਚਾ ਕੀਤਾ ਜਾਣਾ ਜ਼ਰੂਰ ਹੈ ? ਇਹ ਮਨੁੱਖ ਦਾ ਖੁੱਤਰ ਕੌਣ ਹੈ ?
- 35 ਮੇ ਯਿਸੂ ਨੇ ਉਨ੍ਹਾਂ ਨੂੰ ਰਿਹਾ ਕਿ ਚਾਨਣ ਅਜੇ ਬੋਝਾ ਚਿਰ ਹੋਰ ਤੁਹਾਡੇ ਵਿੱਚ ਹੈ । ਜਿੰਨਾ ਚਿਰ ਚਾਨਣ ਤੁਹਾਡੇ ਨਾਲ ਹੈ ਚੱਲੇ ਚੱਲੇ ਭਈ ਕਿਤੇ ਐਉਂ ਨਾ ਹੋਵੇ ਜੋ ਅਨਹੋਰਾ ਤੁਹਾਨੂੰ ਆ ਘੇਰੇ ਅਤੇ ਜੋ ਅਨਹੋਰੇ ਵਿੱਚ ਚੱਲਦਾ ਹੈ ਮੇ ਨਹੀਂ ਜਾਣਦਾ ਜੋ ਉਹ ਕਿੱਥੇ ਤੁਰਦਾ ਹੈ ।
- 36 ਜਿੰਨਾ ਚਿਰ ਚਾਨਣ ਤੁਹਾਡੇ ਨਾਲ ਹੈ ਚਾਨਣ ਉੱਤੇ ਨਿਹਚਾ ਕਰੋ ਤਾਂ ਜੋ ਤੁਸੀਂ ਚਾਨਣ ਦੇ ਖੁੱਤਰ ਹੋਵੋ । ਯਿਸੂ ਨੇ ਏਹ ਗੱਲਾਂ ਆਖੀਆਂ ਅਤੇ ਜਾ ਕੇ ਉਨ੍ਹਾਂ ਤੋਂ ਲੁਕ ਗਿਆ ।
- 37 ਭਾਵੇਂ ਉਸ ਨੇ ਉਨ੍ਹਾਂ ਦੇ ਸਾਹਮਣੇ ਐਨੇ ਨਿਸ਼ਾਨ ਵਿਖਾਏ ਸਨ ਤਾਂ ਵੀ ਉਨ੍ਹਾਂ ਉਸ ਉੱਤੇ ਨਿਹਚਾ ਨਹੀਂ ਕੀਤੀ ।
- 38 ਤਾਂ ਜੋ ਯਮਾਯਾਹ ਨਬੀ ਦਾ ਬਚਨ ਯੂਰਾ ਹੋਵੇ ਜਿਹੜਾ ਉਹ ਨੇ ਰਿਹਾ ਸੀ ਕਿ ਹੋ ਪਰਭੂ ਸਾਡੇ ਸਨੇਹੇ ਦੀ ਕਿਨ ਪਰਤੀਤ ਕੀਤੀ ਅਤੇ ਪਰਭੂ ਦੀ ਬਾਂਹ ਕਿਸ ਉੱਤੇ ਪਰਗਟ ਹੋਈ ਹੈ ?
- 39 ਇਸ ਕਾਰਨ ਉਹ ਨਿਹਚਾ ਨਾ ਕਰ ਸੱਕੇ ਕਿਉਂ ਜੋ ਯਮਾਯਾਹ ਨੇ ਫੇਰ ਆਖਿਆ,
- 40 ਉਸ ਨੇ ਉਹਨਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ, ਅਤੇ ਉਹਨਾਂ ਦਾ ਦਿਲ ਕਠੋਰ ਕੀਤਾ ਹੈ, ਮਤੇ ਉਹ ਅੱਖਾਂ ਨਾਲ ਵੇਖਣ, ਅਤੇ ਮਨ ਨਾਲ ਸਮਝਣ ਅਰ ਖੁੜ ਆਉਣ, ਅਤੇ ਮੈਂ ਉਹਨਾਂ ਨੂੰ ਚੰਗਾ ਕਰਾਂ ।
- 41 ਯਮਾਯਾਹ ਨੇ ਏਹ ਬਚਨ ਕੀਤੇ ਇਸ ਲਈ ਜੋ ਉਨ ਉਸ ਦਾ ਤੇਜ ਵੇਖਿਆ ਅਰ ਉਸੇ ਦੇ ਵਿਖੇ ਬੋਲਿਆ ।
- 42 ਤਾਂ ਵੀ ਸਰਦਾਰਾਂ ਵਿੱਚੋਂ ਭੀ ਬਹੁਤਿਆਂ ਨੇ ਉਸ ਉੱਤੇ ਨਿਹਚਾ ਕੀਤੀ ਪਰ ਫਰੀਸੀਆਂ ਦੇ ਕਾਰਨ ਉਨ੍ਹਾਂ ਨੇ ਜਬਾਨੀ ਨਾ ਮੰਨਿਆ ਭਈ ਐਉਂ ਨਾ ਹੋਵੇ ਜੋ ਅਸੀਂ ਸਮਾਜ ਵਿੱਚੋਂ ਛੇਕੇ ਜਾਈਏ ।
- 43 ਕਿਉਂਕਿ ਉਹ ਪਰਮੇਸੁਰ ਦੀ ਵਡਿਆਈ ਨਾਲੋਂ ਮਨੁੱਖਾਂ ਦੀ ਵਡਿਆਈ ਦੇ ਬਹੁਤੇ ਭੁੱਖੇ ਸਨ ।
- 44 ਯਿਸੂ ਨੇ ਉੱਚੀ ਆਵਾਜ਼ ਨਾਲ ਆਖਿਆ, ਜਿਹੜਾ ਮੇਰੇ ਉੱਤੇ ਨਿਹਚਾ ਕਰਦਾ ਹੈ ਉਹ ਮੇਰੇ ਉੱਤੇ ਨਹੀਂ ਸਗੋਂ ਉਸ ਉੱਤੇ ਨਿਹਚਾ ਕਰਦਾ ਹੈ ਜਿਨ ਮੈਨੂੰ ਘੱਲਿਆ ।
- 45 ਅਰ ਜੇ ਮੈਨੂੰ ਵੇਖਦਾ ਹੈ ਮੇ ਉਹ ਨੂੰ ਵੇਖਦਾ ਹੈ ਜਿਨ ਮੈਨੂੰ ਘੱਲਿਆ ।
- 46 ਮੈਂ ਜਗਤ ਵਿੱਚ ਚਾਨਣ ਹੋ ਕੇ ਆਇਆ ਹਾਂ ਤਾਂ ਜੋ ਹਰ ਕੋਈ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਮੇ ਅਨਹੋਰੇ ਵਿੱਚ ਨਾ ਰਹੇ ।
- 47 ਅਰ ਜੇ ਕੋਈ ਮੇਰੀਆਂ ਗੱਲਾਂ ਸੁਣੇ ਅਤੇ ਨਾ ਮੰਨੇ ਤਾਂ ਮੈਂ ਉਹ ਨੂੰ ਕੋਈ ਨਹੀਂ ਠਹਿਰਾਉਂਦਾ ਕਿਉਂ ਜੋ ਮੈਂ ਜਗਤ ਨੂੰ ਕੋਈ ਠਹਿਰਾਉਣ ਨਹੀਂ ਸਗੋਂ ਜਗਤ ਨੂੰ ਬਚਾਉਣ ਆਇਆ ਹਾਂ ।
- 48 ਜਿਹੜਾ ਮੈਨੂੰ ਕੰਦ ਕਰਦਾ ਹੈ ਅਤੇ ਮੇਰੀਆਂ ਗੱਲਾਂ ਨਹੀਂ ਕਬੂਲਦਾ, ਉਹ ਨੂੰ ਇੱਕ ਕੋਈ ਠਹਿਰਾਉਂਦਾ ਹੈ । ਜਿਹੜਾ ਬਚਨ ਮੈਂ ਰਿਹਾ ਓਹੀ ਅੰਤ ਦੇ ਦਿਨ ਉਸ ਨੂੰ ਕੋਈ ਠਹਿਰਾਵੇਗਾ ।

49 ਕਿਉਂ ਜੇ ਮੈਂ ਆਪ ਤੋਂ ਨਹੀਂ ਬੋਲਿਆ ਪਰ ਖਿਤਾ ਜਿਨ ਮੈਨੂੰ ਘੱਲਿਆ ਉਸੇ ਨੇ ਮੈਨੂੰ ਹੁਰਮ ਦਿੱਤਾ ਭਈ ਮੈਂ ਵੀ ਬਚਨ ਰਹਾਂ ਅਤੇ ਵੀ ਬੋਲਾਂ।

50 ਅਰ ਮੈਂ ਜਾਣਦਾ ਹਾਂ ਕਿ ਉਹ ਦਾ ਬਚਨ ਸਦੀਖਰ ਜੀਉਣ ਹੈ। ਇਸ ਵਾਰਨ ਮੈਂ ਜੇ ਰੁਝ ਬੋਲਦਾ ਹਾਂ ਮੇ ਜਿਵੇਂ ਖਿਤਾ ਨੇ ਮੈਨੂੰ ਆਖਿਆ ਹੈ ਤਿਵੇਂ ਬੋਲਦਾ ਹਾਂ।

ਰਾਂਡ 13

1 ਪਸਾਹ ਦੇ ਤਿਉਹਾਰ ਤੋਂ ਪਹਿਲਾਂ ਜਿਸ ਨੇ ਇਹ ਜਾਣ ਕੇ ਭਈ ਮੇਰੀ ਘੜੀ ਆ ਪਹੁੰਚੀ ਹੈ ਜਾਂ ਮੈਂ ਇਸ ਜਗਤ ਨੂੰ ਛੱਡ ਕੇ ਖਿਤਾ ਦੇ ਕੋਲ ਜਾਵਾਂ ਆਪਣੇ ਨਿੱਜ ਲੋਕਾਂ ਨਾਲ ਜਿਹੜੇ ਜਗਤ ਵਿੱਚ ਮਨ ਖਿਆਰ ਰਹ ਕੇ ਉਨ੍ਹਾਂ ਨੂੰ ਅੰਤ ਤੋੜੀ ਖਿਆਰ ਰਦਾ ਰਿਹਾ।

2 ਅਰ ਖਾਣ ਦੇ ਵੇਲੇ ਸਤਾਨ ਜਦ ਸਮਊਨ ਦੇ ਖੁੱਤਰ ਯਹੂਦਾ ਇਸਰਾਇਲੀ ਦੇ ਦਿਲ ਵਿੱਚ ਇਹ ਪਾ ਚੁੱਕਿਆ ਸੀ ਜੇ ਉਹ ਉਸ ਨੂੰ ਫੜਵਾ ਦੇਵੇ।

3 ਤਦ ਜਿਸ ਨੇ ਇਹ ਜਾਣ ਕੇ ਭਈ ਖਿਤਾ ਨੇ ਸੱਭੇ ਰੁਝ ਮੇਰੇ ਹੱਥ ਵਿੱਚ ਸੋਧਿਆ ਹੈ ਅਤੇ ਮੈਂ ਪਰਮੇਸੁਰ ਦੇ ਕੋਲੋਂ ਆਇਆ ਹਾਂ ਅਤੇ ਪਰਮੇਸੁਰ ਦੇ ਕੋਲ ਜਾਂਦਾ ਹਾਂ।

4 ਖਾਣੇ ਤੋਂ ਉੱਠਿਆ ਅਰ ਆਪਣੇ ਬਸਤਰ ਲਾਹ ਛੱਡੇ ਅਰ ਪਰਨਾ ਲੈ ਕੇ ਆਪਣਾ ਲੱਕ ਬੰਨ੍ਹਿਆ।

5 ਫੇਰ ਬਾਟੀ ਵਿੱਚ ਜਲ ਪਾ ਕੇ ਉਹ ਚੋਲਿਆਂ ਦੇ ਧੌਰ ਧੋਣ ਅਤੇ ਉਸ ਪਰਨੇ ਨਾਲ ਜਿਹੜਾ ਬੱਧਾ ਹੋਇਆ ਸੀ ਖੁੰਝਣ ਲੱਗਾ।

6 ਮੇ ਉਹ ਸਮਊਨ ਪਤਰਮ ਦੇ ਕੋਲ ਆਇਆ। ਉਨ ਉਸ ਨੂੰ ਆਖਿਆ, ਪਰਭੂ ਜੀ, ਤੂੰ ਮੇਰੇ ਧੌਰ ਧੋਂਦਾ ਹੈਂ ?

7 ਜਿਸ ਨੇ ਉਹ ਨੂੰ ਉੱਤਰ ਦਿੱਤਾ, ਜੇ ਮੈਂ ਰਦਾ ਹਾਂ ਮੇ ਤੂੰ ਗੁਣ ਨਹੀਂ ਜਾਣਦਾ ਪਰ ਇਹ ਦੇ ਖਿੱਛੋਂ ਸਮਝੋਗਾ।

8 ਪਤਰਮ ਨੇ ਉਸ ਨੂੰ ਕਿਹਾ, ਤੂੰ ਮੇਰੇ ਧੌਰ ਕਦੇ ਨਾ ਧੋਣੇ ! ਜਿਸ ਨੇ ਉਹ ਨੂੰ ਉੱਤਰ ਦਿੱਤਾ, ਜੇ ਮੈਂ ਤੈਨੂੰ ਨਾ ਧੋਵਾਂ ਤਾਂ ਮੇਰੇ ਨਾਲ ਤੇਰਾ ਕੋਈ ਹਿੱਸਾ ਨਾ ਹੋਵੇਗਾ।

9 ਸਮਊਨ ਪਤਰਮ ਨੇ ਉਸ ਨੂੰ ਆਖਿਆ, ਪਰਭੂ ਜੀ ਨਿਰੇ ਮੇਰੇ ਧੌਰ ਹੀ ਨਹੀਂ ਸਗੋਂ ਹੱਥ ਅਰ ਸਿਰ ਭੀ ਧੋ !

10 ਜਿਸ ਨੇ ਉਹ ਨੂੰ ਆਖਿਆ, ਜਿਹੜਾ ਨਲਗਾਇਆ ਗਿਆ ਹੈ ਉਹ ਨੂੰ ਬਿਨਾ ਧੌਰ ਧੋਣ ਦੇ ਹੋਰ ਰੁਝ ਲੋੜ ਨਹੀਂ ਸਗੋਂ ਸਾਰਾ ਸੁੱਧ ਹੈ ਅਰ ਤੁਸੀਂ ਸੁੱਧ ਹੋ ਪਰ ਸੱਭੇ ਨਹੀਂ।

11 ਉਹ ਤਾਂ ਆਪਣੇ ਫੜਵਾਉਣ ਵਾਲੇ ਨੂੰ ਜਾਣਦਾ ਸੀ ਇਸੇ ਵਰਕੇ ਉਸ ਨੇ ਆਖਿਆ ਭਈ ਤੁਸੀਂ ਸੱਭੇ ਸੁੱਧ ਨਹੀਂ ਹੋ।

12 ਉਪਰੰਤ ਜਾਂ ਉਹ ਉਨ੍ਹਾਂ ਦੇ ਧੌਰ ਧੋ ਗਿੱਠਿਆ ਅਤੇ ਆਪਣੇ ਬਸਤਰ ਲੈ ਲਏ ਤਾਂ ਫੇਰ ਬੈਠ ਕੇ ਉਨ੍ਹਾਂ ਨੂੰ ਆਖਿਆ, ਵੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ ?

13 ਤੁਸੀਂ ਮੈਨੂੰ ਗੁਰੂ ਅਤੇ ਪਰਭੂ ਵਰਕੇ ਬੁਲਾਉਂਦੇ ਹੋ ਅਰ ਠੀਕ ਆਖਦੇ ਹੋ ਕਿਉਂ ਜੇ ਮੈਂ ਹਾਂ।

14 ਮੇ ਜੇ ਮੈਂ ਗੁਰੂ ਅਤੇ ਪਰਭੂ ਹੋ ਕੇ ਤੁਹਾਡੇ ਧੌਰ ਧੋਤੇ ਤਾਂ ਚਾਹੀਦਾ ਹੈ ਜੇ ਤੁਸੀਂ ਭੀ ਇੱਕ ਦੂਏ ਦੇ ਧੌਰ ਧੋਵੋ।

15 ਇਸ ਲਈ ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੇ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਭੀ ਤਿਵੇਂ ਹੀ ਕਰੋ।

16 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਭਈ ਨੌਰ ਆਪਣੇ ਮਾਲਕ ਤੋਂ ਵੱਡਾ ਨਹੀਂ, ਨਾ ਭੋਜਿਆ ਹੋਇਆ ਆਪਣੇ ਭੋਜਣ ਵਾਲੇ ਤੋਂ।

17 ਜੇ ਤੁਸੀਂ ਇਹ ਗੱਲਾਂ ਜਾਣਦੇ ਹੋ ਤਾਂ ਧੰਨ ਹੋ ਜੇ ਇਨ੍ਹਾਂ ਨੂੰ ਕਰੋ ਭੀ।

18 ਮੈਂ ਤੁਸਾਂ ਸਭਨਾਂ ਦੇ ਵਿਖੇ ਨਹੀਂ ਆਖਦਾ ਹਾਂ। ਮੈਂ ਉਨ੍ਹਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਮੈਂ ਚੁਣ ਲਿਆ ਹੈ, ਪਰ ਇਹ ਇਸ ਲਈ ਹੈ ਜੇ ਲਿਖਤ ਪੂਰੀ ਹੋਵੇ ਭਈ ਉਸ ਨੇ ਜਿਹੜਾ ਮੇਰੀ ਕੋਈ ਖਾਂਦਾ ਹੈ ਮੇਰੇ ਉੱਤੇ ਆਪਣੀ ਲੱਤ ਚੁੱਕੀ।

19 ਏਦੋਂ ਅੱਗੇ ਇਸ ਗੱਲ ਦੇ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਹਾਂ ਤਾਂ ਜਿਸ ਵੇਲੇ ਇਹ ਪੂਰੀ ਹੋ ਲਵੇ ਤਾਂ ਤੁਸੀਂ ਪਰਤੀਤ ਕਰੋ ਜੇ ਮੈਂ ਉਹੋ ਹਾਂ।

20 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੇ ਮੇਰੇ ਘੱਲੇ ਹੋਏ ਨੂੰ ਕਬੂਲਦਾ ਹੈ ਮੇ ਮੈਨੂੰ ਕਬੂਲਦਾ ਹੈ ਅਤੇ ਜੇ ਮੈਨੂੰ ਕਬੂਲਦਾ ਹੈ ਮੇ ਮੇਰੇ ਘੱਲਣ ਵਾਲੇ ਨੂੰ ਕਬੂਲਦਾ ਹੈ।

21 ਏਹ ਗੱਲਾਂ ਰਹਿ ਕੇ ਜਿਸ ਨੇ ਆਤਮਾ ਵਿੱਚ ਅਬਰਾਹਿਮ ਲੱਗਾ ਅਤੇ ਸਾਖੀ ਦੇ ਕੇ ਬੋਲਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੇ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ।

22 ਚੇਲੇ ਇਸ ਭਰਮ ਵਿੱਚ ਪੈ ਕੇ ਜੇ ਉਸ ਨੇ ਇਹ ਗੱਲ ਕਿਹ ਦੇ ਵਿਖੇ ਆਖੀ ਇੱਕ ਦੂਏ ਦੀ ਵੱਲ ਵੇਖਣ ਲੱਗੇ।

23 ਉਸ ਦੇ ਚੋਲਿਆਂ ਵਿੱਚੋਂ ਇੱਕ ਜਿਹ ਨੂੰ ਜਿਸ ਖਿਆਰ ਰਦਾ ਸੀ ਜਿਸ ਦੀ ਛਾਤੀ ਤੇ ਛਾਮਣਾ ਲਾਏ ਹੋਏ ਸੀ।

24 ਇਸ ਲਈ ਸਮਊਨ ਪਤਰਮ ਨੇ ਉਹ ਨੂੰ ਸੈਨਤ ਕੀਤੀ ਅਤੇ ਉਹ ਨੂੰ ਆਖਿਆ, ਦੱਸ ਤਾਂ ਇਹ ਕਿਹ ਦੀ ਗੱਲ ਕਰਦਾ ਹੈ ?

25 ਉਪਰੰਤ ਉਹ ਨੇ ਜਿਸ ਦੀ ਛਾਤੀ ਤੇ ਉਸੇ ਤਰਾਂ ਛਾਮਣਾ ਲਾਇਆ ਹੋਇਆ ਉਸ ਤੋਂ ਖੁੰਛਿਆ, ਪਰਭੂ ਜੀ ਉਹ ਕਿਹੜਾ ਹੈ ?

26 ਤਾਂ ਜਿਸ ਨੇ ਉੱਤਰ ਦਿੱਤਾ, ਜਿਹ ਦੇ ਲਈ ਮੈਂ ਬੁਰਕੀ ਤਰ ਰਹਾਂ ਅਤੇ ਉਹ ਨੂੰ ਦਿਆਂ ਉਹੋ ਹੈ। ਫੇਰ ਜਾਂ ਉਸ ਨੇ ਬੁਰਕੀ ਤਰ ਕਰ ਲਈ ਤਾਂ ਲੈ ਕੇ ਸਮਊਨ ਇਸਰਾਇਲੀ ਦੇ ਖੁੱਤਰ ਯਹੂਦਾ ਨੂੰ ਦੇ ਦਿੱਤੀ।

27 ਅਤੇ ਬੁਰਕੀ ਦੇ ਖਿੱਛੋਂ ਉਸੇ ਵੇਲੇ ਸਤਾਨ ਉਹ ਦੇ ਵਿੱਚ ਸਮਾਇਆ। ਤਾਂ ਜਿਸ ਨੇ ਉਹ ਨੂੰ ਕਿਹਾ, ਜੇ ਤੂੰ ਕਰਨਾ ਹੈਂ ਮੇ ਛੇਤੀ ਕਰ !

28 ਪਰ ਜਿਹੜੇ ਖਾਣ ਬੈਠੇ ਸਨ ਉਨ੍ਹਾਂ ਵਿੱਚੋਂ ਕਿਸੇ ਨੇ ਨਾ ਜਾਤਾ ਭਈ ਉਨ ਉਹ ਨੂੰ ਇਹ ਵਾਹ ਦੇ ਲਈ ਆਖਿਆ।

- 29 ਯਹੂਦਾ ਦੇ ਰੋਲ ਗੁਬਲੀ ਰਹਿੰਦੀ ਸੀ ਸੇ ਵਈਆਂ ਨੇ ਸਮਝਿਆ ਕਿ ਯਿਸੂ ਨੇ ਉਹ ਨੂੰ ਆਖਿਆ ਭਈ ਤਿਉਹਾਰ ਦੇ ਲਈ ਜੇ ਕੁਝ ਸਾਨੂੰ ਲੋੜੀਦਾ ਹੈ ਸੇ ਮੁੱਲ ਲਿਆ ਯਥਾਵਾ ਇਹ ਕਿ ਰੰਗਾਲਾਂ ਨੂੰ ਕੁਝ ਦਿਹ।
- 30 ਤਾਂ ਉਹ ਬੁਰੀ ਲੈ ਕੇ ਝੱਟ ਬਾਹਰ ਨਿੱਕਲ ਗਿਆ ਅਤੇ ਉਹ ਸ਼ਾਤ ਦਾ ਵੇਲਾ ਸੀ।
- 31 ਫੇਰ ਜਾਂ ਉਹ ਬਾਹਰ ਨਿੱਕਲ ਗਿਆ ਤਾਂ ਯਿਸੂ ਨੇ ਆਖਿਆ ਕਿ ਗੁਣ ਮਨੁੱਖ ਦੇ ਖੁੱਤਰ ਦੀ ਵਡਿਆਈ ਅਰ ਉਹ ਦੇ ਵਿੱਚ ਖਰਮੇਸੁਰ ਦੀ ਵਡਿਆਈ ਵੀਤੀ ਜਾਂਦੀ।
- 32 ਜੇ ਖਰਮੇਸੁਰ ਦੀ ਵਡਿਆਈ ਉਹ ਦੇ ਵਿੱਚ ਵੀਤੀ ਗਈ ਤਾਂ ਖਰਮੇਸੁਰ ਆਪਣੇ ਵਿੱਚ ਉਹ ਦੀ ਵਡਿਆਈ ਕਰੇਗਾ ਸਗੋਂ ਗੁਣੇ ਉਹ ਦੀ ਵਡਿਆਈ ਕਰੇਗਾ।
- 33 ਜੇ ਬਾਲਕੇ, ਗੁਣ ਬੋਝਾ ਚਿਰ ਮੈਂ ਤੁਹਾਡੇ ਨਾਲ ਹਾਂ। ਤੁਸੀਂ ਮੈਨੂੰ ਭਾਲੋਗੇ ਅਤੇ ਜਿਸ ਤਰ੍ਹਾਂ ਮੈਂ ਯਹੂਦੀਆਂ ਨੂੰ ਕਿਹਾ ਸੀ ਕਿ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸੱਕਦੇ ਉਸੇ ਤਰ੍ਹਾਂ ਗੁਣ ਮੈਂ ਤੁਹਾਨੂੰ ਵੀ ਆਖਦਾ ਹਾਂ।
- 34 ਮੈਂ ਤੁਹਾਨੂੰ ਨਵਾਂ ਗੁਰਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਧਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਧਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਧਿਆਰ ਕਰੋ।
- 35 ਜੇ ਤੁਸੀਂ ਆਪਣੇ ਵਿੱਚ ਖਰਮੇ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।
- 36 ਸਮਝੋਨ ਖਤਰਮ ਨੇ ਉਹ ਨੂੰ ਆਖਿਆ, ਖਰਭੁ ਜੀ ਤੂੰ ਕਿੱਥੇ ਜਾਂਦਾ ਹੈ ? ਯਿਸੂ ਨੇ ਉੱਤਰ ਦਿੱਤਾ, ਜਿੱਥੇ ਮੈਂ ਜਾਂਦਾ ਹਾਂ ਤੂੰ ਗੁਣ ਮੇਰੇ ਮਗਰ ਚੱਲ ਨਹੀਂ ਸੱਕਦਾ ਖਰ ਇਹ ਦੇ ਖਿੱਛੋਂ ਤੂੰ ਮੇਰੇ ਮਗਰ ਚੱਲੋਗਾ।
- 37 ਖਤਰਮ ਨੇ ਉਹ ਨੂੰ ਕਿਹਾ, ਖਰਭੁ ਜੀ ਮੈਂ ਗੁਣ ਤੇਰੇ ਮਗਰ ਕਿਉਂ ਨਹੀਂ ਚੱਲ ਸੱਕਦਾ ? ਮੈਂ ਤੇਰੇ ਬਦਲੇ ਆਪਣੀ ਜਾਨ ਦੇ ਦਿਆਂਗਾ!
- 38 ਯਿਸੂ ਨੇ ਉੱਤਰ ਦਿੱਤਾ, ਕੀ ਤੂੰ ਮੇਰੇ ਬਦਲੇ ਆਪਣੀ ਜਾਨ ਦੇ ਦੇਵੇਂਗਾ ? ਮੈਂ ਤੈਨੂੰ ਸੱਚ ਆਖਦਾ ਹਾਂ, ਜਿੰਨਾ ਚਿਰ ਤੂੰ ਮੇਰਾ ਤਿਨ ਵਾਰੀ ਇਨਕਾਰ ਨਾ ਕਰੇਂ ਕੁੱਝ ਬਾਗ ਨਾ ਦੇਵੇਂਗਾ।

#### ਕਾਂਡ 14

- 1 ਤੁਹਾਡਾ ਦਿਲ ਨਾ ਖਬਰਾਵੇ। ਖਰਮੇਸੁਰ ਉੱਤੇ ਨਿਹਚਾ ਕਰੋ ਅਰ ਮੇਰੇ ਉੱਤੇ ਵੀ ਨਿਹਚਾ ਕਰੋ।
- 2 ਮੇਰੇ ਖਿਤਾ ਦੇ ਖਰ ਵਿੱਚ ਬਹੁਤ ਸਾਰੇ ਨਿਵਾਸ ਗਨ ਨਹੀਂ ਤਾਂ ਮੈਂ ਤੁਹਾਨੂੰ ਕਹਿੰਦਾ ਕਿਉਂ ਜੇ ਮੈਂ ਤੁਹਾਡੇ ਲਈ ਜਗਾ ਤਿਆਰ ਕਰਨ ਜਾਂਦਾ ਹਾਂ।
- 3 ਅਰ ਜੇ ਮੈਂ ਜਾ ਕੇ ਤੁਹਾਡੇ ਲਈ ਜਗਾ ਤਿਆਰ ਕਰਾਂ ਤਾਂ ਫੇਰ ਆਣ ਕੇ ਤੁਹਾਨੂੰ ਆਪਣੇ ਰੋਲ ਲੈ ਲਵਾਂਗਾ ਭਈ ਜਿੱਥੇ ਮੈਂ ਹਾਂ ਤੁਸੀਂ ਭੀ ਹੋਵੋ।
- 4 ਅਰ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਉਹ ਦਾ ਸਾਹ ਜਾਣਦੇ ਹੋ।
- 5 ਬੋਝਾ ਨੇ ਉਹ ਨੂੰ ਆਖਿਆ, ਖਰਭੁ ਜੀ ਸਾਨੂੰ ਇਹੋ ਖਤਾ ਨਹੀਂ ਤੂੰ ਕਿੱਥੇ ਜਾਂਦਾ ਹੈ, ਫੇਰ ਸਾਹ ਕਿੱਥੇ ਜਾਣੀਏ ?
- 6 ਯਿਸੂ ਨੇ ਉਹ ਨੂੰ ਆਖਿਆ, ਸਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਖਿਤਾ ਦੇ ਰੋਲ ਨਹੀਂ ਆਉਂਦਾ।
- 7 ਜੇ ਤੁਸੀਂ ਮੈਨੂੰ ਜਾਣਦੇ ਤਾਂ ਮੇਰੇ ਖਿਤਾ ਨੂੰ ਭੀ ਜਾਣਦੇ। ਏਦੋਂ ਅੱਗੇ ਤੁਸੀਂ ਉਹ ਨੂੰ ਜਾਣਦੇ ਅਤੇ ਉਹ ਨੂੰ ਵੇਖ ਲਿਆ ਹੈ।
- 8 ਫਿਲਿੱਪਸ ਨੇ ਉਹ ਨੂੰ ਆਖਿਆ, ਖਰਭੁ ਜੀ ਖਿਤਾ ਦਾ ਸਾਨੂੰ ਦਰਸਣ ਕਰਾ ਤਾਂ ਸਾਨੂੰ ਤਿਰਖਤ ਆਉ।
- 9 ਯਿਸੂ ਨੇ ਉਹ ਨੂੰ ਆਖਿਆ, ਫਿਲਿੱਪਸ ਐਨੇ ਚਿਰ ਤੋਂ ਮੈਂ ਤੁਹਾਡੇ ਨਾਲ ਹਾਂ ਅਰ ਕੀ ਤੂੰ ਮੈਨੂੰ ਨਹੀਂ ਜਾਣਿਆ ? ਜਿਨ ਮੈਨੂੰ ਵੇਖਿਆ ਉਨ ਖਿਤਾ ਨੂੰ ਵੇਖਿਆ ਹੈ। ਤੂੰ ਕਿੱਥੇ ਆਖਦਾ ਹੈ ਭਈ ਸਾਨੂੰ ਖਿਤਾ ਦਾ ਦਰਸਣ ਕਰਾ ?
- 10 ਕੀ ਤੂੰ ਸਤ ਨਹੀਂ ਮੰਨਦਾ ਜੇ ਮੈਂ ਖਿਤਾ ਵਿੱਚ ਅਰ ਖਿਤਾ ਮੇਰੇ ਵਿੱਚ ਹੈ ? ਏਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਹਾਂ ਆਪਣੇ ਤੋਂ ਨਹੀਂ ਆਖਦਾ ਖਰ ਖਿਤਾ ਮੇਰੇ ਵਿੱਚ ਰਹਿੰਦਿਆਂ ਆਪਣੇ ਕੰਮ ਕਰਦਾ ਹੈ।
- 11 ਮੇਰੀ ਖਰਤੀਤ ਕਰੋ ਕਿ ਮੈਂ ਖਿਤਾ ਵਿੱਚ ਅਰ ਖਿਤਾ ਮੇਰੇ ਵਿੱਚ ਹੈ, ਨਹੀਂ ਤਾਂ ਕੰਮਾਂ ਹੀ ਦੇ ਕਾਰਨ ਮੇਰੀ ਖਰਤੀਤ ਕਰੋ।
- 12 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੇ ਮੇਰੇ ਉੱਤੇ ਨਿਹਚਾ ਕਰਦਾ ਹੈ ਸੇ ਏਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਭੀ ਕਰੇਗਾ ਸਗੋਂ ਇਨਕਾਰ ਨਾਲੋਂ ਵੱਡੇ ਕੰਮ ਕਰੇਗਾ ਕਿਉਂ ਜੇ ਮੈਂ ਖਿਤਾ ਰੋਲ ਜਾਂਦਾ ਹਾਂ।
- 13 ਅਰ ਤੁਸੀਂ ਮੇਰਾ ਨਾਮ ਲੈ ਕੇ ਜੇ ਕੁਝ ਮੰਗੋਗੇ ਮੈਂ ਸੋਈ ਕਰਾਂਗਾ ਤਾਂ ਜੇ ਖੁੱਤਰ ਵਿੱਚ ਖਿਤਾ ਦੀ ਵਡਿਆਈ ਹੋਵੇ।
- 14 ਜੇ ਤੁਸੀਂ ਮੇਰਾ ਨਾਮ ਲੈ ਕੇ ਮੈਥੋਂ ਕੁਝ ਮੰਗੋਗੇ ਤਾਂ ਮੈਂ ਉਹੋ ਕਰਾਂਗਾ।
- 15 ਜੇ ਤੁਸੀਂ ਮੈਨੂੰ ਧਿਆਰ ਕਰਦੇ ਹੋ ਤਾਂ ਮੇਰੇ ਗੁਰਮਾਂ ਦੀ ਖਾਲਨਾ ਕਰੋਗੇ।
- 16 ਅਤੇ ਮੈਂ ਆਪਣੇ ਖਿਤਾ ਤੋਂ ਮੰਗਾਂਗਾ ਅਰ ਉਹ ਤੁਹਾਨੂੰ ਦੂਜਾ ਸਗਾਇਰ ਬਖਸ਼ੇਗਾ ਭਈ ਉਹ ਸਦਾ ਤੁਹਾਡੇ ਸੰਗ ਰਹੇ।
- 17 ਅਰਥਾਤ ਸਚਿਆਈ ਦਾ ਆਤਮਾ ਜਿਹ ਨੂੰ ਜਗਤ ਨਹੀਂ ਧਾ ਸੱਕਦਾ ਕਿਉਂ ਜੇ ਉਹ ਉਸ ਨੂੰ ਵੇਖਦਾ ਨਹੀਂ, ਨਾ ਉਸ ਨੂੰ ਜਾਣਦਾ ਹੈ। ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਸੰਗ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ।
- 18 ਮੈਂ ਤੁਹਾਨੂੰ ਆਪਣਾ ਨਾ ਛੱਡਾਂਗਾ। ਮੈਂ ਤੁਹਾਡੇ ਰੋਲ ਆਵਾਂਗਾ।
- 19 ਗੁਣ ਬੋਝੇ ਚਿਰ ਖਿੱਛੋਂ ਜਗਤ ਮੈਨੂੰ ਫੇਰ ਨਾ ਵੇਖੇਗਾ ਖਰ ਤੁਸੀਂ ਮੈਨੂੰ ਵੇਖੋਗੇ। ਇਸ ਕਰਕੇ ਜੇ ਮੈਂ ਜੀਉਂਦਾ ਹਾਂ ਤੁਸੀਂ ਭੀ ਜੀਓਗੇ।
- 20 ਉਸ ਦਿਨ ਤੁਸੀਂ ਜਾਣੋਗੇ ਭਈ ਮੈਂ ਆਪਣੇ ਖਿਤਾ ਵਿੱਚ ਅਰ ਤੁਸੀਂ ਮੇਰੇ ਵਿੱਚ ਅਤੇ ਮੈਂ ਤੁਹਾਡੇ ਵਿੱਚ ਹਾਂ।

- 21 ਜਿਹ ਦੇ ਰੋਲ ਮੇਰੇ ਗੁਰਮ ਹਨ ਅਤੇ ਉਹ ਉਨ੍ਹਾਂ ਦੀ ਖਾਲਨਾ ਰਹਦਾ ਹੈ ਸੋਈ ਹੈ ਜੋ ਮੈਨੂੰ ਖਿਆਰ ਰਹਦਾ ਹੈ, ਅਤੇ ਜਿਹੜਾ ਮੈਨੂੰ ਖਿਆਰ ਰਹਦਾ ਹੈ ਉਹ ਮੇਰੇ ਖਿਤਾ ਦਾ ਖਿਆਰਾ ਹੋਵੇਗਾ ਅਰ ਮੈਂ ਉਹ ਦੇ ਨਾਲ ਖਿਆਰ ਰਹਾਂਗਾ ਅਤੇ ਆਖਣੇ ਤਾਈਂ ਉਸ ਉੱਤੇ ਖਰਗਟ ਰਹਾਂਗਾ।
- 22 ਯਹੂਦਾ, ਨਾ ਇਸਰਾਇਲੀ, ਨੇ ਉਹ ਨੂੰ ਆਖਿਆ ਖਰਭੁ ਜੀ ਕੀ ਹੋਇਆ ਹੈ ਜੋ ਤੂੰ ਆਖਣਾ ਆਖ ਮਾਡੇ ਉੱਤੇ ਖਰਗਟ ਰਹੇਗਾ ਅਰ ਜਗਤ ਉੱਤੇ ਨਹੀਂ?
- 23 ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਜੋ ਕੋਈ ਮੈਨੂੰ ਖਿਆਰ ਰਹਦਾ ਹੈ ਉਹ ਮੇਰੇ ਬਚਨ ਦੀ ਖਾਲਨਾ ਰਹੇਗਾ ਅਤੇ ਮੇਰਾ ਖਿਤਾ ਉਹ ਨੂੰ ਖਿਆਰ ਰਹੇਗਾ ਅਤੇ ਅਸੀਂ ਉਹ ਦੇ ਰੋਲ ਆਵਾਂਗੇ ਅਰ ਉਹ ਦੇ ਨਾਲ ਵਾਸ ਰਹਾਂਗੇ।
- 24 ਜਿਹੜਾ ਮੈਨੂੰ ਖਿਆਰ ਨਹੀਂ ਰਹਦਾ ਉਹ ਮੇਰੇ ਬਚਨਾਂ ਦੀ ਖਾਲਨਾ ਨਹੀਂ ਰਹਦਾ ਅਤੇ ਇਹ ਬਚਨ ਜੋ ਤੁਸੀਂ ਸੁਣਦੇ ਹੋ ਮੇਰਾ ਨਹੀਂ ਸਗੋਂ ਖਿਤਾ ਦਾ ਹੈ ਜਿਨ ਮੈਨੂੰ ਘੱਲਿਆ।
- 25 ਮੈਂ ਏਹ ਗਲਾਂ ਤੁਹਾਡੇ ਨਾਲ ਰਹਿੰਦਿਆਂ ਤੁਹਾਨੂੰ ਆਖੀਆਂ ਹਨ।
- 26 ਖਰ ਉਹ ਸਗਇਰ ਅਰਬਾਤ ਖਵਿੱਤਰ ਆਤਮਾ ਜਿਹ ਨੂੰ ਖਿਤਾ ਮੇਰੇ ਨਾਮ ਉੱਤੇ ਘੱਲੇਗਾ ਸੇ ਤੁਹਾਨੂੰ ਸੱਭੇ ਕੁਝ ਸਿਖਾਲੇਗਾ ਅਤੇ ਸੱਭੇ ਕੁਝ ਜੋ ਮੈਂ ਤੁਹਾਨੂੰ ਆਖਿਆ ਤੁਹਾਨੂੰ ਚੇਤੇ ਰਹਾਵੇਗਾ।
- 27 ਮੈਂ ਤੁਹਾਨੂੰ ਸਾਂਤੀ ਦੇ ਜਾਂਦਾ ਹਾਂ। ਆਖਣੀ ਸਾਂਤੀ ਮੈਂ ਤੁਹਾਨੂੰ ਦਿੰਦਾ ਹਾਂ। ਜਿਸ ਤਰਾਂ ਸੰਸਾਰ ਦਿੰਦਾ ਹੈ ਮੈਂ ਉਸ ਤਰਾਂ ਤੁਹਾਨੂੰ ਨਹੀਂ ਦਿੰਦਾ ਹਾਂ। ਤੁਹਾਡਾ ਦਿਲ ਨਾ ਖਬਰਾਵੇ ਅਤੇ ਨਾ ਡਰੇ।
- 28 ਤੁਸਾਂ ਸੁਣਿਆ ਜੋ ਮੈਂ ਤੁਹਾਨੂੰ ਆਖਿਆ ਸੀ ਭਈ ਮੈਂ ਚੱਲਿਆ ਜਾਂਦਾ ਹਾਂ, ਫੇਰ ਤੁਹਾਡੇ ਰੋਲ ਆਉਂਦਾ ਹਾਂ। ਜੋ ਤੁਸੀਂ ਮੇਰੇ ਨਾਲ ਖਿਆਰ ਰਹਦੇ ਹੋ ਤਾਂ ਐਸ ਤੋਂ ਅਨੰਦ ਹੁੰਦੇ ਜੋ ਮੈਂ ਖਿਤਾ ਰੋਲ ਜਾਂਦਾ ਹਾਂ ਕਿਉਂ ਜੋ ਖਿਤਾ ਮੈਥੋਂ ਵੱਡਾ ਹੈ।
- 29 ਅਤੇ ਗੁਣ ਉਸ ਗੱਲ ਦੇ ਹੋਣ ਤੋਂ ਅੱਗੇ ਮੈਂ ਤੁਹਾਨੂੰ ਦੱਸਿਆ ਹੈ ਤਾਂ ਜਦ ਉਹ ਹੋ ਲਵੇ ਤਦ ਤੁਸੀਂ ਖਰਤੀਤ ਰਹੋ।
- 30 ਮੈਂ ਫੇਰ ਤੁਹਾਡੇ ਨਾਲ ਬਹੁਤੀਆਂ ਗੱਲਾਂ ਨਾ ਰਹਾਂਗਾ ਇਸ ਲਈ ਜੋ ਜਗਤ ਦਾ ਸਰਦਾਰ ਆਉਂਦਾ ਹੈ ਅਤੇ ਮੇਰੇ ਵਿੱਚ ਉਹ ਦਾ ਕੁਝ ਨਹੀਂ ਹੈ।
- 31 ਖਰ ਇਸ ਲਈ ਜੋ ਜਗਤ ਨੂੰ ਮਲੂਮ ਹੋਵੇ ਭਈ ਮੈਂ ਖਿਤਾ ਨਾਲ ਖਿਆਰ ਰਹਦਾ ਹਾਂ, ਤਾਂ ਜਿਵੇਂ ਖਿਤਾ ਨੇ ਮੈਨੂੰ ਆਗਿਆ ਦਿੱਤੀ ਹੈ ਮੈਂ ਤਿਵੇਂ ਰਹਦਾ ਹਾਂ। ਉੱਠੋ, ਐਥੋਂ ਚੱਲੀਏ।

## ਰਾਂਡ 15

- 1 ਮੈਂ ਸੱਚੀ ਅੰਗੂਰ ਦੀ ਬੇਲ ਹਾਂ ਅਤੇ ਮੇਰਾ ਖਿਤਾ ਬਾਗਵਾਨ ਹੈ।
- 2 ਹਰੇਰ ਟਹਿਣੀ ਜਿਹੜੀ ਮੇਰੇ ਵਿੱਚ ਹੈ ਅਰ ਫਲ ਨਹੀਂ ਦਿੰਦੀ ਉਹ ਉਸ ਨੂੰ ਲਾਗ ਸੁੱਟਦਾ ਹੈ ਅਤੇ ਹਰੇਰ ਜੋ ਫਲ ਦਿੰਦੀ ਹੈ ਉਹ ਉਸ ਨੂੰ ਛਾਂਗਦਾ ਹੈ ਤਾਂ ਜੋ ਹੋਰ ਵੀ ਫਲ ਦੇਵੇ।
- 3 ਤੁਸੀਂ ਤਾਂ ਉਸ ਬਚਨ ਰਹੇ ਜੋ ਮੈਂ ਤੁਹਾਨੂੰ ਰਿਹਾ ਹੈ ਸਾਫ ਹੋ ਚੁੱਕੇ।
- 4 ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ। ਜਿਸ ਖਰਾਰ ਟਹਿਣੀ ਜੋ ਉਹ ਅੰਗੂਰ ਦੀ ਬੇਲ ਵਿੱਚ ਨਾ ਰਹੇ ਆਖਣੇ ਆਖ ਫਲ ਨਹੀਂ ਦੇ ਸੱਕਦੀ ਇਸੇ ਖਰਾਰ ਤੁਸੀਂ ਵੀ ਜੋ ਮੇਰੇ ਵਿੱਚ ਨਾ ਰਹੋ ਫਲ ਨਹੀਂ ਦੇ ਸੱਕਦੇ।
- 5 ਅੰਗੂਰ ਦੀ ਬੇਲ ਮੈਂ ਹਾਂ, ਤੁਸੀਂ ਟਹਿਣੀਆਂ ਹੋ। ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ ਸੋਈ ਬਹੁਤਾ ਫਲ ਦਿੰਦਾ ਹੈ ਕਿਉਂ ਜੋ ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਰਹ ਸੱਕਦੇ।
- 6 ਜੋ ਕੋਈ ਮੇਰੇ ਵਿੱਚ ਨਾ ਰਹੇ ਤਾਂ ਉਹ ਟਹਿਣੀ ਦੀ ਨਿਕਾਈ ਬਾਹਰ ਸੁੱਟਿਆ ਜਾਂਦਾ ਹੈ ਅਤੇ ਸੁੱਕ ਜਾਂਦਾ ਹੈ ਅਰ ਲੋਕ ਉਨ੍ਹਾਂ ਨੂੰ ਇਕੱਠਿਆਂ ਕਰ ਕੇ ਅੱਗ ਵਿੱਚ ਝੇਰਦੇ ਹਨ ਅਤੇ ਉਹ ਸਾੜੀਆਂ ਜਾਂਦੀਆਂ ਹਨ।
- 7 ਜੋ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੇ ਮੰਗੋ ਅਤੇ ਉਹ ਤੁਹਾਡੇ ਲਈ ਹੋ ਜਾਵੇਗਾ।
- 8 ਮੇਰੇ ਖਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ ਅਰ ਇਉਂ ਤੁਸੀਂ ਮੇਰੇ ਚੇਲੇ ਹੋਵੋਗੇ।
- 9 ਜਿਵੇਂ ਖਿਤਾ ਨੇ ਮੇਰੇ ਨਾਲ ਖਿਆਰ ਕੀਤਾ ਤਿਵੇਂ ਮੈਂ ਵੀ ਤੁਹਾਡੇ ਨਾਲ ਖਿਆਰ ਕੀਤਾ। ਤੁਸੀਂ ਮੇਰੇ ਖਰੇਮ ਵਿੱਚ ਰਹੋ।
- 10 ਜੇਕਰ ਤੁਸੀਂ ਮੇਰੇ ਗੁਰਮਾਂ ਦੀ ਖਾਲਨਾ ਰਹੋਗੇ ਤਾਂ ਮੇਰੇ ਖਰੇਮ ਵਿੱਚ ਰਹੋਗੇ ਜਿਵੇਂ ਮੈਂ ਆਖਣੇ ਖਿਤਾ ਦੇ ਗੁਰਮਾਂ ਦੀ ਖਾਲਨਾ ਕੀਤੀ ਹੈ ਅਤੇ ਉਹ ਦੇ ਖਰੇਮ ਵਿੱਚ ਰਹਿੰਦਾ ਹਾਂ।
- 11 ਏਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਅਤੇ ਤੁਹਾਡੀ ਖੁਸ਼ੀ ਯੂਰੀ ਹੋ ਜਾਵੇ।
- 12 ਮੇਰਾ ਗੁਰਮ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਖਿਆਰ ਰਹੋ ਜਿਵੇਂ ਮੈਂ ਤੁਹਾਡੇ ਨਾਲ ਖਿਆਰ ਕੀਤਾ।
- 13 ਏਏਂ ਵੱਧ ਖਿਆਰ ਰਿਸੇ ਦਾ ਨਹੀਂ ਹੁੰਦਾ ਜੋ ਆਖਣੀ ਜਾਨ ਆਖਣੇ ਮਿੱਤਰਾਂ ਦੇ ਬਦਲੇ ਦੇ ਦੇਵੇ।
- 14 ਜੋ ਤੁਸੀਂ ਉਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਗੁਰਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤਰ ਹੋ।
- 15 ਗੁਣ ਤੋਂ ਅੱਗੇ ਮੈਂ ਤੁਹਾਨੂੰ ਦਾਸ ਨਹੀਂ ਆਖਾਂਗਾ ਕਿਉਂ ਜੋ ਦਾਸ ਨਹੀਂ ਜਾਣਦਾ ਭਈ ਉਹ ਦਾ ਮਾਲਕ ਕੀ ਰਹਦਾ ਹੈ, ਖਰ ਮੈਂ ਤੁਹਾਨੂੰ ਮਿੱਤਰ ਕਰਕੇ ਆਖਿਆ ਹੈ ਕਿਉਂਕਿ ਮੈਂ ਜੋ ਕੁਝ ਆਖਣੇ ਖਿਤਾ ਰੋਲੋਂ ਸੁਣਿਆ ਸੇ ਸਭ ਤੁਹਾਨੂੰ ਦੱਸ ਦਿੱਤਾ।
- 16 ਤੁਸਾਂ ਮੈਨੂੰ ਨਹੀਂ ਚੁਣਿਆ ਖਰ ਮੈਂ ਤੁਹਾਨੂੰ ਚੁਣਿਆ ਅਤੇ ਤੁਹਾਨੂੰ ਠਹਿਰਾਇਆ ਸੀ ਜੋ ਤੁਸੀਂ ਜਾ ਕੇ ਫਲਦਾਰ ਹੋਵੋ ਅਤੇ ਤੁਹਾਡਾ ਫਲ ਕਾਇਮ ਰਹੇ ਤਾਂ ਜੋ ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਖਿਤਾ ਤੋਂ ਮੰਗੋ ਸੇ ਉਹ ਤੁਹਾਨੂੰ ਦੇਵੇ।

- 17 ਮੈਂ ਤੁਹਾਨੂੰ ਇਨ੍ਹਾਂ ਗੱਲਾਂ ਦਾ ਇਸ ਲਈ ਹੁਰਮਤ ਰਚਦਾ ਹਾਂ ਜੋ ਤੁਸੀਂ ਇੱਕ ਦੂਏ ਨਾਲ ਖਿਆਲ ਰਹੋ।
- 18 ਜੇ ਜਗਤ ਤੁਹਾਡੇ ਨਾਲ ਵੈਰ ਰਚਦਾ ਹੈ ਤੁਸੀਂ ਜਾਣਦੇ ਹੋ ਜੋ ਉਹ ਨੇ ਤੁਹਾਥੋਂ ਯੋਗੇ ਮੇਰੇ ਨਾਲ ਵੈਰ ਰੀਤਾ ਹੈ।
- 19 ਜੇ ਤੁਸੀਂ ਜਗਤ ਦੇ ਹੁੰਦੇ ਤਾਂ ਜਗਤ ਆਪਣਿਆਂ ਨਾਲ ਤੋਹ ਰਚਦਾ ਯਰ ਇਸ ਰਚੇ ਜੋ ਤੁਸੀਂ ਜਗਤ ਦੇ ਨਹੀਂ ਹੋ ਯਰ ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ ਇਸ ਰਚੇ ਜਗਤ ਤੁਹਾਡੇ ਨਾਲ ਵੈਰ ਰਚਦਾ ਹੈ।
- 20 ਜਿਹੜੀ ਗੱਲ ਮੈਂ ਤੁਹਾਨੂੰ ਆਖੀ ਸੀ ਚੇਤੇ ਰੱਖੋ ਭਈ ਦਾਮ ਆਪਣੇ ਮਾਲਕ ਨਾਲੋਂ ਵੱਡਾ ਨਹੀਂ। ਜੇ ਉਨ੍ਹਾਂ ਮੈਨੂੰ ਸਤਾਇਆ ਤਾਂ ਉਹ ਤੁਹਾਨੂੰ ਵੀ ਸਤਾਉਣਗੇ। ਜੇ ਉਨ੍ਹਾਂ ਮੇਰੇ ਬਚਨ ਦੀ ਖਾਲਨਾ ਰੀਤੀ ਤਾਂ ਤੁਹਾਡੇ ਦੀ ਵੀ ਖਾਲਨਾ ਰਚਨਗੇ।
- 21 ਯਰ ਇਹ ਸਭ ਕੁਝ ਮੇਰੇ ਨਾਮ ਦੇ ਕਾਰਨ ਉਹ ਤੁਹਾਡੇ ਨਾਲ ਰਚਨਗੇ ਕਿਉਂ ਜੋ ਉਹ ਉਸ ਨੂੰ ਨਹੀਂ ਜਾਣਦੇ ਜਨ ਜਿਨ ਮੈਨੂੰ ਖੱਲਿਆ।
- 22 ਜੇ ਮੈਂ ਨਾ ਆਉਂਦਾ ਆਤੇ ਉਨ੍ਹਾਂ ਨਾਲ ਗੱਲਾਂ ਨਾ ਰਚਦਾ ਤਾਂ ਉਨ੍ਹਾਂ ਦਾ ਖਾਧ ਨਾ ਹੁੰਦਾ, ਯਰ ਗੁਣ ਉਨ੍ਹਾਂ ਕੋਲ ਉਨ੍ਹਾਂ ਦੇ ਖਾਧ ਦਾ ਕੋਈ ਖੱਜ ਨਹੀਂ।
- 23 ਜਿਹੜਾ ਮੇਰੇ ਨਾਲ ਵੈਰ ਰਚਦਾ ਹੈ ਉਹ ਮੇਰੇ ਖਿਤਾ ਨਾਲ ਵੀ ਵੈਰ ਰਚਦਾ ਹੈ।
- 24 ਜੇ ਮੈਂ ਉਨ੍ਹਾਂ ਵਿੱਚ ਉਹ ਕੰਮ ਨਾ ਰਚਦਾ ਜੋ ਹੋਰ ਕਿਸੇ ਨਹੀਂ ਰੀਤੇ ਤਾਂ ਉਨ੍ਹਾਂ ਦਾ ਖਾਧ ਨਾ ਹੁੰਦਾ ਯਰ ਗੁਣ ਤਾਂ ਉਨ੍ਹਾਂ ਨੇ ਮੈਨੂੰ ਆਤੇ ਨਾਲੇ ਮੇਰੇ ਖਿਤਾ ਨੂੰ ਵੇਖਿਆ ਆਤੇ ਸਾਡੇ ਨਾਲ ਵੈਰ ਵੀ ਰੀਤਾ ਹੈ।
- 25 ਯਰ ਇਹ ਇਸ ਲਈ ਹੋਇਆ ਕਿ ਉਹ ਬਚਨ ਯੂਰਾ ਹੋਵੇ ਜਿਹੜਾ ਉਨ੍ਹਾਂ ਦੀ ਸਰਾ ਵਿੱਚ ਲਿਖਿਆ ਹੋਇਆ ਹੈ ਭਈ ਉਨ੍ਹਾਂ ਖਿਗਾਨੇ ਮੇਰੇ ਨਾਲ ਵੈਰ ਰੀਤਾ।
- 26 ਯਰ ਜਾਂ ਉਹ ਸਹਾਇਕ ਆਵੇ ਜਿਹ ਨੂੰ ਮੈਂ ਤੁਹਾਡੇ ਕੋਲ ਖਿਤਾ ਦੀ ਵੱਲੋਂ ਖੱਲਾਂਗਾ ਯਰ ਯਾਤ ਸਚਿਆਈ ਦਾ ਆਤਮਾ ਜਿਹੜਾ ਖਿਤਾ ਵੱਲੋਂ ਨਿੱਕਲਦਾ ਹੈ ਤਾਂ ਉਹ ਮੇਰੇ ਹੱਥ ਵਿੱਚ ਸਾਖੀ ਦੇਵੇਗਾ।
- 27 ਆਤੇ ਤੁਸੀਂ ਵੀ ਗਵਾਹ ਹੋ ਕਿਉਂਕਿ ਤੁਸੀਂ ਮੁੱਢੋਂ ਮੇਰੇ ਨਾਲ ਰਹੇ ਹੋ।

## ਕਾਂਡ 16

- 1 ਏਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਸੀਂ ਠੋਕਰ ਨਾ ਖਾਓ।
- 2 ਉਹ ਤੁਹਾਨੂੰ ਸਮਝਾ ਜਾਂ ਵਿੱਚੋਂ ਛੋਕ ਦੇਣਗੇ ਸਗੋਂ ਉਹ ਸਮਝਾ ਆਉਂਦਾ ਹੈ ਕਿ ਹਰੇਕ ਜੋ ਤੁਹਾਨੂੰ ਮਾਰ ਦੇਵੇ ਸੋ ਇਹ ਸਮਝੇਗਾ ਭਈ ਮੈਂ ਯਰ ਮੇਸੂਰ ਦੀ ਸੇਵਾ ਰਚਦਾ ਹਾਂ।
- 3 ਆਤੇ ਉਹ ਇਸ ਲਈ ਇਹ ਰਚਨਗੇ ਜੋ ਉਨ੍ਹਾਂ ਨਾ ਖਿਤਾ ਨੂੰ ਆਤੇ ਨਾ ਮੈਨੂੰ ਜਾਣਿਆ।
- 4 ਯਰ ਮੈਂ ਤੁਹਾਡੇ ਨਾਲ ਏਹ ਗੱਲਾਂ ਇਸ ਲਈ ਰੀਤੀਆਂ ਹਨ ਕਿ ਜਦ ਉਨ੍ਹਾਂ ਦਾ ਸਮਝਾ ਆਵੇ ਤਦ ਤੁਸੀਂ ਉਨ੍ਹਾਂ ਨੂੰ ਚੇਤੇ ਰਹੋ ਕਿ ਮੈਂ ਤੁਹਾਨੂੰ ਆਖੀਆਂ ਆਤੇ ਮੈਂ ਮੁੱਢੋਂ ਏਹ ਗੱਲਾਂ ਤੁਹਾਨੂੰ ਨਾ ਆਖੀਆਂ ਕਿਉਂ ਜੋ ਮੈਂ ਤੁਹਾਡੇ ਨਾਲ ਸਾਂ।
- 5 ਯਰ ਗੁਣ ਮੈਂ ਉਹ ਦੇ ਕੋਲ ਜਾਂਦਾ ਹਾਂ ਜਿਨ ਮੈਨੂੰ ਖੱਲਿਆ ਸੀ ਆਤੇ ਤੁਹਾਡੇ ਵਿੱਚੋਂ ਕੋਈ ਮੈਥੋਂ ਨਹੀਂ ਖੁੱਛਦਾ ਭਈ ਤੂੰ ਕਿੱਥੇ ਜਾਂਦਾ ਹੈਂ ?
- 6 ਯਰ ਇਸ ਕਰਕੇ ਜੋ ਮੈਂ ਤੁਹਾਨੂੰ ਏਹ ਗੱਲਾਂ ਰਹੀਆਂ ਹਨ ਤੁਹਾਡਾ ਦਿਲ ਗਮ ਨਾਲ ਭਰ ਗਿਆ ਹੈ।
- 7 ਯਰ ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ ਕਿਉਂਕਿ ਜੇ ਮੈਂ ਨਾ ਜਾਵਾਂ ਤਾਂ ਸਹਾਇਕ ਤੁਹਾਡੇ ਕੋਲ ਨਾ ਆਵੇਗਾ ਯਰ ਜੇ ਮੈਂ ਜਾਵਾਂ ਤਾਂ ਉਹ ਨੂੰ ਤੁਹਾਡੇ ਕੋਲ ਖੱਲ ਦਿਆਂਗਾ।
- 8 ਆਤੇ ਉਹ ਆਣ ਕੇ ਜਗਤ ਨੂੰ ਖਾਧ, ਯਰਮ ਯਰ ਨਿਆਉਂ ਦੇ ਵਿਖੇ ਰਾਇਲ ਰਹੇਗਾ।
- 9 ਖਾਧ ਦੇ ਵਿਖੇ ਇਸ ਲਈ ਜੋ ਉਹ ਮੇਰੇ ਉੱਤੇ ਨਿਹਚਾ ਨਹੀਂ ਕਰਦੇ ਹਨ।
- 10 ਯਰਮ ਦੇ ਵਿਖੇ ਇਸ ਲਈ ਜੋ ਮੈਂ ਖਿਤਾ ਦੇ ਕੋਲ ਜਾਂਦਾ ਹਾਂ ਆਤੇ ਤੁਸੀਂ ਮੈਨੂੰ ਫੇਰ ਨਹੀਂ ਵੇਖੋਗੇ।
- 11 ਨਿਆਉਂ ਦੇ ਵਿਖੇ ਇਸ ਲਈ ਜੋ ਇਸ ਜਗਤ ਦੇ ਸਰਦਾਰ ਦਾ ਨਿਆਉਂ ਰੀਤਾ ਗਿਆ ਹੈ।
- 12 ਆਜੇ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਹਨ ਯਰ ਗੁਣੇ ਤੁਸੀਂ ਸਹਾਰ ਨਹੀਂ ਸੱਕਦੇ।
- 13 ਯਰ ਜਦ ਉਹ ਯਰਯਾਤ ਸਚਿਆਈ ਦਾ ਆਤਮਾ ਆਵੇ ਤਦ ਉਹ ਸਾਰੀ ਸਚਿਆਈ ਵਿੱਚ ਤੁਹਾਡੀ ਯਗਵਾਈ ਕਰੇਗਾ ਕਿਉਂ ਜੋ ਉਹ ਆਪਣੀ ਵੱਲੋਂ ਨਾ ਕਰੇਗਾ ਯਰ ਜੋ ਕੁਝ ਸੁਣੇਗਾ ਸੋਈ ਆਖੇਗਾ ਆਤੇ ਉਹ ਹੋਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ।
- 14 ਉਹ ਮੇਰੀ ਵਡਿਆਈ ਕਰੇਗਾ ਕਿਉਂ ਜੋ ਉਹ ਮੇਰੀਆਂ ਗੱਲਾਂ ਵਿੱਚੋਂ ਲਵੇਗਾ ਆਤੇ ਤੁਹਾਨੂੰ ਦੱਸੇਗਾ।
- 15 ਸਭੋਂ ਕੁਝ ਜੋ ਖਿਤਾ ਦਾ ਹੈ ਸੋ ਮੇਰਾ ਹੈ। ਇਸੇ ਕਾਰਨ ਮੈਂ ਆਖਿਆ ਜੋ ਉਹ ਮੇਰੀਆਂ ਗੱਲਾਂ ਵਿੱਚੋਂ ਲੈ ਕੇ ਤੁਹਾਨੂੰ ਦੱਸੇਗਾ।
- 16 ਥੋੜੇ ਚਿਰ ਖਿੱਛੋਂ ਤੁਸੀਂ ਮੈਨੂੰ ਫੇਰ ਨਾ ਵੇਖੋਗੇ ਆਤੇ ਫੇਰ ਥੋੜੇ ਚਿਰ ਖਿੱਛੋਂ ਤੁਸੀਂ ਮੈਨੂੰ ਵੇਖੋਗੇ।
- 17 ਉਧਰਤ ਉਹ ਦੇ ਕਈ ਚੇਲੇ ਆਖੇ ਵਿੱਚੀਂ ਕਹਿਣ ਲੱਗੇ, ਇਹ ਕੀ ਹੈ ਜੋ ਉਹ ਸਾਨੂੰ ਆਖਦਾ ਹੈ ਭਈ ਥੋੜੇ ਚਿਰ ਖਿੱਛੋਂ ਤੁਸੀਂ ਮੈਨੂੰ ਨਾ ਵੇਖੋਗੇ ਆਤੇ ਫੇਰ ਥੋੜੇ ਚਿਰ ਖਿੱਛੋਂ ਤੁਸੀਂ ਮੈਨੂੰ ਵੇਖੋਗੇ ਯਰ ਇਹ, ਜੋ ਮੈਂ ਖਿਤਾ ਕੋਲ ਜਾਂਦਾ ਹਾਂ ?
- 18 ਫੇਰ ਉਨ੍ਹਾਂ ਆਖਿਆ, ਇਹ ਥੋੜਾ ਚਿਰ ਜੋ ਉਹ ਕਹਿੰਦਾ ਹੈ ਕੀ ਹੈ ? ਆਸੀਂ ਨਹੀਂ ਜਾਣਦੇ ਭਈ ਉਹ ਕੀ ਆਖਦਾ ਹੈ।
- 19 ਯਿਸੂ ਨੇ ਇਹ ਮਨੁੱਖ ਰੀਤਾ ਜੋ ਉਹ ਮੈਥੋਂ ਖੁੱਛਿਆ ਚਾਹੁੰਦੇ ਹਨ ਆਤੇ ਉਨ੍ਹਾਂ ਨੂੰ ਆਖਿਆ, ਕੀ ਤੁਸੀਂ ਆਖੇ ਵਿੱਚੀਂ ਉਹ ਦੀ ਖੁੱਛ ਗਿੱਛ ਕਰਦੇ ਹੋ ਜੋ ਮੈਂ ਆਖਿਆ ਭਈ ਥੋੜੇ ਚਿਰ ਖਿੱਛੋਂ ਤੁਸੀਂ ਮੈਨੂੰ ਨਾ ਵੇਖੋਗੇ ਆਤੇ ਫੇਰ ਥੋੜੇ ਚਿਰ ਖਿੱਛੋਂ ਤੁਸੀਂ ਮੈਨੂੰ ਵੇਖੋਗੇ।
- 20 ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਭਈ ਤੁਸੀਂ ਕੋਵੇਗੇ ਆਤੇ ਸੋਗ ਕਰੋਗੇ ਯਰ ਜਗਤ ਯਨੰਦ ਕਰੇਗਾ। ਤੁਸੀਂ ਉਦਾਸ ਹੋਵੋਗੇ ਯਰ ਤੁਹਾਡੀ ਉਦਾਸੀ ਯਨੰਦ ਨਾਲ ਬਦਲ ਜਾਵੇਗੀ।

- 21 ਜਦ ਤੀਵੀਂ ਜਣਨ ਲੱਗਦੀ ਹੈ ਤਾਂ ਉਦਾਸ ਹੁੰਦੀ ਹੈ ਇਸ ਕਾਰਨ ਜੇ ਉਹ ਦੀ ਘੜੀ ਆ ਖੁੱਜੀ ਹੈ ਧਰ ਜਾਂ ਥਾਲਕ ਜਣ ਚੁੱਕਦੀ ਹੈ ਤਾਂ ਐਸ ਖੁਸ਼ੀ ਦੀ ਖਾਹੀ ਜੇ ਇੱਕ ਮਨੁੱਖ ਜਗਤ ਵਿੱਚ ਜੰਮਿਆ ਉਹ ਉਸ ਖੀੜ ਨੂੰ ਫੇਰ ਚੇਤੇ ਨਹੀਂ ਕਰਦੀ।
- 22 ਮੇ ਗੁਣ ਤੁਸੀਂ ਉਦਾਸ ਹੋ ਧਰ ਮੈਂ ਤੁਹਾਨੂੰ ਫੇਰ ਵੇਖਾਂਗਾ ਅਤੇ ਤੁਹਾਡਾ ਦਿਲ ਅਨੰਦ ਹੋਵੇਗਾ ਅਰ ਤੁਹਾਡਾ ਅਨੰਦ ਤੁਹਾਥੋਂ ਕੋਈ ਨਹੀਂ ਖੋਗੇਗਾ।
- 23 ਅਤੇ ਉਸ ਦਿਨ ਤੁਸੀਂ ਮੈਥੋਂ ਕੋਈ ਸਵਾਲ ਨਾ ਕਰੋਗੇ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਜੇ ਤੁਸੀਂ ਖਿਤਾ ਕੋਲੋਂ ਕੁਝ ਮੰਗੋ ਤਾਂ ਉਹ ਮੇਰੇ ਨਾਮ ਕਰਕੇ ਤੁਹਾਨੂੰ ਦੇਵੇਗਾ।
- 24 ਅਜੇ ਤੀਕ ਤੁਸਾਂ ਮੇਰਾ ਨਾਮ ਨੈ ਕੇ ਕੁਝ ਨਹੀਂ ਮੰਗਿਆ। ਮੰਗੋ ਤਾਂ ਤੁਸੀਂ ਲਓਗੇ ਭਈ ਤੁਹਾਡਾ ਅਨੰਦ ਖੁਸ਼ ਹੋਵੇ।
- 25 ਮੈਂ ਏਹ ਗੱਲਾਂ ਤੁਹਾਨੂੰ ਬੁਝਾਰਤਾਂ ਵਿੱਚ ਆਖੀਆਂ ਹਨ। ਉਹ ਸਮਝ ਆਉਂਦਾ ਹੈ ਜਾਂ ਮੈਂ ਤੁਹਾਨੂੰ ਫੇਰ ਬੁਝਾਰਤਾਂ ਵਿੱਚ ਨਾ ਕਹਾਂਗਾ ਧਰ ਖੋਲ੍ਹ ਕੇ ਤੁਹਾਨੂੰ ਖਿਤਾ ਦੀ ਖਬਰ ਦਿਆਂਗਾ।
- 26 ਉਸ ਦਿਨ ਤੁਸੀਂ ਮੇਰਾ ਨਾਮ ਨੈ ਕੇ ਮੰਗੋਗੇ ਅਤੇ ਮੈਂ ਤੁਹਾਨੂੰ ਨਹੀਂ ਆਖਦਾ ਭਈ ਮੈਂ ਖਿਤਾ ਅੱਗੇ ਤੁਹਾਡੇ ਲਈ ਬੇਨਤੀ ਕਰਾਂਗਾ।
- 27 ਕਿਉਂ ਜੇ ਖਿਤਾ ਆਖ ਹੀ ਤੁਹਾਡੇ ਨਾਲ ਹਿਤ ਕਰਦਾ ਹੈ ਇਸ ਲਈ ਜੇ ਤੁਸਾਂ ਮੇਰੇ ਨਾਲ ਹਿਤ ਕੀਤਾ ਅਤੇ ਸਤ ਮੰਨਿਆ ਹੈ ਜੇ ਮੈਂ ਖਿਤਾ ਦੀ ਵੱਲੋਂ ਆਇਆ।
- 28 ਮੈਂ ਖਿਤਾ ਵਿੱਚੋਂ ਨਿੱਕਲ ਕੇ ਜਗਤ ਵਿੱਚ ਆਇਆ ਹਾਂ। ਫੇਰ ਜਗਤ ਨੂੰ ਛੱਡਦਾ ਅਤੇ ਖਿਤਾ ਦੇ ਕੋਲ ਜਾਂਦਾ ਹਾਂ।
- 29 ਉਹ ਦੇ ਚੇਲਿਆਂ ਨੇ ਕਿਹਾ, ਵੇਖੋ ਗੁਣ ਤੂੰ ਖੋਲ੍ਹ ਕੇ ਆਖਦਾ ਹੈ ਅਤੇ ਕੋਈ ਬੁਝਾਰਤ ਨਹੀਂ ਕਹਿੰਦਾ।
- 30 ਗੁਣ ਅਸੀਂ ਜਾਣ ਗਏ ਭਈ ਤੂੰ ਸੱਭੇ ਕੁਝ ਜਾਣਦਾ ਹੈ ਅਰ ਤੈਨੂੰ ਲੋੜ ਨਹੀਂ ਜੇ ਤੈਥੋਂ ਕੋਈ ਖੁੱਛੇ। ਐਸ ਤੋਂ ਅਸੀਂ ਧਰਤੀ ਤ ਕਰਦੇ ਹਾਂ ਜੇ ਤੂੰ ਧਰਮੇਸੁਰ ਕੋਲੋਂ ਆਇਆ ਹੈ।
- 31 ਅਸੂ ਨੇ ਅੱਗੋਂ ਉਨ੍ਹਾਂ ਨੂੰ ਆਖਿਆ, ਕੀ ਗੁਣ ਤੁਸੀਂ ਧਰਤੀ ਤ ਕਰਦੇ ਹੋ?
- 32 ਵੇਖੋ, ਸਮਝ ਆਉਂਦਾ ਹੈ ਸਗੋਂ ਆ ਧਰਤੀ ਆ ਹੈ ਜੇ ਤੁਸੀਂ ਸੱਭੇ ਆਖੋ ਆਖਣੇ ਥਾਈਂ ਖਿੰਡ ਜਾਓਗੇ ਅਤੇ ਮੈਨੂੰ ਇਕੱਲਾ ਛੱਡ ਦਿਓਗੇ ਧਰ ਤਾਂ ਵੀ ਮੈਂ ਇਕੱਲਾ ਨਹੀਂ ਕਿਉਂ ਜੇ ਖਿਤਾ ਮੇਰੇ ਨਾਲ ਹੈ।
- 33 ਮੈਂ ਏਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਜੇ ਤੁਹਾਨੂੰ ਮੇਰੇ ਵਿੱਚ ਸਾਂਤੀ ਹੋਵੇ। ਜਗਤ ਵਿੱਚ ਤੁਹਾਨੂੰ ਕਸਟ ਹੈ ਧਰ ਹੱਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ।

## ਕਾਂਡ 17

- 1 ਅਸੂ ਨੇ ਏਹ ਗੱਲਾਂ ਆਖੀਆਂ ਅਤੇ ਆਖਣੀਆਂ ਅੱਖਾਂ ਅਕਾਸ਼ ਵੱਲ ਚੁੱਕ ਕੇ ਕਿਹਾ, ਜੇ ਖਿਤਾ ਘੜੀ ਆ ਧਰਤੀ ਹੈ। ਆਖਣੇ ਖੁੱਤਰ ਦੀ ਵਡਿਆਈ ਕਰ ਤਾਂ ਜੇ ਖੁੱਤਰ ਤੇਰੀ ਵਡਿਆਈ ਕਰੇ।
- 2 ਜਿਵੇਂ ਤੈਂ ਉਹ ਨੂੰ ਸਾਰੇ ਸਰੀਰਾਂ ਉੱਤੇ ਇਕਤਿਕਾਰ ਬਖਸ਼ਿਆ ਭਈ ਉਹ ਉਨ੍ਹਾਂ ਸਭਨਾਂ ਨੂੰ ਜੇ ਤੈਂ ਉਹ ਨੂੰ ਦਿੱਤੇ ਹਨ ਸਦੀਖਰ ਜੀਉਣ ਦੇਵੇ।
- 3 ਅਤੇ ਸਦੀਖਰ ਜੀਉਣ ਇਹ ਹੈ ਕਿ ਉਹ ਤੈਨੂੰ ਜੇ ਸੱਚਾ ਵਾਹਿਦ ਧਰਮੇਸੁਰ ਹੈ ਅਤੇ ਅਸੂ ਮਸੀਹ ਨੂੰ ਜਿਹ ਨੂੰ ਤੈਂ ਖੱਲਿਆ ਜਾਣਨ।
- 4 ਜਿਹੜਾ ਕੰਮ ਤੈਂ ਮੈਨੂੰ ਕਰਨ ਲਈ ਦਿੱਤਾ ਸੀ ਉਹ ਖੁਸ਼ ਕਰਕੇ ਮੈਂ ਧਰਤੀ ਉੱਤੇ ਤੇਰੀ ਵਡਿਆਈ ਕੀਤੀ।
- 5 ਗੁਣ ਜੇ ਖਿਤਾ ਤੂੰ ਆਖਣੀ ਸੰਗਤ ਦੀ ਉਸ ਵਡਿਆਈ ਨਾਲ ਜੇ ਮੈਂ ਜਗਤ ਦੇ ਗੇਣ ਤੋਂ ਅੱਗੇ ਹੀ ਤੇਰੇ ਨਾਲ ਰੱਖਦਾ ਸਾਂ ਮੇਰੀ ਵਡਿਆਈ ਧਰਗਟ ਕਰ।
- 6 ਜਿਹੜੇ ਮਨੁੱਖ ਤੈਂ ਜਗਤ ਵਿੱਚੋਂ ਮੈਨੂੰ ਦਿੱਤੇ ਉਨ੍ਹਾਂ ਉੱਤੇ ਮੈਂ ਤੇਰਾ ਨਾਮ ਧਰਗਟ ਕੀਤਾ। ਉਹ ਤੇਰੇ ਸਨ ਅਤੇ ਤੈਂ ਉਹ ਮੈਨੂੰ ਦਿੱਤੇ ਅਰ ਉਨ੍ਹਾਂ ਨੇ ਤੇਰੇ ਬਚਨ ਦੀ ਖਾਲਨਾ ਕੀਤੀ ਹੈ।
- 7 ਗੁਣ ਉਨ੍ਹਾਂ ਨੇ ਜਾਣਿਆ ਭਈ ਜੇ ਕੁਝ ਤੈਂ ਮੈਨੂੰ ਦਿੱਤਾ ਹੈ ਸੱਭੇ ਤੇਰੀ ਵੱਲੋਂ ਹੈ।
- 8 ਕਿਉਂਕਿ ਜਿਹੜੀਆਂ ਗੱਲਾਂ ਤੈਂ ਮੈਨੂੰ ਦਿੱਤੀਆਂ ਉਹ ਮੈਂ ਉਨ੍ਹਾਂ ਨੂੰ ਦਿੱਤੀਆਂ ਹਨ ਅਤੇ ਉਨ੍ਹਾਂ ਨੇ ਮੰਨ ਲਈਆਂ ਅਤੇ ਸੱਚ ਜਾਣਿਆ ਜੇ ਮੈਂ ਤੇਰੀ ਵੱਲੋਂ ਆਇਆ ਅਤੇ ਉਨ੍ਹਾਂ ਧਰਤੀ ਤ ਕੀਤੀ ਜੇ ਤੈਂ ਮੈਨੂੰ ਖੱਲਿਆ।
- 9 ਮੈਂ ਉਨ੍ਹਾਂ ਲਈ ਬੇਨਤੀ ਕਰਦਾ ਹਾਂ। ਮੈਂ ਜਗਤ ਦੇ ਲਈ ਨਹੀਂ ਧਰ ਉਨ੍ਹਾਂ ਲਈ ਬੇਨਤੀ ਕਰਦਾ ਹਾਂ ਜੇ ਤੈਂ ਮੈਨੂੰ ਦਿੱਤੇ ਸਨ ਕਿਉਂ ਜੇ ਉਹ ਤੇਰੇ ਹਨ।
- 10 ਮੇਰੀਆਂ ਸਾਰੀਆਂ ਚੀਜ਼ਾਂ ਤੇਰੀਆਂ ਹਨ ਅਤੇ ਤੇਰੀਆਂ ਮੇਰੀਆਂ ਹਨ ਅਰ ਉਨ੍ਹਾਂ ਵਿੱਚ ਮੇਰੀ ਵਡਿਆਈ ਹੋਈ ਹੈ।
- 11 ਮੈਂ ਅੱਗੇ ਨੂੰ ਜਗਤ ਵਿੱਚ ਨਹੀਂ ਧਰ ਏਹ ਜਗਤ ਵਿੱਚ ਹਨ ਅਤੇ ਮੈਂ ਤੇਰੇ ਕੋਲ ਆਉਂਦਾ ਹਾਂ। ਜੇ ਖਵਿੱਤਰ ਖਿਤਾ ਆਖਣੇ ਹੀ ਉਸ ਨਾਮ ਨਾਲ ਜਿਹੜਾ ਤੈਂ ਮੈਨੂੰ ਦਿੱਤਾ ਉਨ੍ਹਾਂ ਦੀ ਗੱਛਿਆ ਕਰ ਇਸ ਲਈ ਜੇ ਉਹ ਸਾਡੇ ਵਾਂਗਰ ਇੱਕ ਹੋਣ।
- 12 ਜਿੰਨਾ ਚਿਰ ਮੈਂ ਉਨ੍ਹਾਂ ਦੇ ਨਾਲ ਸਾਂ ਮੈਂ ਤੇਰੇ ਉਸ ਨਾਮ ਨਾਲ ਜਿਹੜਾ ਤੈਂ ਮੈਨੂੰ ਦਿੱਤਾ ਉਨ੍ਹਾਂ ਦੀ ਗੱਛਿਆ ਕੀਤੀ ਅਤੇ ਮੈਂ ਉਨ੍ਹਾਂ ਦੀ ਰਾਖੀ ਕੀਤੀ ਅਤੇ ਨਾਮ ਦੇ ਖੁੱਤਰ ਥਾਝੋਂ ਉਨ੍ਹਾਂ ਵਿੱਚੋਂ ਕਿਸੇ ਦਾ ਨਾਮ ਨਾ ਹੋਇਆ ਤਾਂ ਜੇ ਲਿਖਤ ਖੁਰੀ ਹੋਵੇ।
- 13 ਧਰ ਗੁਣ ਮੈਂ ਤੇਰੇ ਕੋਲ ਆਉਂਦਾ ਹਾਂ ਅਤੇ ਜਗਤ ਵਿੱਚ ਏਹ ਗੱਲਾਂ ਆਖਦਾ ਹਾਂ ਤਾਂ ਜੇ ਮੇਰੀ ਖੁਸ਼ੀ ਉਨ੍ਹਾਂ ਵਿੱਚ ਖੁਰੀ ਹੋਵੇ।
- 14 ਮੈਂ ਤੇਰਾ ਬਚਨ ਉਨ੍ਹਾਂ ਨੂੰ ਦਿੱਤਾ ਹੈ ਅਰ ਜਗਤ ਨੇ ਉਨ੍ਹਾਂ ਨਾਲ ਵੈਰ ਕੀਤਾ ਕਿਉਂ ਜੇ ਉਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।



- 15 ਮੈਂ ਇਹ ਬੇਨਤੀ ਨਹੀਂ ਕਰਦਾ ਜੇ ਤੂੰ ਉਹਨਾਂ ਨੂੰ ਜਗਤ ਵਿੱਚੋਂ ਚੁੱਕ ਲਵੇਂ ਪਰ ਇਹ ਜੇ ਤੂੰ ਦੁਸ਼ਟ ਤੋਂ ਉਹਨਾਂ ਦੀ ਸੁਫਲਿਕਾ ਕਰੇਂ।
- 16 ਉਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।
- 17 ਉਹਨਾਂ ਨੂੰ ਸਚਿਆਈ ਨਾਲ ਪਵਿੱਤਰ ਕਰ। ਤੇਰਾ ਬਚਨ ਸਚਿਆਈ ਹੈ।
- 18 ਜਿਸ ਤਰ੍ਹਾਂ ਤੂੰ ਮੈਨੂੰ ਜਗਤ ਵਿੱਚ ਘੱਲਿਆ ਮੈਂ ਵੀ ਉਹਨਾਂ ਨੂੰ ਜਗਤ ਵਿੱਚ ਘੱਲਿਆ।
- 19 ਅਤੇ ਉਹਨਾਂ ਦੇ ਕਾਰਨ ਮੈਂ ਆਪ ਨੂੰ ਸੰਕਲਪ ਕਰਦਾ ਹਾਂ ਤਾਂ ਜੋ ਉਹ ਵੀ ਸਚਿਆਈ ਵਿੱਚ ਸੰਕਲਪ ਹੋਣ।
- 20 ਮੈਂ ਨਿਰਾ ਏਹਨਾਂ ਹੀ ਲਈ ਬੇਨਤੀ ਨਹੀਂ ਕਰਦਾ ਪਰ ਉਹਨਾਂ ਲਈ ਵੀ ਜਿਹੜੇ ਏਹਨਾਂ ਦੇ ਬਚਨ ਨਾਲ ਮੇਰੇ ਉੱਤੇ ਨਿਰਧਾਰਤ ਕਰਨਗੇ।
- 21 ਜੇ ਉਹ ਸਭ ਇੱਕੋ ਹੋਣ ਜਿਸ ਤਰ੍ਹਾਂ, ਹੇ ਧਿਤਾ, ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਵਿੱਚ ਹਾਂ ਜੇ ਉਹ ਵੀ ਸਾਡੇ ਵਿੱਚ ਹੋਣ ਤਾਂ ਜੋ ਜਗਤ ਸਤ ਮੰਨੇ ਭਈ ਤੂੰ ਮੈਨੂੰ ਘੱਲਿਆ।
- 22 ਅਤੇ ਜਿਹੜੀ ਵਡਿਆਈ ਤੂੰ ਮੈਨੂੰ ਦਿੱਤੀ ਹੈ ਉਹ ਮੈਂ ਉਹਨਾਂ ਨੂੰ ਦਿੱਤੀ ਹੈ ਤਾਂ ਜੋ ਉਹ ਇੱਕੋ ਹੋਣ ਜਿਸ ਤਰ੍ਹਾਂ ਅਸੀਂ ਇੱਕੋ ਹਾਂ।
- 23 ਮੈਂ ਉਹਨਾਂ ਵਿੱਚ ਅਤੇ ਤੂੰ ਮੇਰੇ ਵਿੱਚ ਤਾਂ ਕਿ ਉਹ ਸਿੱਧ ਹੋ ਕੇ ਇੱਕ ਹੋ ਜਾਣ ਭਈ ਜਗਤ ਜਾਣ ਲਵੇ ਜੇ ਤੂੰ ਮੈਨੂੰ ਘੱਲਿਆ ਅਤੇ ਉਹਨਾਂ ਨਾਲ ਧਿਆਨ ਰੀਤਾ ਜਿਵੇਂ ਤੂੰ ਮੇਰੇ ਨਾਲ ਧਿਆਨ ਰੀਤਾ।
- 24 ਹੇ ਧਿਤਾ ਮੈਂ ਚਾਹੁੰਦਾ ਹਾਂ ਭਈ ਜਿਹੜੇ ਤੂੰ ਮੈਨੂੰ ਦਿੱਤੇ ਸੋ ਜਿੱਥੇ ਮੈਂ ਹਾਂ ਉਹ ਵੀ ਮੇਰੇ ਨਾਲ ਹੋਣ ਤਾਂ ਜੋ ਉਹ ਮੇਰੀ ਵਡਿਆਈ ਜੋ ਤੂੰ ਮੈਨੂੰ ਦਿੱਤੀ ਹੈ ਵੇਖਣ ਲਿਉਂਦੇ ਤੂੰ ਮੇਰੇ ਨਾਲ ਜਗਤ ਦੀ ਨੀਉਂ ਕਰਨ ਤੋਂ ਅੱਗੇ ਹੀ ਧਿਆਨ ਰੀਤਾ।
- 25 ਹੇ ਕਰਮੀ ਧਿਤਾ, ਜਗਤ ਨੇ ਤੈਨੂੰ ਨਹੀਂ ਜਾਣਿਆ ਪਰ ਮੈਂ ਤੈਨੂੰ ਜਾਣਿਆ ਅਤੇ ਏਹਨਾਂ ਨੇ ਜਾਣਿਆ ਭਈ ਤੂੰ ਮੈਨੂੰ ਘੱਲਿਆ।
- 26 ਅਰ ਮੈਂ ਤੇਰਾ ਨਾਮ ਏਹਨਾਂ ਉੱਤੇ ਪਰਗਟ ਰੀਤਾ ਅਤੇ ਪਰਗਟ ਕਰਾਂਗਾ ਤਾਂ ਜਿਸ ਪਰਮੇ ਨਾਲ ਤੂੰ ਮੈਨੂੰ ਧਿਆਨ ਰੀਤਾ ਸੋਈ ਉਹਨਾਂ ਵਿੱਚ ਹੋਵੇ ਅਤੇ ਮੈਂ ਉਹਨਾਂ ਵਿੱਚ ਹੋਵਾਂ।

ਕਾਂਡ 18

- 1 ਯਿਸੂ ਏਹ ਗੱਲਾਂ ਕਹਿ ਕੇ ਆਪਣੇ ਚੇਲਿਆਂ ਸਣੇ ਰਿਦੋਨ ਦੇ ਨਾਲੇ ਕੇ ਪਾਰ ਚੱਲਿਆ ਗਿਆ। ਉੱਥੇ ਇੱਕ ਬਾਗ ਮੀ ਜਿਹਦੇ ਵਿੱਚ ਉਹ ਅਤੇ ਉਹ ਦੇ ਚੇਲੇ ਜਾ ਵੜੇ।
- 2 ਅਰ ਯਹੂਦਾ ਭੀ ਜਿਹੜਾ ਉਹ ਦਾ ਫੜਵਾਉਣ ਵਾਲਾ ਹੈਮੀ ਉਸ ਥਾਂ ਨੂੰ ਜਾਣਦਾ ਮੀ ਰਿਉਂ ਜੋ ਯਿਸੂ ਆਪਣਿਆਂ ਚੇਲਿਆਂ ਨਾਲ ਉੱਥੇ ਬਹੁਤ ਵੇਰੀ ਜਾਂਦਾ ਹੁੰਦਾ ਮੀ।
- 3 ਉਪਰੰਤ ਯਹੂਦਾ ਸਿਧਾਗੀਆਂ ਦਾ ਇੱਕ ਜੱਥਾ ਅਤੇ ਪਰਧਾਨ ਜਾਜਰਾਂ ਅਤੇ ਫਰੀਸੀਆਂ ਦੀ ਵਲੋਂ ਧਿਆਨ ਲੈ ਕੇ ਦੀਵਿਆਂ ਅਰ ਮਸਾਲਾਂ ਅਰ ਸਮਤਰਾਂ ਨਾਲ ਉੱਥੇ ਆਇਆ।
- 4 ਤਾਂ ਯਿਸੂ ਸਭ ਕੁਝ ਜੋ ਉਹ ਦੇ ਉੱਤੇ ਬੀਤਣਾ ਮੀ ਜਾਣ ਕੇ ਬਾਹਰ ਨਿੱਕਲਿਆ ਅਤੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਹ ਨੂੰ ਭਾਲਦੇ ਹੋ?
- 5 ਉਨ੍ਹਾਂ ਉਸ ਨੂੰ ਉੱਤਰ ਦਿੱਤਾ, ਯਿਸੂ ਨਾਮਰੀ ਨੂੰ। ਯਿਸੂ ਨੇ ਉਨ੍ਹਾਂ ਨੂੰ ਆਖਿਆ, ਉਹ ਮੈਂ ਹੀ ਹਾਂ ਅਤੇ ਉਹ ਦਾ ਫੜਵਾਉਣ ਵਾਲਾ ਯਹੂਦਾ ਭੀ ਉਨ੍ਹਾਂ ਦੇ ਨਾਲ ਖੜਾ ਮੀ।
- 6 ਮੈਂ ਜਾਂ ਉਸ ਨੇ ਉਨ੍ਹਾਂ ਨੂੰ ਆਖਿਆ, ਮੈਂ ਹੀ ਹਾਂ ਤਾਂ ਉਹ ਧਿਆਨ ਨੂੰ ਹਟ ਗਏ ਅਤੇ ਭੁੱਝੇ ਡਿੱਗ ਪਏ।
- 7 ਇਸ ਲਈ ਉਸ ਨੇ ਉਨ੍ਹਾਂ ਨੂੰ ਫੇਰ ਖੁੰਢਿਆ, ਤੁਸੀਂ ਕਿਹ ਨੂੰ ਭਾਲਦੇ ਹੋ? ਤਾਂ ਉਹ ਬੋਲੇ, ਯਿਸੂ ਨਾਮਰੀ ਨੂੰ।
- 8 ਯਿਸੂ ਨੇ ਅੱਗੋਂ ਆਖਿਆ, ਮੈਂ ਤਾਂ ਤੁਹਾਨੂੰ ਦੱਸ ਦਿੱਤਾ ਜੋ ਮੈਂ ਹੀ ਹਾਂ ਜੋ ਤੁਸੀਂ ਮੈਨੂੰ ਭਾਲਦੇ ਹੋ ਤਾਂ ਏਹਨਾਂ ਨੂੰ ਜਾਣ ਲਿਉ।
- 9 ਇਹ ਇਸ ਕਰਕੇ ਹੋਇਆ ਭਈ ਉਹ ਬਚਨ ਜੋ ਉਸ ਨੇ ਕਿਹਾ ਮੀ ਯਹੂਦਾ ਹੋਵੇ ਕਿ ਜਿਹੜੇ ਤੂੰ ਮੈਨੂੰ ਦਿੱਤੇ ਹਨ ਉਨ੍ਹਾਂ ਵਿੱਚੋਂ ਮੈਂ ਇੱਕ ਵੀ ਨਹੀਂ ਗੁਆਇਆ।
- 10 ਤਾਂ ਸਮਊਨ ਪਤਰਸ ਨੇ ਤਲਵਾਰ ਜੋ ਉਹ ਦੇ ਕੋਲ ਮੀ ਯੁਈ ਅਤੇ ਸਰਦਾਰ ਜਾਜਰ ਦੇ ਚਾਰਰ ਉੱਤੇ ਚਲਾਈ ਅਰ ਉਹ ਦਾ ਸੱਜਾ ਕੰਨ ਉਡਾ ਦਿੱਤਾ। ਉਸ ਚਾਰਰ ਦਾ ਨਾਉਂ ਮੀ ਮਲਕੁਸ।
- 11 ਤਦ ਯਿਸੂ ਨੇ ਪਤਰਸ ਨੂੰ ਆਖਿਆ, ਤਲਵਾਰ ਖਿਠਾਨ ਕਰ ! ਜਿਹੜਾ ਧਿਆਨ ਧਿਤਾ ਨੇ ਮੈਨੂੰ ਦਿੱਤਾ, ਕੀ ਮੈਂ ਉਹ ਨਾ ਧੀਆਂ?
- 12 ਉਪਰੰਤ ਸਿਧਾਗੀਆਂ ਨੇ ਅਤੇ ਫੇਜ ਦੇ ਸਰਦਾਰ ਅਤੇ ਯਹੂਦੀਆਂ ਦੇ ਧਿਆਨਿਆਂ ਨੇ ਯਿਸੂ ਨੂੰ ਫੜ ਕੇ ਬੰਨ੍ਹ ਲਿਆ।
- 13 ਅਤੇ ਪਹਿਲਾਂ ਉਹ ਨੂੰ ਅੰਨਾਸ ਕੋਲ ਲੈ ਗਏ ਕਿਉਂ ਜੋ ਉਹ ਕਯਾਫਾ ਦਾ ਮੋਹਰਾ ਮੀ ਜਿਹੜਾ ਉਸ ਸਾਲ ਸਰਦਾਰ ਜਾਜਰ ਮੀ।
- 14 ਅਤੇ ਕਯਾਫਾ ਉਹੋ ਜੇ ਜਿਨ ਯਹੂਦੀਆਂ ਨੂੰ ਮਲਾਹ ਦਿੱਤੀ ਮੀ ਭਈ ਲੋਕਾਂ ਦੇ ਬਦਲੇ ਇੱਕ ਮਨੁੱਖ ਦਾ ਮਰਨਾ ਚੰਗਾ ਹੈ।
- 15 ਸਮਊਨ ਪਤਰਸ ਯਿਸੂ ਦੇ ਮਗਰ ਹੋ ਤੁਰਿਆ, ਨਾਲੇ ਇੱਕ ਹੋਰ ਚੇਲਾ ਵੀ। ਉਹ ਚੇਲਾ ਸਰਦਾਰ ਜਾਜਰ ਦਾ ਜਾਣੂ ਪਛਾਣੂ ਮੀ ਅਤੇ ਯਿਸੂ ਦੇ ਨਾਲ ਸਰਦਾਰ ਜਾਜਰ ਦੇ ਵੇਹੜੇ ਵਿੱਚ ਗਿਆ।
- 16 ਪਰ ਪਤਰਸ ਬਾਹਰ ਬੁਝੇ ਕੋਲ ਖੜੇ ਤਾ ਰਿਹਾ। ਫੇਰ ਉਹ ਦੂਜਾ ਚੇਲਾ ਜਿਹੜਾ ਸਰਦਾਰ ਜਾਜਰ ਦਾ ਜਾਣੂ ਪਛਾਣੂ ਮੀ ਬਾਹਰ ਨਿੱਕਲਿਆ ਅਤੇ ਦਰਬਾਨਣ ਨੂੰ ਕਹਿ ਕੇ ਪਤਰਸ ਨੂੰ ਅੰਦਰ ਲਿਆਇਆ।
- 17 ਤਾਂ ਉਸ ਗੱਲੀ ਨੇ ਜੋ ਦਰਬਾਨਣ ਮੀ ਪਤਰਸ ਨੂੰ ਆਖਿਆ, ਕੀ ਤੂੰ ਭੀ ਐਸ ਮਨੁੱਖ ਦੇ ਚੇਲਿਆਂ ਵਿੱਚੋਂ ਹੈਂ? ਉਹ ਬੋਲਿਆ, ਮੈਂ ਨਹੀਂ ਹਾਂ।
- 18 ਅਤੇ ਚਾਰਰ ਅਰ ਸਿਧਾਗੀ ਕੋਲਿਆਂ ਦੀ ਅੱਗ ਬਾਲ ਕੇ ਖੜੇ ਮੇਰ ਰੁਹੇ ਸਨ ਕਿਉਂ ਜੋ ਧਾਲਾ ਧੈਂਦਾ ਮੀ ਅਤੇ ਪਤਰਸ ਭੀ ਉਨ੍ਹਾਂ ਨਾਲ ਖੜਾ ਮੇਰ ਰਿਹਾ ਮੀ।

- 19 ਉਘਰੰਤ ਸਰਦਾਰ ਜਾਜਰ ਨੇ ਯਿਸੂ ਤੋਂ ਉਹ ਦੇ ਚੇਲਿਆਂ ਆਤੇ ਉਹ ਦੀ ਸਿੱਖਿਆ ਦੇ ਵਿਖੇ ਖੁੱਛਿਆ।
- 20 ਯਿਸੂ ਨੇ ਉਸ ਨੂੰ ਉੱਤਰ ਦਿੱਤਾ ਕਿ ਮੈਂ ਜਗਤ ਨਾਲ ਖੋਲ੍ਹ ਕੇ ਗੱਲਾਂ ਕੀਤੀਆਂ ਹਨ। ਮੈਂ ਸਮਾਜ ਆਤੇ ਹੈਰਲ ਵਿੱਚ ਜਿੱਥੇ ਸਭ ਯਹੂਦੀ ਟਿਕੋਟੇ ਹੁੰਦੇ ਹਨ ਸਦਾ ਉਘਦੇਮ ਕੀਤਾ ਹੈ ਆਤੇ ਮੈਂ ਉਹਲੇ ਵਿੱਚ ਕੁਝ ਨਹੀਂ ਕੀਤਾ।
- 21 ਤੂੰ ਮੈਥੋਂ ਕਿਉਂ ਖੁੱਛਦਾ ਹੈਂ? ਜਿਨ੍ਹਾਂ ਸੁਣਿਆ ਹੈ ਉਨ੍ਹਾਂ ਕੋਲੋਂ ਖੁੱਛ ਲੈ ਜੇ ਮੈਂ ਉਨ੍ਹਾਂ ਨੂੰ ਕੀ ਆਖਿਆ। ਵੇਖੋ ਮੈਂ ਜੇ ਕੁਝ ਆਖਿਆ ਸੇ ਉਹ ਜਾਣਦੇ ਹਨ।
- 22 ਆਰ ਜਦ ਉਹ ਨੇ ਇਉਂ ਕੀਤਾ ਤਦ ਸਿਧਾਗੀਆਂ ਵਿੱਚੋਂ ਟਿਕੋਟੇ ਨੇ ਜਿਹੜਾ ਕੋਲ ਖੜੋਤਾ ਸੀ ਯਿਸੂ ਨੂੰ ਚਖੇੜ ਮਾਰ ਕੇ ਕੀਤਾ, ਤੂੰ ਸਰਦਾਰ ਜਾਜਰ ਨੂੰ ਇਉਂ ਉੱਤਰ ਦਿੱਤਾ ਹੈਂ?
- 23 ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਜੇ ਮੈਂ ਬੁਰਾ ਕੀਤਾ ਤਾਂ ਤੂੰ ਬੁਰੇ ਦੀ ਗਵਾਹੀ ਦਿਹ ਘਰ ਜੇ ਮੈਂ ਚੰਗਾ ਕੀਤਾ ਤਾਂ ਮੈਨੂੰ ਕਿਉਂ ਮਾਰਦਾ ਹੈਂ?
- 24 ਤਾਂ ਆਨਾਮ ਨੇ ਉਹ ਨੂੰ ਬੱਧਾ ਗੋਟਿਆ ਕਯਾਫਾ ਸਰਦਾਰ ਜਾਜਰ ਦੇ ਕੋਲ ਖੱਲਿਆ।
- 25 ਆਤੇ ਸਮਊਨ ਘਤਰਮ ਖੜਾ ਮੇਰਦਾ ਸੀ. ਸੇ ਉਨ੍ਹਾਂ ਉਸ ਨੂੰ ਖੁੱਛਿਆ, ਕੀ ਤੂੰ ਭੀ ਉਹ ਦੇ ਚੇਲਿਆਂ ਵਿੱਚੋਂ ਹੈਂ? ਉਹ ਮੁੱਕਰ ਗਿਆ ਆਤੇ ਬੋਲਿਆ ਮੈਂ ਨਹੀਂ ਹਾਂ।
- 26 ਸਰਦਾਰ ਜਾਜਰ ਦੇ ਚਾਰਰਾਂ ਵਿੱਚੋਂ ਟਿਕੋਟੇ ਨੇ ਜਿਹੜਾ ਉਸ ਮਨੁੱਖ ਦਾ ਸਾਰ ਸੀ ਜਿਹ ਦਾ ਕੰਨ ਘਤਰਮ ਨੇ ਉਡਾ ਦਿੱਤਾ ਸੀ ਆਖਿਆ, ਭਲਾ, ਮੈਂ ਤੈਨੂੰ ਉਹ ਦੇ ਨਾਲ ਘਾਗ ਵਿੱਚ ਨਹੀਂ ਵੇਖਿਆ?
- 27 ਤਦ ਘਤਰਮ ਫੇਰ ਮੁੱਕਰ ਗਿਆ ਆਤੇ ਝਟ ਕੁੱਕੜ ਨੇ ਘਾਗ ਦਿੱਤੀ।
- 28 ਫੇਰ ਯਿਸੂ ਨੂੰ ਕਯਾਫਾ ਦੇ ਕੋਲੋਂ ਗਾਰਮ ਦੀ ਕਚਗਿਰੀ ਲੈ ਗਏ ਸਵੇਰ ਦਾ ਵੇਲਾ ਸੀ। ਉਹ ਆਘ ਕਚਗਿਰੀ ਦੇ ਆਂਦਰ ਨਾ ਗਏ ਭਈ ਕੀਤੇ ਭਿਰਮਟ ਨਾ ਹੋ ਜਾਣ ਘਰ ਘਮਾਗ ਦਾ ਭੇਜਨ ਖਾ ਮੱਕਣ।
- 29 ਉਘਰੰਤ ਖਿਲਾਤੁਸ ਨੇ ਉਨ੍ਹਾਂ ਦੇ ਕੋਲ ਘਾਗਰ ਆਣ ਕੇ ਆਖਿਆ, ਤੁਸੀਂ ਆਮ ਮਨੁੱਖ ਦੇ ਜੁੱਮੇ ਕੀ ਦੇਸ ਲਾਉਂਦੇ ਹੋ?
- 30 ਉਨ੍ਹਾਂ ਉੱਤਰ ਦੇ ਕੇ ਉਸ ਨੂੰ ਆਖਿਆ, ਜੇ ਇਹ ਬੁਰਿਆਰ ਨਾ ਹੁੰਦਾ ਤਾਂ ਆਸੀਂ ਉਹ ਨੂੰ ਤੁਹਾਡੇ ਗਵਾਲੇ ਨਾ ਕਰਦੇ।
- 31 ਤਦ ਖਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਘੇ ਇਹ ਨੂੰ ਲੈ ਜਾਓ ਆਤੇ ਆਘਣੀ ਸਰਾ ਆਨੁਸਾਰ ਉਹ ਦਾ ਨਿਥੇੜਾ ਕਰੋ। ਯਹੂਦੀਆਂ ਨੇ ਉਹ ਨੂੰ ਆਖਿਆ ਭਈ ਕਿਸੇ ਨੂੰ ਕਤਲ ਕਰਨਾ ਸਾਡੇ ਵੱਸ ਨਹੀਂ।
- 32 ਇਹ ਇਸ ਲਈ ਗੋਟਿਆ ਕਿ ਯਿਸੂ ਦਾ ਉਹ ਬਚਨ ਘੁਰਾ ਹੋਵੇ ਜਿਹੜਾ ਉਨ ਇਸ ਗੱਲ ਦਾ ਘਤਾ ਦੇਣ ਨੂੰ ਕੀਤਾ ਸੀ ਭਈ ਮੈਂ ਕੀਹੜੀ ਮੌਤ ਨਾਲ ਮਰਨਾ ਹੈ।
- 33 ਫੇਰ ਖਿਲਾਤੁਸ ਕਚਗਿਰੀ ਦੇ ਆਂਦਰ ਗਿਆ ਆਤੇ ਯਿਸੂ ਨੂੰ ਸੱਦ ਕੇ ਉਹ ਨੂੰ ਕੀਤਾ, ਭਲਾ, ਯਹੂਦੀਆਂ ਦਾ ਘਾਤਮਾਗ ਤੂੰ ਏਂ ਹੈਂ?
- 34 ਯਿਸੂ ਨੇ ਉੱਤਰ ਦਿੱਤਾ, ਕੀ ਤੂੰ ਇਹ ਗੱਲ ਆਘੇ ਆਖਦਾ ਹੈਂ ਘਾ ਹੋਰਨਾਂ ਮੇਰੇ ਵਿਖੇ ਤੈਨੂੰ ਦੱਸੀ ਹੈਂ?
- 35 ਖਿਲਾਤੁਸ ਨੇ ਆੱਗੋਂ ਕੀਤਾ, ਭਲਾ, ਮੈਂ ਯਹੂਦੀ ਹਾਂ? ਤੇਰੀ ਹੀ ਕੋਮ ਆਤੇ ਘਰਘਾਨ ਜਾਜਰਾਂ ਨੇ ਤੈਨੂੰ ਮੇਰੇ ਗਵਾਲੇ ਕੀਤਾ ਹੈ। ਤੈਂ ਕੀ ਕੀਤਾ?
- 36 ਯਿਸੂ ਨੇ ਉੱਤਰ ਦਿੱਤਾ ਕਿ ਮੇਰੀ ਘਾਤਮਾਗੀ ਇਸ ਜਗਤ ਤੋਂ ਨਹੀਂ। ਜੇ ਮੇਰੀ ਘਾਤਮਾਗੀ ਇਸ ਜਗਤ ਤੋਂ ਹੁੰਦੀ ਤਾਂ ਮੇਰੇ ਨੌਕਰ ਲੜਦੇ ਜੇ ਮੈਂ ਯਹੂਦੀਆਂ ਦੇ ਗਵਾਲੇ ਕੀਤਾ ਜਾਂਦਾ ਘਰ ਗੁਣ ਮੇਰੀ ਘਾਤਮਾਗੀ ਤਾਂ ਆਘੋਂ ਦੀ ਨਹੀਂ।
- 37 ਆੱਗੋਂ ਖਿਲਾਤੁਸ ਨੇ ਉਹ ਨੂੰ ਆਖਿਆ, ਤਾਂ ਫੇਰ ਤੂੰ ਘਾਤਮਾਗ ਹੈਂ? ਯਿਸੂ ਨੇ ਉੱਤਰ ਦਿੱਤਾ, ਸਤ ਬਚਨ, ਮੈਂ ਘਾਤਮਾਗ ਹੀ ਹਾਂ। ਮੈਂ ਇਸੇ ਲਈ ਜਨਮ ਘਾਗਿਆ ਆਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ। ਹੋਰ ਜੇ ਸਚਿਆਈ ਦਾ ਹੈ ਮੇਰਾ ਬਚਨ ਸੁਣਦਾ ਹੈ।
- 38 ਖਿਲਾਤੁਸ ਨੇ ਉਹ ਨੂੰ ਆਖਿਆ, ਸਚਿਆਈ ਹੁੰਦੀ ਕੀ ਹੈ? ਆਤੇ ਇਹ ਕੀ ਕੇ ਉਹ ਫੇਰ ਯਹੂਦੀਆਂ ਕੋਲ ਘਾਗਰ ਨਿੱਕਲਿਆ ਆਤੇ ਉਨ੍ਹਾਂ ਨੂੰ ਆਖਿਆ, ਮੈਂ ਉਹ ਦਾ ਕੋਈ ਦੇਸ ਨਹੀਂ ਵੇਖਦਾ।
- 39 ਘਰ ਤੁਹਾਡਾ ਇਹ ਦਸਤੂਰ ਹੈ ਜੇ ਮੈਂ ਤੁਹਾਡੇ ਲਈ ਘਮਾਗ ਦੇ ਸਮੇਂ ਇੱਕ ਨੂੰ ਛੱਡ ਦਿਆਂ। ਸੇ ਕੀ ਤੁਸੀਂ ਚਾਹੁੰਦੇ ਹੋ ਜੇ ਮੈਂ ਤੁਹਾਡੇ ਲਈ ਯਹੂਦੀਆਂ ਦੇ ਘਾਤਮਾਗ ਨੂੰ ਛੱਡ ਦਿਆਂ?
- 40 ਤਾਂ ਉਨ੍ਹਾਂ ਫੇਰ ਡੰਡ ਘਾ ਕੇ ਆਖਿਆ, ਇਸ ਨੂੰ ਨਹੀਂ ਘਰ ਬਰੱਘਾਮ ਨੂੰ! ਆਤੇ ਬਰੱਘਾਮ ਇੱਕ ਡਾਕੂ ਸੀ।

## ਕਾਂਡ 19

- 1 ਸੇ ਜਦ ਖਿਲਾਤੁਸ ਨੇ ਯਿਸੂ ਨੂੰ ਫੜ ਕੇ ਕੋਰੜੇ ਮਰਵਾਏ।
- 2 ਆਤੇ ਸਿਧਾਗੀਆਂ ਨੇ ਕੰਡਿਆਂ ਦਾ ਤਾਜ ਹੁੰਦ ਕੇ ਉਹ ਦੇ ਸਿਰ ਉੱਤੇ ਘਾਗਿਆ ਆਰ ਉਹ ਨੂੰ ਘੈਂਗਣੀ ਚੋਗਾ ਘਗਿਨਾਇਆ।
- 3 ਆਤੇ ਉਹ ਦੇ ਕੋਲ ਆਣ ਕੇ ਕੀਹਣ ਲੱਗੇ, ਹੇ ਯਹੂਦੀਆਂ ਦੇ ਘਾਤਮਾਗ ਨਮਸਕਾਰ! ਆਤੇ ਉਹ ਨੂੰ ਚਖੇੜਾਂ ਮਾਰੀਆਂ।
- 4 ਤਦ ਖਿਲਾਤੁਸ ਨੇ ਫੇਰ ਘਾਗਰ ਨਿੱਕਲ ਕੇ ਉਨ੍ਹਾਂ ਨੂੰ ਆਖਿਆ, ਵੇਖੋ ਮੈਂ ਉਹ ਨੂੰ ਤੁਹਾਡੇ ਕੋਲ ਘਾਗਰ ਲਿਆਉਂਦਾ ਹਾਂ ਤਾਂ ਤੁਸੀਂ ਜਾਣੋ ਭਈ ਮੈਂ ਉਹ ਦਾ ਕੋਈ ਦੇਸ ਨਹੀਂ ਵੇਖਦਾ ਹਾਂ।
- 5 ਤਾਂ ਯਿਸੂ ਕੰਡਿਆਂ ਦਾ ਤਾਜ ਕੱਢੇ ਆਤੇ ਘੈਂਗਣੀ ਚੋਗਾ ਘਗਿਨੇ ਘਾਗਰ ਨਿੱਕਲਿਆ, ਆਰ ਖਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਵੇਖੋ ਆਮ ਮਨੁੱਖ ਨੂੰ!

- 6 ਜਾਂ ਖਰਯਾਨ ਜਾਜਰਾਂ ਅਤੇ ਸਿਧਾਗੀਆਂ ਨੇ ਉਹ ਨੂੰ ਡਿੱਠਾ ਤਾਂ ਉਹ ਡੰਡ ਧਾ ਕੇ ਬੋਲੇ, ਉਹ ਨੂੰ ਮਲੀਬ ਦਿਓ, ਮਲੀਬ ਦਿਓ! ਖਿਲਾਤੁਮ ਨੇ ਉਨ੍ਹਾਂ ਨੂੰ ਰਿਹਾ, ਤੁਸੀਂ ਆਏ ਇਹ ਨੂੰ ਲੈ ਕੇ ਮਲੀਬ ਦਿਓ ਕਿਉਂ ਜੋ ਮੈਂ ਇਹ ਦਾ ਕੋਈ ਦੋਸ਼ ਨਹੀਂ ਵੇਖਦਾ ਹਾਂ।
- 7 ਯਹੂਦੀਆਂ ਨੇ ਉਹ ਨੂੰ ਉੱਤਰ ਦਿੱਤਾ ਕਿ ਮਾਡੇ ਕੋਲ ਸਰਾ ਹੈ ਅਤੇ ਉਸ ਸਰਾ ਅਨੁਸਾਰ ਇਹ ਮਰਨ ਜੋਗ ਹੈ ਇਸ ਲਈ ਜੇ ਇਹ ਨੇ ਆਖਣੇ ਆਖ ਨੂੰ ਖਰਮੇਸੁਰ ਦਾ ਖੁੱਤਰ ਬਣਾਇਆ।
- 8 ਜਦ ਖਿਲਾਤੁਮ ਨੇ ਇਹ ਗੱਲ ਸੁਣੀ ਤਦ ਹੋਰ ਵੀ ਡਰ ਗਿਆ।
- 9 ਅਤੇ ਰਚਗਿਰੀ ਦੇ ਅੰਦਰ ਫੇਰ ਜਾ ਕੇ ਯਿਸੂ ਤੋਂ ਖੁੱਛਿਆ, ਤੂੰ ਕਿੱਥੋਂ ਦਾ ਹੈਂ? ਖਰ ਯਿਸੂ ਨੇ ਉਹ ਨੂੰ ਉੱਤਰ ਨਾ ਦਿੱਤਾ।
- 10 ਤਦ ਖਿਲਾਤੁਮ ਨੇ ਉਸ ਨੂੰ ਆਖਿਆ, ਤੂੰ ਮੇਰੇ ਨਾਲ ਨਹੀਂ ਬੋਲਦਾ? ਕੀ ਤੂੰ ਨਹੀਂ ਜਾਣਦਾ ਜੇ ਇਹ ਮੇਰੇ ਵੱਸ ਵਿਚ ਹੈ ਕਿ ਭਾਵੇਂ ਤੈਨੂੰ ਛੱਡ ਦਿਆਂ ਭਾਵੇਂ ਤੈਨੂੰ ਮਲੀਬ ਉੱਤੇ ਚੜ੍ਹਾਵਾਂ?
- 11 ਯਿਸੂ ਨੇ ਉਹ ਨੂੰ ਉੱਤਰ ਦਿੱਤਾ ਜੋ ਤੈਨੂੰ ਇਹ ਉੱਧਰੋਂ ਨਾ ਦਿੱਤਾ ਜਾਂਦਾ ਤਾਂ ਮੇਰੇ ਉੱਤੇ ਤੇਰਾ ਕੁਝ ਵੱਸ ਨਾ ਚੱਲਦਾ। ਇਸ ਸਾਰਨ ਜਿਨ ਮੈਨੂੰ ਤੇਰੇ ਹਵਾਲੇ ਕੀਤਾ ਉਹ ਦਾ ਧਾਧ ਵੱਧ ਹੈ।
- 12 ਇਸ ਗੱਲ ਕਰਕੇ ਖਿਲਾਤੁਮ ਨੇ ਉਸ ਦੇ ਛੱਡਣ ਦੀ ਭਾਲ ਕੀਤੀ ਖਰ ਯਹੂਦੀ ਡੰਡ ਧਾ ਕੇ ਕਹਿਣ ਲੱਗੇ, ਜੇ ਤੂੰ ਇਹ ਨੂੰ ਛੱਡ ਦੇਵੇਂ ਤਾਂ ਤੂੰ ਕੈਸਰ ਦਾ ਮਿੱਤਰ ਨਹੀਂ! ਹਰੇਰ ਜੋ ਆਖਣੇ ਆਖ ਨੂੰ ਖਾਤਮਾਗ ਬਣਾਉਂਦਾ ਹੈ ਮੈਂ ਕੈਸਰ ਦੇ ਵਿਰੁੱਧ ਬੋਲਦਾ ਹੈ।
- 13 ਤਦ ਖਿਲਾਤੁਮ ਏਹ ਗੱਲਾਂ ਸੁਣ ਕੇ ਯਿਸੂ ਨੂੰ ਬਾਹਰ ਲਿਆਇਆ ਅਤੇ ਉਸ ਥਾਂ ਜਿਹੜਾ ਖੱਬਰ ਦਾ ਚਬੂਤਰਾ ਇਬਰਾਨੀ ਭਾਖਿਆ ਵਿੱਚ ਗੱਬਬਾ ਕਰਕੇ ਆਖੀਦਾ ਹੈ ਅਦਾਲਤ ਦੀ ਗੱਦੀ ਉੱਤੇ ਬਹਿ ਗਿਆ।
- 14 ਇਹ ਖਮਾਗ ਦੀ ਤਿਆਰੀ ਦਾ ਦਿਨ ਅਤੇ ਦੁਖਿਰ ਦਾ ਵੇਲਾ ਸੀ ਅਤੇ ਉਹ ਨੇ ਯਹੂਦੀਆਂ ਨੂੰ ਰਿਹਾ ਭਈ ਵੇਖੇ ਯੋਗ ਤੁਹਾਡਾ ਖਾਤਮਾਗ!
- 15 ਤਦ ਉਹ ਡੰਡ ਧਾ ਉੱਠੇ ਕਿ ਲੈ ਜਾਓ, ਲੈ ਜਾਓ! ਉਹ ਨੂੰ ਮਲੀਬ ਦਿਓ! ਖਿਲਾਤੁਮ ਨੇ ਉਨ੍ਹਾਂ ਨੂੰ ਆਖਿਆ, ਮੈਂ ਤੁਹਾਡੇ ਖਾਤਮਾਗ ਨੂੰ ਮਲੀਬ ਦਿਆਂ? ਖਰਯਾਨ ਜਾਜਰਾਂ ਨੇ ਉੱਤਰ ਦਿੱਤਾ ਕਿ ਕੈਸਰ ਬਿਨਾ ਮਾਡਾ ਕੋਈ ਖਾਤਮਾਗ ਨਹੀਂ ਹੈ।
- 16 ਮੈਂ ਉਹ ਨੇ ਉਸ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਭਈ ਉਹ ਮਲੀਬ ਉੱਤੇ ਚੜ੍ਹਾਇਆ ਜਾਵੇ।
- 17 ਤਦ ਉਨ੍ਹਾਂ ਨੇ ਯਿਸੂ ਨੂੰ ਫੜ ਲਿਆ ਅਤੇ ਉਹ ਆਏ ਮਲੀਬ ਚੁੱਕੀ ਬਾਹਰ ਉਸ ਥਾਂ ਨੂੰ ਗਿਆ ਜਿਹੜਾ ਖੋਖਰੀ ਦਾ ਕਹਾਉਂਦਾ ਅਤੇ ਇਬਰਾਨੀ ਭਾਖਿਆ ਵਿੱਚ ਉਹ ਨੂੰ ਗਲਗਬਾ ਕਹਿੰਦੇ ਹਨ।
- 18 ਉੱਥੇ ਉਨ੍ਹਾਂ ਉਸ ਨੂੰ ਅਰ ਉਸ ਦੇ ਨਾਲ ਹੋਰ ਦੋਹੇ ਨੂੰ ਮਲੀਬ ਉੱਤੇ ਚੜ੍ਹਾਇਆ, ਇੱਕ ਯੋਧਰ ਤੇ ਇੱਕ ਉੱਧਰ ਅਤੇ ਯਿਸੂ ਵਿਚਾਲੇ।
- 19 ਅਤੇ ਖਿਲਾਤੁਮ ਨੇ ਇੱਕ ਖੱਟੀ ਵੀ ਲਿਖਾ ਕੇ ਮਲੀਬ ਉੱਤੇ ਲਾਈ ਅਤੇ ਇਹ ਲਿਖਿਆ ਹੋਇਆ ਸੀ, "ਯਿਸੂ ਨਾਮਰੀ ਯਹੂਦੀਆਂ ਦਾ ਖਾਤਮਾਗ"।
- 20 ਤਦ ਉਸ ਖੱਟੀ ਨੂੰ ਬਹੁਤਿਆਂ ਯਹੂਦੀਆਂ ਨੇ ਵਾਚਿਆ ਕਿਉਂ ਜੋ ਉਹ ਥਾਂ ਜਿੱਥੇ ਯਿਸੂ ਮਲੀਬ ਉੱਤੇ ਚੜ੍ਹਾਇਆ ਗਿਆ ਸੀ ਸਹਿਰੋਂ ਨੇੜੇ ਸੀ ਅਰ ਉਹ ਇਬਰਾਨੀ ਅਤੇ ਲਾਤੀਨੀ ਅਤੇ ਯੂਨਾਨੀ ਭਾਖਿਆਂ ਵਿੱਚ ਲਿਖਿਆ ਹੋਇਆ ਸੀ।
- 21 ਤਾਂ ਯਹੂਦੀਆਂ ਦੇ ਖਰਯਾਨ ਜਾਜਰਾਂ ਨੇ ਖਿਲਾਤੁਮ ਨੂੰ ਆਖਿਆ ਕਿ "ਯਹੂਦੀਆਂ ਦਾ ਖਾਤਮਾਗ" ਨਾ ਲਿਖੋ ਖਰ ਇਹ ਕਿ "ਉਹ ਨੇ ਰਿਹਾ ਕਿ ਮੈਂ ਯਹੂਦੀਆਂ ਦਾ ਖਾਤਮਾਗ ਹਾਂ"।
- 22 ਖਿਲਾਤੁਮ ਨੇ ਉੱਤਰ ਦਿੱਤਾ ਭਈ ਮੈਂ ਜੋ ਲਿਖਿਆ ਮੈਂ ਲਿਖਿਆ।
- 23 ਫੇਰ ਸਿਧਾਗੀਆਂ ਨੇ ਜਾਂ ਯਿਸੂ ਨੂੰ ਮਲੀਬ ਉੱਤੇ ਚੜ੍ਹਾਇਆ ਸੀ ਤਾਂ ਉਹ ਦੇ ਬਸਤਰ ਲੈ ਕੇ ਚਾਰ ਹਿੱਸੇ ਕੀਤੇ, ਹਰੇਰ ਸਿਧਾਗੀ ਦੇ ਲਈ ਇੱਕ ਇੱਕ ਹਿੱਸਾ ਅਤੇ ਕੁਝਤਾ ਵੀ ਲੈ ਲਿਆ, ਅਰ ਉਹ ਕੁਝਤਾ ਸੀਤੇ ਬਿਨਾ ਉੱਧਰੋਂ ਮਾਰਾ ਬੁਣਿਆ ਹੋਇਆ ਸੀ।
- 24 ਇਸ ਲਈ ਉਨ੍ਹਾਂ ਆਖਮ ਵਿੱਚੀ ਰਿਹਾ, ਅਸੀਂ ਇਹ ਨੂੰ ਨਾ ਖਾੜੀਏ ਖਰ ਇਹ ਦੇ ਉੱਤੇ ਗੁਣੇ ਖਾਈਏ ਜੋ ਇਹ ਰਿਹ ਨੂੰ ਲੱਭੇ। ਇਹ ਇਸ ਲਈ ਹੋਇਆ ਭਈ ਇਹ ਲਿਖਤ ਖੁਰੀ ਹੋਵੇ- ਉਨ੍ਹਾਂ ਮੇਰੇ ਕੱਧੜੇ ਆਖਮ ਵਿੱਚੀਂ ਵੰਡ ਲਏ, ਅਤੇ ਮੇਰੇ ਲਿਖਮ ਉੱਤੇ ਗੁਣੇ ਖਾਏ।
- 25 ਮੈਂ ਸਿਧਾਗੀਆਂ ਨੇ ਇਹੋ ਕੀਤਾ ਅਤੇ ਯਿਸੂ ਦੀ ਮਲੀਬ ਦੇ ਮੁੱਢ ਉਹ ਦੀ ਖਾਤਾ ਅਰ ਉਹ ਦੀ ਖਾਮੀ ਕਲੇਖਾਮ ਦੀ ਖਤਨੀ ਮਰਿਯਮ ਅਤੇ ਮਰਿਯਮ ਮਗਦਲੀਨੀ ਖਲੋਤੀਆਂ ਸਨ।
- 26 ਤਦ ਯਿਸੂ ਨੇ ਆਖਣੀ ਖਾਤਾ ਨੂੰ ਅਤੇ ਉਸ ਚੋਲੇ ਨੂੰ ਜਿਹ ਦੇ ਨਾਲ ਉਹ ਖਿਲਾਰ ਕਰਦਾ ਸੀ ਕੋਲ ਖਲੋਤੇ ਵੇਖ ਕੇ ਆਖਣੀ ਖਾਤਾ ਨੂੰ ਆਖਿਆ, ਹੇ ਬੀਬੀ ਜੀ, ਯੋਗ ਵੇਖ ਤੇਰਾ ਖੁੱਤਰ।
- 27 ਫੇਰ ਉਸ ਚੋਲੇ ਨੂੰ ਰਿਹਾ, ਯੋਗ ਵੇਖ ਤੇਰੀ ਖਾਤਾ, ਅਤੇ ਉਸੇ ਵੇਲੇ ਉਹ ਚੋਲਾ ਉਸ ਨੂੰ ਆਖਣੇ ਖਰ ਲੈ ਗਿਆ।
- 28 ਇਹ ਦੇ ਖਿੱਛੋਂ ਯਿਸੂ ਨੇ ਇਹ ਜਾਣ ਕੇ ਭਈ ਗੁਣ ਮੱਭੇ ਕੁਝ ਖੁਰਾ ਹੋ ਚੁੱਕਿਆ ਲਿਖਤ ਦੇ ਮੰਧੁਰਣ ਹੋਣ ਲਈ ਆਖਿਆ, ਮੈਂ ਤਿਹਾਇਆਂ ਹਾਂ।
- 29 ਉੱਥੇ ਇੱਕ ਭਾਂਡਾ ਸਿਰਕੇ ਦਾ ਭਰਿਆ ਹੋਇਆ ਖਰਿਆ ਸੀ ਮੈਂ ਉਨ੍ਹਾਂ ਨੇ ਇੱਕ ਸਰਥਜ ਸਿਰਕੇ ਨਾਲ ਭਰਿਆ ਹੋਇਆ ਜੂਫੇ ਦੀ ਛਿਟੀ ਤੇ ਬੰਨ੍ਹ ਕੇ ਉਹ ਦੇ ਮੂੰਹ ਤਾਈ ਖੁਚਾਇਆ।
- 30 ਮੈਂ ਜਾਂ ਯਿਸੂ ਨੇ ਸਿਰਕਾ ਲਿਆ ਤਾਂ ਆਖਿਆ, ਖੁਰਾ ਹੋਇਆ ਹੈ। ਤਦ ਉਹ ਨੇ ਸਿਰ ਨਿਵਾ ਕੇ ਜਾਨ ਦੇ ਦਿੱਤੀ।
- 31 ਤਾਂ ਯਹੂਦੀਆਂ ਨੇ ਇਸ ਲਈ ਜੋ ਉਹ ਤਿਆਰੀ ਦਾ ਦਿਨ ਸੀ ਖਿਲਾਤੁਮ ਅੱਗੇ ਬੇਨਤੀ ਕੀਤੀ ਭਈ ਉਨ੍ਹਾਂ ਦੀਆਂ ਲੱਤਾਂ ਤੋੜੀਆਂ ਜਾਣ ਅਤੇ ਉਹ ਉਤਾਰੇ ਜਾਣ ਤਾਂ ਜੋ ਲੋਥਾਂ ਸਬਤ ਦੇ ਦਿਨ ਮਲੀਬ ਉੱਤੇ ਨਾ ਕਹਿਣ ਕਿਉਂ ਜੋ ਉਸ ਸਬਤ ਦਾ ਦਿਨ ਇੱਕ ਵੱਡਾ ਦਿਨ ਸੀ।
- 32 ਤਦ ਸਿਧਾਗੀਆਂ ਨੇ ਆਣ ਕੇ ਖਹਿਲੇ ਦੀਆਂ ਲੱਤਾਂ ਤੋੜੀਆਂ ਅਤੇ ਖਿੱਛੋਂ ਦੁਣੇ ਦੀਆਂ ਵੀ ਜਿਹੜਾ ਉਹ ਦੇ ਨਾਲ ਮਲੀਬ ਉੱਤੇ ਚੜ੍ਹਾਇਆ ਹੋਇਆ ਸੀ।

- 33 ਧਰ ਯਿਸੂ ਦੇ ਰੋਲ ਆਣ ਕੇ ਜਾਂ ਉਨ੍ਹਾਂ ਵੇਖਿਆ ਜੇ ਉਹ ਮਰ ਚੁੱਕਿਆ ਹੈ ਤਾਂ ਉਹ ਦੀਆਂ ਲੱਤਾਂ ਨਾ ਤੋੜੀਆਂ।
- 34 ਧਰ ਸਿਧਾਗੀਆਂ ਵਿੱਚੋਂ ਇੱਕ ਨੇ ਘਰਛੀ ਨਾਲ ਉਹ ਦੀ ਵੱਖੀ ਵਿੰਨ੍ਹੀ ਅਤੇ ਉਵੇਂ ਹੀ ਲਗੂ ਅਤੇ ਪਾਣੀ ਨਿੱਕਲਿਆ।
- 35 ਅਰ ਜਿਹ ਨੇ ਇਹ ਵੇਖਿਆ ਹੈ ਉਹ ਨੇ ਸਾਖੀ ਦਿੱਤੀ ਹੈ ਅਤੇ ਉਹ ਦੀ ਸਾਖੀ ਸਤ ਹੈ ਅਰ ਉਹ ਜਾਣਦਾ ਹੈ ਭਈ ਸਤ ਆਖਦਾ ਹੈ ਇਸ ਲਈ ਜੇ ਤੁਸੀਂ ਵੀ ਨਿਹਚਾ ਕਰੋ।
- 36 ਰਿਉਰਿ ਏਹ ਗੱਲਾਂ ਇਸ ਲਈ ਹੋਈਆਂ ਜੋ ਇਹ ਲਿਖਤ ਯੂਰੀ ਹੋਵੇ ਭਈ ਉਹ ਦੀ ਕੋਈ ਹੱਡੀ ਤੋੜੀ ਨਾ ਜਾਵੇਗੀ।
- 37 ਫੇਰ ਇਹ ਦੂਜੀ ਲਿਖਤ ਹੈ ਕਿ ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ ਹੈ ਉਹ ਉਸ ਉੱਤੇ ਨਿਗਾਹ ਕਰਨਗੇ।
- 38 ਇਹ ਦੇ ਖਿੱਛੇ ਅਰਿਮਬੇਆ ਦੇ ਯੂਸੂਫ ਨੇ ਜਿਹੜਾ ਯਹੂਦੀਆਂ ਦੇ ਡਰ ਦੇ ਮਾਰੇ ਗੁੱਝਾ ਗੁੱਝਾ ਯਿਸੂ ਦਾ ਚੇਲਾ ਸੀ ਖਿਲਾਤੁਮ ਕੋਲ ਅਰਜ਼ ਕੀਤੀ ਜੋ ਮੈਂ ਯਿਸੂ ਦੀ ਲੋਥ ਲੈ ਜਾਵਾਂ, ਅਰ ਖਿਲਾਤੁਮ ਨੇ ਗੁਰਮ ਦੇ ਦਿੱਤਾ। ਮੇ ਉਹ ਆਇਆ ਅਰ ਉਹ ਦੀ ਲੋਥ ਲੈ ਗਿਆ
- 39 ਅਤੇ ਨਿਕਦੇਮਸ ਵੀ ਜਿਹੜਾ ਖਹਿਲਾਂ ਉਹ ਦੇ ਕੋਲ ਗਤ ਨੂੰ ਆਇਆ ਸੀ ਖੰਜਾਗੁਰ ਮੋਰ ਗੰਧਰਮ ਅਤੇ ਉਦ ਰਲੇ ਹੋਏ ਲਿਆਇਆ।
- 40 ਫੇਰ ਉਨ੍ਹਾਂ ਯਿਸੂ ਦੀ ਲੋਥ ਲੈ ਕੇ ਉਹ ਨੂੰ ਸੁਗੰਧਾਂ ਨਾਲ ਮਹੀਨ ਕਥੜੇ ਵਿੱਚ ਵਲਹੋਟਿਆ ਜਿਵੇਂ ਯਹੂਦੀਆਂ ਦੇ ਕਠਨਾਉਣ ਕਠਨਾਉਣ ਦੀ ਸੀਤ ਸੀ
- 41 ਅਰ ਉਸ ਥਾਂ ਜਿੱਥੇ ਉਹ ਨੂੰ ਸਲੀਬ ਉੱਤੇ ਚੜ੍ਹਾਇਆ ਸੀ ਇੱਕ ਥਾਗ ਸੀ ਅਤੇ ਉਸ ਥਾਗ ਵਿੱਚ ਇੱਕ ਨਵੀਂ ਕਬਰ ਸੀ ਜਿਸ ਦੇ ਵਿੱਚ ਕੋਈ ਨਹੀਂ ਸੀ ਰੱਖਿਆ ਗਿਆ।
- 42 ਮੇ ਯਹੂਦੀਆਂ ਦੀ ਤਿਆਰੀ ਦੇ ਦਿਨ ਦੇ ਕਾਰਨ ਉਨ੍ਹਾਂ ਯਿਸੂ ਨੂੰ ਉੱਥੇ ਹੀ ਰੱਖਿਆ ਕਿਉਂ ਜੋ ਇਹ ਕਬਰ ਖੋਲ੍ਹੀ ਸੀ।

## ਕਾਂਡ 20

- 1 ਹਫਤੇ ਦੇ ਖਹਿਲੇ ਦਿਨ ਮਰਿਯਮ ਮਗਦਲੀਨੀ ਤੜਕੇ ਜਦੋਂ ਆਨਹੋਰਾ ਹੀ ਸੀ ਕਬਰ ਉੱਤੇ ਆਈ ਅਰ ਖੱਬਰ ਨੂੰ ਕਬਰ ਉੱਤੇ ਸਰਕਾਇਆ ਹੋਇਆ ਵੇਖਿਆ।
- 2 ਤਾਂ ਉਹ ਸਮਝਿਓ ਪਤਰਮ ਅਤੇ ਉਸ ਦੂਜੇ ਚੇਲੇ ਦੇ ਕੋਲ ਜਿਹ ਨੂੰ ਯਿਸੂ ਤੋਹ ਕਰਦਾ ਸੀ ਭੱਜੀ ਆਈ ਅਤੇ ਉਨ੍ਹਾਂ ਨੂੰ ਆਖਿਆ, ਪਰਭੂ ਨੂੰ ਕਬਰ ਵਿੱਚੋਂ ਕੱਢ ਲੈ ਗਏ ਅਤੇ ਮੈਨੂੰ ਪਤਾ ਨਹੀਂ ਭਈ ਉਹ ਨੂੰ ਕਿੱਥੇ ਰੱਖਿਆ!
- 3 ਉਪਰੰਤ ਪਤਰਮ ਅਰ ਦੂਜਾ ਚੇਲਾ ਨਿੱਕਲੇ ਅਤੇ ਕਬਰ ਦੀ ਵੱਲ ਗਏ।
- 4 ਅਰ ਉਹ ਦੋਵੇਂ ਇਕੱਠੇ ਭੱਜੇ ਪਰ ਦੂਜਾ ਚੇਲਾ ਪਤਰਮ ਨਾਲੋਂ ਛੇਤੀ ਭੱਜ ਕੇ ਅੱਗੇ ਲੰਘ ਗਿਆ ਅਤੇ ਕਬਰ ਕੋਲ ਖਹਿਲਾਂ ਆਇਆ।
- 5 ਅਤੇ ਉਹ ਨੇ ਨਿਉਂ ਕੇ ਜਾਂ ਝਾਤੀ ਮਾਰੀ ਤਾਂ ਕਤਾਨੀ ਕੱਥੜੇ ਪਏ ਹੋਏ ਡਿੱਠੇ ਪਰ ਉਹ ਅੰਦਰ ਨਾ ਗਿਆ।
- 6 ਤਦ ਸਮਝਿਓ ਪਤਰਮ ਵੀ ਉਹ ਦੇ ਮਗਰੋਂ ਆ ਖੁੱਜਿਆ ਅਤੇ ਕਬਰ ਦੇ ਅੰਦਰ ਜਾ ਕੇ ਵੀ ਵੇਖਦਾ ਹੈ ਜੋ ਕਤਾਨੀ ਕੱਥੜੇ ਪਏ ਹੋਏ ਹਨ
- 7 ਅਤੇ ਉਹ ਰੁਮਾਲ ਜਿਹੜਾ ਉਸ ਦੇ ਸਿਰ ਉੱਤੇ ਥੱਪਾ ਹੋਇਆ ਸੀ ਉਨ੍ਹਾਂ ਕਤਾਨੀ ਕੱਥੜਿਆਂ ਦੇ ਨਾਲ ਹੈ ਨਹੀਂ ਪਰ ਵਲਹੋਟਿਆ ਹੋਇਆ ਇੱਕ ਥਾਂ ਵੱਖਰਾ ਖਿਆ ਹੈ।
- 8 ਮੇ ਤਦ ਉਹ ਦੂਜਾ ਚੇਲਾ ਵੀ ਜੋ ਕਬਰ ਉੱਤੇ ਖਹਿਲਾਂ ਆਇਆ ਸੀ ਅੰਦਰ ਗਿਆ ਅਤੇ ਉਹ ਨੇ ਵੇਖ ਕੇ ਪਰਤੀਤ ਕੀਤੀ।
- 9 ਕਿਉਂ ਜੋ ਉਨ੍ਹਾਂ ਆਜੇ ਇਸ ਲਿਖਤ ਦਾ ਅਰਥ ਨਹੀਂ ਸਮਝਿਆ ਸੀ ਭਈ ਉਸ ਨੇ ਮੁਰਦਿਆਂ ਵਿੱਚੋਂ ਜੀ ਉੱਠਣਾ ਹੈ।
- 10 ਤਾਂ ਉਹ ਚੇਲੇ ਆਪਣੇ ਘਰ ਨੂੰ ਫਿਰ ਮੁੜ ਗਏ।
- 11 ਪਰ ਮਰਿਯਮ ਕਾਗਰ ਕਬਰ ਉੱਤੇ ਰੋਂਦੀ ਖੜੀ ਰਹੀ। ਮੇ ਰੋਂਦੀ ਰੋਂਦੀ ਉਸ ਨੇ ਨਿਉਂ ਕੇ ਜਾਂ ਕਬਰ ਵਿੱਚ ਝਾਤੀ ਮਾਰੀ
- 12 ਤਾਂ ਵੀ ਵੇਖਦੀ ਹੈ ਜੋ ਦੋ ਦੂਤ ਚਿੱਟਾ ਖਹਿਰਾਵਾ ਖਹਿਨੇ ਹੋਏ ਇੱਕ ਸਿਰਗਾਣੇ ਅਤੇ ਦੂਜਾ ਖੁਆਂਦੀ ਜਿੱਥੇ ਯਿਸੂ ਦੀ ਲੋਥ ਪਈ ਸੀ ਥੈਠੇ ਹਨ।
- 13 ਅਤੇ ਉਨ੍ਹਾਂ ਉਸ ਨੂੰ ਆਖਿਆ, ਹੇ ਬੀਬੀ, ਤੂੰ ਕਿਉਂ ਰੋਂਦੀ ਹੈਂ? ਉਸ ਨੇ ਉਨ੍ਹਾਂ ਨੂੰ ਆਖਿਆ, ਇਸ ਲਈ ਜੋ ਮੇਰੇ ਪਰਭੂ ਨੂੰ ਲੈ ਗਏ ਅਤੇ ਮੈਨੂੰ ਪਤਾ ਨਹੀਂ ਜੋ ਉਹ ਨੂੰ ਕਿੱਥੇ ਰੱਖਿਆ।
- 14 ਇਹ ਕਹਿ ਕੇ ਉਹ ਖਿੱਛੇ ਮੁੜੀ ਅਤੇ ਯਿਸੂ ਨੂੰ ਖਲੋਤਾ ਵੇਖਿਆ ਅਰ ਨਾ ਸਿਆਤਾ ਭਈ ਇਹ ਯਿਸੂ ਹੈ।
- 15 ਯਿਸੂ ਨੇ ਉਸ ਨੂੰ ਕਿਹਾ, ਹੇ ਬੀਬੀ ਤੂੰ ਕਿਉਂ ਰੋਂਦੀ ਹੈਂ? ਕਿਹ ਨੂੰ ਭਾਲਦੀ ਹੈਂ? ਉਸ ਨੇ ਇਹ ਜਾਣ ਕੇ ਜੋ ਇਹ ਥਾਗਵਾਨ ਹੈ ਉਹ ਨੂੰ ਆਖਿਆ, ਮਗਰਾਜ ਜੋ ਉਹ ਨੂੰ ਤੂੰ ਲੈ ਗਿਆ ਹੈ ਤਾਂ ਮੈਨੂੰ ਦੱਸ ਭਈ ਤੂੰ ਉਹ ਨੂੰ ਕਿੱਥੇ ਰੱਖਿਆ ਹੈ ਅਤੇ ਮੈਂ ਉਹ ਨੂੰ ਲੈ ਜਾਵਾਂਗੀ।
- 16 ਯਿਸੂ ਨੇ ਉਸ ਨੂੰ ਕਿਹਾ, ਹੇ ਮਰਿਯਮ! ਉਸ ਨੇ ਫਿਰ ਕੇ ਉਹ ਨੂੰ ਇਥਰਾਨੀ ਭਾਖਿਆ ਵਿੱਚ ਕਿਹਾ, ਹੇ ਰੱਬੇਨੀ! ਅਰਥਾਤ ਹੇ ਗੁਰੂ!
- 17 ਯਿਸੂ ਨੇ ਉਸ ਨੂੰ ਆਖਿਆ, ਮੈਨੂੰ ਨਾ ਛੋਹ ਕਿਉਂ ਜੋ ਮੈਂ ਆਜੇ ਖਿਤਾ ਦੇ ਕੋਲ ਉੱਪਰ ਨਹੀਂ ਗਿਆ ਹਾਂ ਪਰ ਮੇਰੇ ਭਰਾਵਾਂ ਕੋਲ ਜਾਗ ਅਤੇ ਉਨ੍ਹਾਂ ਨੂੰ ਆਖ ਭਈ ਮੈਂ ਉੱਪਰ ਆਪਣੇ ਖਿਤਾ ਅਰ ਤੁਹਾਡੇ ਖਿਤਾ ਕੋਲ ਆਪਣੇ ਪਰਮੇਸੁਰ ਅਤੇ ਤੁਹਾਡੇ ਪਰਮੇਸੁਰ ਕੋਲ ਜਾਂਦਾ ਹਾਂ।
- 18 ਮਰਿਯਮ ਮਗਦਲੀਨੀ ਆਈ ਅਤੇ ਚੇਲਿਆਂ ਨੂੰ ਕਿਹਾ, ਮੈਂ ਪਰਭੂ ਨੂੰ ਵੇਖਿਆ ਹੈ ਅਤੇ ਉਨ ਮੈਨੂੰ ਏਹ ਕਥਨ ਕਰੇ!
- 19 ਫੇਰ ਉਸੇ ਦਿਨ ਜੋ ਹਫਤੇ ਦਾ ਖਹਿਲਾ ਦਿਨ ਸੀ ਜਾਂ ਸੰਝ ਹੋਈ ਤਾਂ ਜਿੱਥੇ ਉਹ ਚੇਲੇ ਸਨ ਅਰ ਯਹੂਦੀਆਂ ਦੇ ਡਰ ਦੇ ਮਾਰੇ ਬੁਰੇ ਵੱਜੇ ਹੋਏ ਸਨ ਯਿਸੂ ਆਇਆ ਅਤੇ ਵਿਚਕਾਰ ਖਲੋ ਕੇ ਉਨ੍ਹਾਂ ਨੂੰ ਆਖਿਆ, ਤੁਹਾਡੀ ਸਾਂਤੀ ਹੋਵੇ।
- 20 ਇਹ ਕਹਿ ਕੇ ਉਨ ਆਪਣੇ ਗੱਥ ਅਰ ਵੱਖੀ ਉਨ੍ਹਾਂ ਨੂੰ ਵਿਖਾਲੀ! ਤਾਂ ਚੇਲੇ ਪਰਭੂ ਨੂੰ ਵੇਖ ਕੇ ਨਿਗਲ ਹੋਏ!
- 21 ਤਦ ਯਿਸੂ ਨੇ ਫੇਰ ਉਨ੍ਹਾਂ ਨੂੰ ਆਖਿਆ, ਤੁਹਾਡੀ ਸਾਂਤੀ ਹੋਵੇ! ਜਿਵੇਂ ਖਿਤਾ ਨੇ ਮੈਨੂੰ ਖੱਲਿਆ ਹੈ ਤਿਵੇਂ ਮੈਂ ਵੀ ਤੁਹਾਨੂੰ ਖੱਲਦਾ ਹਾਂ।

- 22 ਉਸ ਨੇ ਇਹ ਰਹਿ ਕੇ ਉਨ੍ਹਾਂ ਉੱਤੇ ਫੂਰ ਮਾਰੀ ਅਤੇ ਰਿਹਾ, ਤੁਸੀਂ ਪਵਿੱਤਰ ਆਤਮਾ ਲਓ।
- 23 ਜਿਨ੍ਹਾਂ ਦੇ ਪਾਪ ਤੁਸੀਂ ਮਾਫ਼ ਕਰੋ ਉਹ ਉਨ੍ਹਾਂ ਨੂੰ ਮਾਫ਼ ਕੀਤੇ ਜਾਂਦੇ ਹਨ ਅਰ ਜਿਨ੍ਹਾਂ ਦੇ ਤੁਸੀਂ ਕਾਇਮ ਰੱਖੋ ਉਨ੍ਹਾਂ ਦੇ ਕਾਇਮ ਰਹੇ ਹਨ।
- 24 ਪਰ ਉਨ੍ਹਾਂ ਬਾਰਾਂ ਵਿੱਚੋਂ ਬੋਮਾ ਜਿਹੜਾ ਦੀਦੁਮ ਰਹਕੇ ਸੱਦੀਦਾ ਹੈ ਜਾਂ ਯਿਸੂ ਆਇਆ ਤਾਂ ਉਹ ਉਨ੍ਹਾਂ ਦੇ ਨਾਲ ਨਾ ਸੀ।
- 25 ਤਦ ਹੋਰਨਾ ਚੇਲਿਆਂ ਨੇ ਉਸ ਨੂੰ ਰਿਹਾ, ਅਸਾਂ ਪਰਭੂ ਨੂੰ ਵੇਖਿਆ ਹੈ! ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਜਿੰਨਾ ਚਿਰ ਮੈਂ ਉਹ ਦੇ ਹੱਥਾਂ ਵਿੱਚ ਰਿੱਲਾਂ ਦਾ ਨਿਸ਼ਾਨ ਨਾ ਵੇਖਾਂ ਅਤੇ ਰਿੱਲਾਂ ਦੇ ਨਿਸ਼ਾਨ ਵਿੱਚ ਆਪਣੀ ਉਂਗਲ ਨਾ ਵਾੜਾਂ ਅਰ ਉਹ ਦੀ ਵੱਖੀ ਵਿੱਚ ਆਪਣਾ ਹੱਥ ਨਾ ਵਾੜਾਂ ਉਨ੍ਹਾਂ ਚਿਰ ਮੈਂ ਕਦੇ ਸਤ ਨਾ ਮੰਨਾਂਗਾ।
- 26 ਅੱਠਾਂ ਦਿਨਾਂ ਖਿੱਛੋਂ ਉਹ ਦੇ ਚੇਲੇ ਫੇਰ ਅੰਦਰ ਸਨ ਅਤੇ ਬੋਮਾ ਉਨ੍ਹਾਂ ਦੇ ਨਾਲ ਸੀ। ਬੂਹੇ ਵੱਜੇ ਹੋਏ ਯਿਸੂ ਆਇਆ ਅਤੇ ਵਿਚਕਾਰ ਖਲੋ ਕੇ ਬੋਲਿਆ, ਤੁਹਾਡੀ ਸਾਂਤੀ ਹੋਵੇ।
- 27 ਫੇਰ ਉਹ ਨੇ ਬੋਮਾ ਨੂੰ ਆਖਿਆ, ਆਪਣੀ ਉਂਗਲ ਉਸੇ ਕਰ ਅਤੇ ਮੇਰੇ ਹੱਥਾਂ ਨੂੰ ਵੇਖ ਅਰ ਆਪਣਾ ਹੱਥ ਉਸੇ ਕਰ ਕੇ ਮੇਰੀ ਵੱਖੀ ਵਿੱਚ ਵਾੜ ਅਤੇ ਬੇਪਰਤੀਤਾ ਨਾ ਹੋ ਸਗੋਂ ਪਰਤੀਤਮਾਨ ਹੋ।
- 28 ਬੋਮਾ ਨੇ ਉਸਨੂੰ ਉੱਤਰ ਦਿੱਤਾ, ਹੇ ਮੇਰੇ ਪਰਭੂ ਅਤੇ ਮੇਰੇ ਪਰਮੇਸੁਰ!
- 29 ਯਿਸੂ ਨੇ ਉਸ ਨੂੰ ਆਖਿਆ, ਤੈਂ ਜੇ ਮੈਨੂੰ ਵੇਖਿਆ ਇਸੇ ਕਰਕੇ ਪਰਤੀਤ ਕੀਤੀ ਹੈ? ਯੰਨ ਉਹ ਜਿਨ੍ਹਾਂ ਨਹੀਂ ਵੇਖਿਆ ਤਾਂ ਵੀ ਪਰਤੀਤ ਕਰਦੇ ਹਨ।
- 30 ਯਿਸੂ ਨੇ ਹੋਰ ਵੀ ਬਾਹਲੇ ਨਿਸ਼ਾਨ ਚੇਲਿਆਂ ਦੇ ਸਾਹਮਣੇ ਵਿਖਾਏ ਜੋ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ
- 31 ਪਰ ਏਹ ਇਸ ਲਈ ਲਿਖੇ ਗਏ ਹਨ ਭਈ ਤੁਸੀਂ ਪਰਤੀਤ ਕਰੋ ਕਿ ਯਿਸੂ ਜਿਹੜਾ ਹੈ ਉਹ ਮਸੀਹ ਪਰਮੇਸੁਰ ਦਾ ਖੁੱਤਰ ਹੈ, ਨਾਲੇ ਪਰਤੀਤ ਕਰ ਕੇ ਉਹ ਦੇ ਨਾਮ ਤੋਂ ਜੀਉਣ ਨੂੰ ਪ੍ਰਾਪਤ ਕਰੋ।

## ਕਾਂਡ 21

- 1 ਇਹ ਦੇ ਖਿੱਛੋਂ ਯਿਸੂ ਨੇ ਫੇਰ ਆਪਣੇ ਤਾਈ ਤਿਥਿਰਿਯਾਮ ਦੀ ਝੀਲ ਉੱਤੇ ਚੇਲਿਆਂ ਨੂੰ ਵਿਖਾਲਿਆ ਅਤੇ ਉਹ ਨੇ ਇਉਂ ਵਿਖਾਲਿਆ।
- 2 ਸਮਊਨ ਪਤਰਸ ਅਰ ਬੋਮਾ ਜਿਹੜਾ ਦੀਦੁਮ ਰਹਾਉਂਦਾ ਹੈ ਅਰ ਨਬਾਨਿਏਲ ਜੋ ਗਲੀਲ ਦੇ ਰਾਨਾ ਦਾ ਸੀ ਅਰ ਜਬਦੀ ਦੇ ਖੁੱਤਰ ਅਤੇ ਉਹ ਦੇ ਚੇਲਿਆਂ ਵਿੱਚੋਂ ਹੋਰ ਦੋ ਇੱਕਠੇ ਸਨ।
- 3 ਸਮਊਨ ਪਤਰਸ ਨੇ ਉਨ੍ਹਾਂ ਨੂੰ ਆਖਿਆ, ਮੈਂ ਮੱਛੀਆਂ ਫੜਨ ਨੂੰ ਜਾਂਦਾ ਹਾਂ। ਉਨ੍ਹਾਂ ਉਸ ਨੂੰ ਰਿਹਾ, ਅਸੀਂ ਭੀ ਤੇਰੇ ਨਾਲ ਚੱਲਦੇ ਹਾਂ। ਉਹ ਨਿੱਕਲ ਕੇ ਬੋਝੀ ਉੱਤੇ ਚੜ੍ਹੇ ਅਤੇ ਉਸ ਗਾਤ ਕੁਝ ਨਾ ਫੜਿਆ
- 4 ਜਾਂ ਦਿਨ ਚੜ੍ਹਨ ਲੱਗਾ ਤਾਂ ਯਿਸੂ ਕੰਢੇ ਉੱਤੇ ਆ ਖਲੋਤਾ ਪਰ ਚੇਲਿਆਂ ਨੇ ਨਾ ਸਿਆਤਾ ਜੋ ਉਹ ਯਿਸੂ ਹੈ।
- 5 ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਹੇ ਜੁਆਨੇ, ਤੁਸਾਂ ਖਾਣ ਨੂੰ ਕੁਝ ਫੜਿਆ? ਉਨ੍ਹਾਂ ਉਹ ਨੂੰ ਉੱਤਰ ਦਿੱਤਾ, ਨਹੀਂ।
- 6 ਤਾਂ ਉਹ ਨੇ ਉਨ੍ਹਾਂ ਨੂੰ ਆਖਿਆ, ਬੋਝੀ ਦੇ ਸੱਜੇ ਪਾਸੇ ਜਾਲ ਖਾਓ ਤਾਂ ਤੁਹਾਨੂੰ ਲੱਭੇਗਾ। ਮੈਂ ਉਨ੍ਹਾਂ ਪਾਇਆ ਅਤੇ ਮੱਛੀਆਂ ਦੇ ਬਹੁਤ ਹੋਣ ਕਰਕੇ ਉਹ ਨੂੰ ਫੇਰ ਖਿੱਚ ਨਾ ਸਕੇ।
- 7 ਇਸ ਲਈ ਉਸ ਚੇਲੇ ਨੇ ਜਿਹ ਦੇ ਨਾਲ ਯਿਸੂ ਖਿਆਰ ਕਰਦਾ ਸੀ ਪਤਰਸ ਨੂੰ ਆਖਿਆ, ਇਹ ਤਾਂ ਪਰਭੂ ਹੈ! ਮੈਂ ਜਾਂ ਸਮਊਨ ਪਤਰਸ ਨੇ ਇਹ ਸੁਣਿਆ ਜੋ ਉਹ ਪਰਭੂ ਹੈ ਤਾਂ ਇਸ ਲਈ ਜੋ ਉਹ ਨੰਗਾ ਸੀ ਉਹ ਨੇ ਉੱਤੇ ਦਾ ਲੀੜਾ ਲੱਕ ਨਾਲ ਬੰਨ੍ਹ ਕੇ ਝੀਲ ਵਿੱਚ ਛਾਲ ਮਾਰੀ।
- 8 ਪਰ ਹੋਰ ਚੇਲੇ ਮੱਛੀਆਂ ਦਾ ਜਾਲ ਖਿੱਚਦੇ ਹੋਏ ਬੋਝੀ ਵਿੱਚੋਂ ਆਏ ਰਿਉਰਿ ਉਹ ਜਮੀਨ ਤੋਂ ਦੂਰ ਨਹੀਂ ਪਰ ਦੋਰ ਮੈਂ ਹੱਥ ਦੀ ਵਿੱਥ ਤੇ ਸੀ।
- 9 ਉਪਰੰਤ ਜਾਂ ਉਹ ਜਮੀਨ ਉੱਤੇ ਉੱਤਰੇ ਤਾਂ ਉਨ੍ਹਾਂ ਨੇ ਚੇਲਿਆਂ ਦੀ ਯੋਗ ਪਰੀ ਹੋਈ ਅਰ ਉਹ ਦੇ ਉੱਤੇ ਮੱਛੀ ਰੱਖੀ ਹੋਈ ਅਤੇ ਰੋਟੀ ਵੇਖੀ।
- 10 ਯਿਸੂ ਨੇ ਉਨ੍ਹਾਂ ਨੂੰ ਆਖਿਆ, ਉਨ੍ਹਾਂ ਮੱਛੀਆਂ ਵਿੱਚੋਂ ਲਿਆਓ ਜਿਹੜੀਆਂ ਤੁਸਾਂ ਹੁਣ ਫੜੀਆਂ ਹਨ।
- 11 ਮੈਂ ਸਮਊਨ ਪਤਰਸ ਨੇ ਚੜ੍ਹ ਕੇ ਉਸ ਜਾਲ ਨੂੰ ਜਮੀਨ ਤੇ ਖਿੱਚਿਆ ਜਿਹ ਦੇ ਵਿੱਚ ਇੱਕ ਮੈਂ ਤਿਰਵੰਜਾ ਵੱਡੀਆਂ ਵੱਡੀਆਂ ਮੱਛੀਆਂ ਭਰੀਆਂ ਹੋਈਆਂ ਸਨ ਅਤੇ ਯੋਨੀਆਂ ਮੱਛੀਆਂ ਗੁੰਦਿਆਂ ਵੀ ਉਹ ਜਾਲ ਨਾ ਟੁੱਟਿਆ।
- 12 ਯਿਸੂ ਨੇ ਉਨ੍ਹਾਂ ਨੂੰ ਆਖਿਆ, ਆਓ ਭੋਜਨ ਛਕੋ, ਅਤੇ ਚੇਲਿਆਂ ਵਿੱਚੋਂ ਕਿਸੇ ਦਾ ਹਿਯਾਉ ਨਾ ਖਿਆ ਜੋ ਉਹ ਨੂੰ ਖੁੱਛੇ, ਤੂੰ ਕੌਣ ਹੈਂ? ਰਿਉਰਿ ਉਹ ਜਾਣਦੇ ਸਨ ਭਈ ਇਹ ਪਰਭੂ ਹੈ।
- 13 ਯਿਸੂ ਆਇਆ ਅਤੇ ਰੋਟੀ ਲੈ ਕੇ ਉਨ੍ਹਾਂ ਨੂੰ ਦਿੱਤੀ ਅਤੇ ਮੱਛੀ ਵੀ।
- 14 ਇਹ ਤੀਜੀ ਵਾਰ ਸੀ ਜੋ ਯਿਸੂ ਨੇ ਮੁਰਦਿਆਂ ਵਿੱਚੋਂ ਜੀ ਉੱਠ ਕੇ ਚੇਲਿਆਂ ਨੂੰ ਆਪਣਾ ਦਰਸਣ ਦਿੱਤਾ।
- 15 ਮੈਂ ਜਾਂ ਉਹ ਖਾ ਗਏ ਤਾਂ ਯਿਸੂ ਨੇ ਸਮਊਨ ਪਤਰਸ ਨੂੰ ਆਖਿਆ, ਹੇ ਸਮਊਨ ਯੂਹੰਨਾ ਦੇ ਖੁੱਤਰ ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੱਧ ਖਿਆਰ ਕਰਦਾ ਹੈਂ? ਉਨ ਉਸ ਨੂੰ ਆਖਿਆ, ਹਾਂ ਪਰਭੂ ਜੀ ਤੂੰ ਜਾਣਦਾ ਹੈ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ। ਉਨ ਉਹ ਨੂੰ ਰਿਹਾ, ਮੇਰੇ ਲੇਲਿਆਂ ਨੂੰ ਚਾਰ।
- 16 ਉਸ ਨੇ ਫੇਰ ਦੂਜੀ ਵਾਰ ਉਹ ਨੂੰ ਰਿਹਾ, ਹੇ ਸਮਊਨ ਯੂਹੰਨਾ ਦੇ ਖੁੱਤਰ ਕੀ ਤੂੰ ਮੈਨੂੰ ਖਿਆਰ ਕਰਦਾ ਹੈਂ? ਉਨ ਉਸ ਨੂੰ ਆਖਿਆ, ਹਾਂ ਪਰਭੂ ਜੀ ਤੂੰ ਜਾਣਦਾ ਹੈ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ। ਉਸ ਨੇ ਉਹ ਨੂੰ ਰਿਹਾ, ਮੇਰੀਆਂ ਭੇਡਾਂ ਦੀ ਰੱਛਿਆ ਕਰ।

17 ਉਸ ਨੇ ਤੀਜੀ ਵਾਰ ਉਹ ਨੂੰ ਕਿਹਾ, ਹੇ ਸਮਊਨ ਯੂਹੰਨਾ ਦੇ ਖੁੱਤਰੁ ਰੀ ਤੂੰ ਮੇਰੇ ਨਾਲ ਹਿਤ ਕਰਦਾ ਹੈਂ? ਖਤਰਸ ਉਦਾਸ ਹੋਇਆ ਇਸ ਲਈ ਜੇ ਉਸ ਨੇ ਤੀਜੀ ਵਾਰ ਉਹ ਨੂੰ ਕਿਹਾ, ਰੀ ਤੂੰ ਮੇਰੇ ਨਾਲ ਹਿਤ ਕਰਦਾ ਹੈਂ? ਅਤੇ ਉਸ ਨੂੰ ਆਖਿਆ, ਖਰਬੁ ਜੀ ਤੂੰ ਸਭ ਜਾਣੀ ਜਾਣ ਹੈ। ਤੈਨੂੰ ਮਲੂਮ ਹੈ ਜੇ ਮੈਂ ਤੇਰੇ ਨਾਲ ਹਿਤ ਕਰਦਾ ਹਾਂ। ਯਿਸੂ ਨੇ ਉਹ ਨੂੰ ਆਖਿਆ, ਮੇਰੀਆਂ ਭੇਡਾਂ ਨੂੰ ਚਾਰ।

18 ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਜਾਂ ਤੂੰ ਜੁਆਨ ਮੈਂ ਤਾਂ ਆਪਣਾ ਲੱਕ ਬੰਨ੍ਹ ਕੇ ਜਿੱਥੇ ਤੇਰਾ ਜੀ ਕਰਦਾ ਸੀ ਤੂੰ ਉੱਥੇ ਜਾਂਦਾ ਸੈਂ। ਖਰ ਜਾਂ ਤੂੰ ਬੁੱਢਾ ਹੋਵੇਗਾ ਤਾਂ ਆਪਣੇ ਹੱਥ ਲੰਮੇ ਕਰੇਗਾ ਅਤੇ ਕੋਈ ਹੋਰ ਤੇਰਾ ਲੱਕ ਬੰਨ੍ਹੇਗਾ ਅਰ ਜਿੱਥੇ ਤੇਰਾ ਜੀ ਨਾ ਕਰੇ ਉੱਥੇ ਤੈਨੂੰ ਲੈ ਜਾਵੇਗਾ।

19 ਉਸ ਨੇ ਇਹ ਗੱਲ ਇਸ ਲਈ ਆਖੀ ਭਈ ਖਤਾ ਦੇਵੇ ਜੇ ਉਹ ਕਿਹੜੀ ਮੌਤ ਨਾਲ ਖਰਮੇਸੁਰ ਦੀ ਵਡਿਆਈ ਕਰੇਗਾ ਅਰ ਇਹ ਕਹਿ ਕੇ ਉਹ ਨੂੰ ਆਖਿਆ, ਮੇਰੇ ਮਗਰ ਹੋ ਤੁਰ।

20 ਖਤਰਸ ਨੇ ਫਿਰ ਕੇ ਉਸ ਚੇਲੇ ਨੂੰ ਮਗਰ ਆਉਂਦਾ ਵੇਖਿਆ ਜਿਹ ਨੂੰ ਯਿਸੂ ਖਿਆਰ ਕਰਦਾ ਸੀ ਅਤੇ ਜਿਹ ਨੇ ਗਾਤ ਦੇ ਖਾਣੇ ਦੇ ਵੇਲੇ ਉਸ ਦੀ ਛਾਤੀ ਉੱਤੇ ਢਾਮਣਾ ਲਾਇਆ ਹੋਇਆ ਆਖਿਆ ਸੀ ਕਿ ਖਰਬੁ ਜੀ ਉਹ ਕੌਣ ਹੈ ਜੇ ਤੈਨੂੰ ਫੜਵਾਉਂਦਾ ਹੈ?

21 ਮੈਂ ਉਹ ਨੂੰ ਵੇਖ ਕੇ ਖਤਰਸ ਨੇ ਯਿਸੂ ਨੂੰ ਕਿਹਾ, ਖਰਬੁ ਜੀ ਯੈਸ ਦੇ ਨਾਲ ਕੀ ਬੀਤੇਗੀ?

22 ਯਿਸੂ ਨੇ ਉਹ ਨੂੰ ਕਿਹਾ, ਜੇ ਮੈਂ ਚਾਹਾਂ ਜੇ ਉਹ ਮੇਰੇ ਆਉਣ ਤੀਰ ਠਹਿਰੇ ਤਾਂ ਤੈਨੂੰ ਕੀ? ਤੂੰ ਮੇਰੇ ਮਗਰ ਹੋ ਤੁਰ।

23 ਤਾਂ ਭਾਈਆਂ ਵਿੱਚ ਇਹ ਗੱਲ ਖਿੰਡ ਗਈ ਭਈ ਉਹ ਚੇਲਾ ਨਾ ਮਰੂ। ਖਰ ਯਿਸੂ ਨੇ ਉਹ ਨੂੰ ਇਹ ਨਹੀਂ ਆਖਿਆ ਸੀ ਭਈ ਉਹ ਨਾ ਮਰੇਗਾ ਖਰ ਇਹ ਕੇ ਜੇ ਮੈਂ ਚਾਹਾਂ ਜੇ ਉਹ ਮੇਰੇ ਆਉਣ ਤੀਰ ਠਹਿਰੇ ਤਾਂ ਤੈਨੂੰ ਕੀ?

24 ਇਹ ਉਹੋ ਚੇਲਾ ਹੈ ਜਿਹੜਾ ਇਨ੍ਹਾਂ ਗੱਲਾਂ ਦੀ ਸਾਖੀ ਦਿੰਦਾ ਹੈ ਅਰ ਜਿਹ ਨੇ ਏਹ ਗੱਲਾਂ ਲਿਖੀਆਂ ਅਤੇ ਅਸੀਂ ਜਾਣਦੇ ਹਾਂ ਜੇ ਉਹ ਦੀ ਸਾਖੀ ਸੱਚੀ ਹੈ।

25 ਅਤੇ ਹੋਰ ਵੀ ਢੇਰ ਸਾਰੇ ਕੰਮ ਹਨ ਜਿਹੜੇ ਯਿਸੂ ਨੇ ਕੀਤੇ। ਜੇ ਉਹ ਸੱਭੇ ਇੱਕ ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਭਈ ਜਿਹੜੀਆਂ ਖੁਸਤਰਾਂ ਲਿਖੀਆਂ ਜਾਂਦੀਆਂ ਉਹ ਜਗਤ ਵਿੱਚ ਭੀ ਨਾ ਸਮਝਦੀਆਂ!